

135

Ob
14

R.L.
84

ਗੁਰਕਵਿਤਾਵ ਲੀ॥
ਕਿਤ

(ਸ੍ਰੀ ਬਾਬਾ ਸਾਮੇਰ ਸਿੰਘ)



ਭਾਈ ਵਸਾਵਾ ਸਿੰਘ ਕੁਤਬ ਫਰੋ
ਸਕੀਆਂਗਿਆ ਸੇ ਸ੍ਰੀਅੰਤ
ਸਰਜੀਮੇਛਪੀ

حسب فوائش بهامی و ساد استیاجرتب بازار ای سیلوان

ੴ ਗੁਰੂਕ੍ਰਿਤ ਵਲੀਕੀ ਸੁੱਧ ਅਸੁੱਧ ਜਨੇ ਗਲਤੀ ਨ ਆਲਿਖ ਮਤੇ ॥

ਅਸੁੱਧ	ਸੁੱਧ	ਪਿਸ਼	ਪ੍ਰਕ੍ਰ	ਅਸੁੱਧ	ਸੁੱਧ	ਪਿਸ਼	ਪ੍ਰਕ੍ਰ
ਪਰਾਇ	ਪਰਾਇ	੧	੧੦	ਸੋਚਸੁਨ	ਸੋਚਸੁਨਨੁ	੩੫	੨੦
ਸਫ	ਸਥ	੧	੧੮	ਕਾਲਬਿਧੀ	ਕਾਹੁ ਬਿਧੀ	੩੭	੬
ਸਰਾਖੇ	ਸਰਾਖੇ	੫	੩	ਭੋਨਮਿਤ	ਭੋਨਮਿਤ	੩੮	੨੧
ਨਿਪਾਨ	ਨਿਪਾਨ	੫	੪	ਅਰਜੁਨ	ਅਰਜਨੀ	੪੦	੧੧
ਤੁਅਭਿਗਮ	ਤੁਅਭਿਗਮ	੫	੪	ਸਹਸਖਟ	ਸਹਸਖਟ	੪੦	੧੫
ਸੋਇ	ਸੋਇ	੫	੪	ਆਸੈ	ਆਸ	੪੧	੫
ਗਾਜਤ	ਗਾਜਨ	੫	੨੨	ਸਗ	ਤਗ	੪੨	੨
ਕੰਭਾਇ	ਕੇਭਾਇ	੫	੨੩	ਨਗਯੇ	ਨਹਾਯੇ	੪੨	੨੧
ਤਿਨਹੈ	ਤਿਨ੍ਹੈ	੭	੬	ਦਾਤੀ	ਦਾਤ	੪੩	੭
ਵਾਰ	ਵਾਰੇ	੭	੧੬	ਪਕਾਸੀ	ਪਕਾਸੀ	੪੩	੧੭
ਦਰਵੇਸਨ	ਦਰਵਸਨ	੭	੧੮	ਸੇਟ	ਮੇਟ	੪੬	੫
ਬਚਮੇ	ਬਚਮੇ	੭	੧੮	ਬਾਭਮੇ	ਧਾਰਮੇ	੪੬	੫
ਮਰਾ	ਮਹਾ	੮	੧੦	ਲਾਯੇ	ਲਾਯੇ	੪੬	੧੩
ਮਦਰ	ਮੰਦਿਰ	੮	੧੧	ਮਹਿਗਮੇ	ਮਹਗਮੇ	੪੭	੧੭
ਸਮਿਤ	ਸਮਿਤਿ	੮	੧੪	ਕਾਸਮੀ	ਕਾਸਪੀ	੪੮	੧੨
ਅਮਾਨੇ	ਅਮਾਨੇ	੮	੨੩	ਸਿਕਾਰੀਜੂ	ਸਿਕਾਰੀਜੂ	੪੯	੧੨
ਗਰ	ਗੁਰੂ	੧੧	੧੧	ਸੁਨ	ਸੁਨ	੫੦	੧
ਨੇਮੇ	ਨਮੇ	੧੨	੬	ਸਹਜੇਦ	ਮਹਜੇਦ	੫੦	੧
ਸੇ	ਸੇ	੧੪	੧੫	ਪਰਥਾਲਮੇ	ਪਰਿਪਾਲਮੇ	੫੦	੧੪
ਨ	ਨ	੧੬	੮	ਛੁਟਮੇ	ਛੁਟਮੇ	੫੧	੨੨
ਸੁਮਿਤਾ	ਸੁਮਿਤਾ	੧੭	੨	ਤੰਨੀਭਈ	ਤੰਨੀਭਈ	੫੨	੨੨
ਸੁਨਿ	ਸੁਨਿ	੧੮	੫	ਭਾਂਤੇ	ਤਾਂਤੇ	੫੫	੪
ਅਚੈਨ	ਸੁਚੈਨ	੧੯	੧੫	ਹਰਤਤਗਏ	ਹਰਤਤਗਏ	੫੫	੧੬
ਦਖਨ	ਦਹਨ	੧੯	੮	ਲਕੁਦੀ	ਲਕੁਦੀ	੫੬	੮
ਸਨਰ	ਸਨੇਹ	੨੦	੨੨	ਜੋਧੈ	ਜੋਧੈ	੫੬	੧੫
ਸੁਰ	ਸੁਤ	੨੧	੧੫	ਆਦਰਿ	ਆਦਰਿ	੫੮	੩
ਗਾਈ	ਗਾਦੀ	੨੩	੧੯	ਬੁਝਤ	ਬੁਝਤ	੫੮	੪
ਆਏ	ਆਪ	੨੫	੨	ਪ੍ਰਿਯੇ	ਪ੍ਰਿਯੇ	੫੮	੧੫
ਬੋਤਨਰੇਸ	ਬੋਲੇਤੇਹੁਨੇ	੨੯	੧੯	ਜਹਨਮੈ	ਜਹਨਮੇ	੫੯	੧੨
ਪਧਾਟਾ	ਪਧਾਰੀ	੩੧	੧੭	ਗੁਨਲ	ਗੁਨ	੫੯	੨੩
ਮ	ਮ	੩੨	੨੧	ਸਿਥ	ਸਿਧਿ	੬੦	੨੨
ਸੰਭੁ	ਸੰਤ	੩੫	੫	ਪੁਰਤ	ਪੁਰਤ	੬੧	੮

१८ ਸਤਿਗੁਰਪ੍ਰਸਾਦਿ॥ ਸ੍ਰੀਗੁਰੁਕ੍ਰੋਨਮਃ

ਸ੍ਰੀਗੁਰੁਕੀਰਤਿਕਬਿਤਾਵਲੀ ਲਿਖਯਤੇ ॥੨੦॥

ਸ੍ਰੀਗੁਰਬਰਕਾਬਿਤਾਵਲੀ ਗੁਰੁਬਰੁਕਰੁਨਪਾਇ॥ ਗੁਰੁਬਰੁ
 ਕਰੁਨਪਾਤ੍ਰਪ੍ਰਿਯਜਨਗਨਹਿਤਚਿਤਚਾਇ॥੧॥ ਬਰਨੈਬੇਦੀਬੀ
 ਸਬਰਅਚਲਬ੍ਰਹਮਬੁਖੀਦਿ॥ ਕੇਸਲਮਹਿਮਹਿਪਾਲਜਮ
 ਮਹਿਮਾਮਹਾਂਅਮੀਦਾ॥੨॥ ਕਾਬਿਤੁ ਮਕਾਲਿਕਾਲਕੁਦਿਲਕੁਰ
 ਲਕਲਕਾਲਲਖਿਪ੍ਰਜਾਪ੍ਰਜਾਪਾਲਜੁਰਜੁਲਜਾਲਸੇਵਹੇ॥ ਕ
 ਰੁਨਾਂਹਿਸੁਖਾਜਿਤਤਿਤਦੀਖੈਦੁਖਸਭਧਰਮਦਿਮੁਖਮੁਖਵਰ
 ਨਾਦਿਜੇਲਯੇ॥ ਤਬਜਨਪ੍ਰਿਯਨਪੁਕਰਕਰੀਪ੍ਰਭੁਪਾਸਪ੍ਰਭੁਹੁੰ
 ਪਰਬਿਰਖਪਨਾਚਿਤਮੇਰਹੇ॥ ਕਰਿਸੁਬਿਚਾਰਨਿਜਸਮਨਿ
 ਰਧਾਰਿਗੁਰਨਨਕਪਠਏਤਿਨਸਦਮਿਬਚਸੇਗਯੇ॥੧॥
 ਸੁਮੀਸੁਭਆਇਸੁਤੇਆਇਸੁਅਵਨਿਬੀਚਬਾਰਦੇਸਬਰੁ
 ਬਿਨਅਵਤਾਰਲੀਨੈਯੈ॥ ਕਾਲੁਕਲਬਾਹੁਜਾਬਿਸੇਸਬਾਲਿ
 ਬਾਹੁਜਾਸੁਤਾਸੁਤ੍ਰਿਅਤ੍ਰਿਪਤਿਕੋਤਨੈਤੁਨਕੀਨੈਯੈ॥ ਕਾਤਿਕ
 ਕੀਪੂਰਨਮਾਪੂਰਨਪੁਰਖਪ੍ਰਿਯਦਾਰਸੁਰਪੂਰਨਕੇਗੁਰੁਗੁ
 ਰੁਵੀਨੈਯੈ॥ ਸੰਬਤਸਹਸਸਹਸਾਰਧਛਬੀਲੀਛਾਬਿਛ
 ਬਿਸਬਰਸਬਰਸਹਸੁਨਵੀਨੈਯੈ॥੨॥ ਉਤਸਵਅਮਿਤ
 ਉਦਿਤਭਵੇਤਿਹਿਸਵਸਬਜਨਸਹਸੁਖਸਹਸਸੁਹਾਏਯੈ
 ॥ ਗੁਨਗਨਗੀਪ੍ਰਬਨਗੁਨਿਗੁਨਿਗੁਨਗਾਏਦਾਨਮਾਨਬਿਨ
 ਮਾਨਮਨਮਾਨਿਪਾਏਯੈ॥ ਭਾਂਡਮੈਭਗਤੀਅਭਗਤਿਸੋਭ
 ਗਤਿਕਾਰਿਪਾਇਸੁਭਗਤਿਦੁਖਦਾਰਿਦੁਰਾਏਯੈ॥ ਨਾਚਿਨਾ
 ਚਿਨਚਨੀਨਅਨਚਨਚਾਏਚਿਤਚਪਲਾਸੀਚਪਲਨਅ

ਰਲਚਲਾਏਹੈ॥੩੫॥ ਬਾਜਤਬਧਾਈਆਜਕਾਲੂਵੇ
 ਦੀਵਰਘਰਤਕੀਪੁਨਿਧਮਕਧਸੀਧੈਪੁਰਵਾਰਬਾਗ
 ਦੇਨਕੇਵਧਾਈਧਾਈਧਾਈਸੁਲੁਗਾਈਆਵੈਂਮਾਈਆ
 ਰਧਾਈਧਾਈਹਰਖਸੇਵਰਵਾਗ॥ਬਿਗਸਿਬਿਗਸਿ
 ਬੇਟੀਬੀਸਵਾਰੇਬਚੇਬੂਢੇਬਖਸੀਸੈਂਬਖਸੈਂਵਡੀਸਰ
 ਨਵਾਰਵਾਗ॥ਬੀਪ੍ਰਨਪੈਬੁਧਬਸੁਬਰਸੇਸੁਬੇਦਿਬਰਬੰ
 ਦਿਨਪੈਬਸੁਨਾਦਿਬਾਲਕਪੈਵਰਵਾਗ॥੪॥ ਤ੍ਰਿਪਤਿ
 ਸੁਤਤਪ੍ਰਤਤਰਿਨਤੁਲਿਤਤੇਜਲਗੋਈਦਿਪਨਦੁਤਿਦੁ
 ਨੀਦੁਨੀਦਿਨਦਿਨ॥ਤੁਕਿਤਾਤਮਾਤਜਨਜਾਤਸੁਖਜਾਤ
 ਲਹੇਗਾਤਗੁਨਜਾਤੁਜੁਤਜਾਤਬਲਿਛਿਨਾਛਿਨਾਉਪ
 ਨੈਨਜੋਗਜਬਜੋਏਜੁਜਲਜਨੈਨਦੀਨੋਦ੍ਰਿਜਵਾਰਉ
 ਖਵੀਤਸਾਗਦਿਨਗ੍ਰਿਨਾਸਪਠੇਪੁਨਿਪਠਕਪੈਪਠਕਪੈ
 ਠਨਕਜਆਏਕਰਿਪਠਕਕੋਪਠਕਪਰਮਦਿਨ॥੫॥
 ਖਨਪਰਸੀਕਪਾਸਪਾਰਸੀਪਠਨਪਠੇਪਾਰਸੀਕਹੂੰਕੋਅ
 ਏਪਾਰਸੀਪਠਾਇਕੈ॥ਕਬਹੁੰਕਕਯੋਤਾਤਗਾਇਜਤੁਰ
 ਰਬੋਕੋਸੁਨਿਥੈਕੋਗਾਇਜਤੁਰਾਰਿਬੋਕੋਧਾਇਕੈ॥ਤੁਹੰ
 ਕਹੁੰਧਨਪਾਰਿਧਾਨਪ੍ਰਵਧਾਰਿਬੋਠੇਗਾਇਧਾਰਿਧ
 ਇਗਾਈਖਰੇਖੇਤਖਾਇਕੈ॥ਖੇਤਵਾਰੇਜਾਇਖਿਤਿਵਾਰੇ
 ਪੈਪੁਕਰੇਤਿਨਹੇਰਿਕੈਂਹਕਰੇਕਹੀਸੋਈਸਮਝਾਇਕੈ॥
 ੬॥ ਕੁਵਰਕਬਨਕਰਿਕਾਨਕਾਲੂਕੇਕੁਵਰਕਹੈਂਕਹੈਂਕੁ
 ਰਖੇਤਵਾਰੇਜੇਤਿਹਾਰੇਪਾਸਾਤਿਨਕੀਨਏਕਤਿਨਕੀਓਤ
 ਹਾਂਹਾਨਿਹੁਈਪੁਰਖਪਠਾਇਕੈ॥ਦਿਖਾਇਕੈਂਹਰੇਹਰਸ
 ਸੁਨਿਸਰਕੁਬਕੇਸਵਾਰਸੇਨਿਹਾਰਿਸਰਕਹੀਸਰਕਰ

ਸਰਸੁਖਨਨਾਨਕਦਾਸਾ। ਸੁਨਤਸੁਸਰਦਰਸਰਸੁਖਸ
 ਰਸਨੇਅਚਰਜਸਰਸਨੇਪਨੇਜਨੇਆਸਪਾਸਾ॥੭॥
 ਕਬੁੰਕਜਾਇਬਨਭਾਇਸੋਚਗਾਇਗਾਇਪਾਇਸਮ
 ਸਾਇਭਾਏਛਿਦਿਛਾਇਜਾਇਕੈਂ॥ਫੁਰੀਜਬਛਾਇਪੁ
 ਪਧਾਇਅਗੀਆਇਤਬਕਗੀਛਾਇਫਨਿਗਾਇਫਨ
 ਫੈਲਾਇਕੈਂ॥ਤਬੈਤਹੰਗਾਇਕੀਸਵਾਗੀਗਈਆਇਨ
 ਰਨਿਗਖਿਨਿਕਾਇਗਾਏਧਾਇਹਰਗਾਇਕੈਂ॥ਜੋਇਜਨਜ
 ਤਅਹਿਜਤਮਨਿਜਤੁਭਦੇਜਗੇਗੁਰੁਪਗੇਪੁਰਗਾਇਪ
 ਏਧਾਇਕੈਂ॥੮॥ ਅਬਸਮਰਬਜਾਨਿਬਨਜਬਿਲੋਚ
 ਨਕੀਕਹੇਪਿਤਬਨਜਜੋਫਰਆਉਕਰਿਕੈਂ॥ਬੁਧਬਾਲ
 ਸੀਧਸਤਸੀਧਜੋਸਖਾਸੁਜਨਲੇਵੋਤਾਕੋਸੀਗਰੰਗਭੁਰਿਕ
 ਰਧਰਿਕੈਂ॥ਸੁਨਿਪਿਤੁਬੈਨਿਗੁਨਮੇਨਤਜਿਮੇਨਸਤਸੈਨ
 ਦੈਨਮੇਨਚੈਨਚਲੇਭਾਵੁਭੁਰਿਕੈਂ॥ਗਾਏਕਾਹੁਸਤਗਾਮ
 ਗੁਨਸਤਗਾਮਤਹਾਂਪੇਖੋਸਤਗਾਮਪੇਖੋਪ੍ਰਨਤਿਪ੍ਰਚਰ
 ਕੈਂ॥੯॥ ਅਸਨਬਸਨਹੀਨਪਰਖੋਪ੍ਰਬੀਨਬੀਨਅ
 ਸਨਾਦਿਅਤੀਪੀਨਦੀਨਪਿਤਪਨਸੋਂ॥ਬਰਜਬਰਜ
 ਰਹੇਬਾਲਾਬੀਪਬੋਰਬੋਰਬਰੇਨਬਦਨਵਾਕੇਬਾਰਿਜਬ
 ਦਨਸੋਂ॥ਬਦੇਬਦੇਬਪਕੋਜੋਬਗੀਯੋਬਨਜਬਰਯ
 ਸੋਨਬਨਜਬਰਬਰਅਹੈਅਨਸੋਂ॥ਮੇਸੇਕਹਿਕਾਲਕ
 ਲਕੁਲਕੇਕੁਵਰਆਏਅਕਨਿਸੋਕਾਲੁਕਕੋਕੋਪਕੋ
 ਟਮਨਸੋਂ॥੧੦॥ ਕੀਨੋਕਦੁਤਾਰਨਕੁਗਾਰਨਹਜਰਨ
 ਵੈਕਕੋਗੁਰਪਧਨਨਕੋਪਕਨੁਕੀਨੋਯੋ॥ਸਕੋਨਸਹਰੁ
 ਸੁਨਿਗਾਇਜੋਬੁਲਰਬੁਲਵਾਇਗੁਰਬਾਪਕੋਅਲਪ

ਵੇਰੁਦੀਨੋਹੈ॥ ਕਹੈਤਵਤਨੁਜਨਤਰਬੇਕੇਲਾਇਕਹੈਤੇਰੇਕਲਤਾ
 ਰਬੇਕੇਲਾਇਕਜੁਪੀਨੋਹੈ॥ ਅੇਸੇਕਹਿਕਾਲੂਕੇਬੁਲਾਇਵਾਕੇਲਲ
 ਕੇਲਤਾਇਕੈਰਿਬਾਇਕੈਅਲਾਇਲਭਲੀਨੋਹੈ॥ ੧੧॥ ਬਹੁਰਿ
 ਬਿਵਾਹਿਬੇਤਬਨੇਭਰੁਬਹਿਨੀਕੋਗੁਰਗੁਨਬਹਿਨੀਜੇਰੁਪ
 ਬਾਰਿਬਹਿਨੀ॥ ਨਾਮਜਯਰਾਮਬਾਮਬਾਹੁਜਜੁਬੀਸਜਾਮਗੁਨ
 ਗਾਮਸੁਰਤਾਨਗਾਮਜਾਕੀਗਹਿਨੀ॥ ਉਛੁਬਅਮਿਤਅਭਿਰ
 ਮਧਾਮਧਾਮਧਾਂਈਧੋਸਾਕੀਧੁੰਕਥਆਦਿਧੁਨਿਮਨਗਹਿਨੀ
 ਬਿਦਾਬਰੀਬਿਦਾਬਰਬਧੁਦੁਏਹੇਰਿਬਧੁਬੀਪਨਕੀਭਈਬੁਧਿ
 ਬਿਗਹਿਬਿਦਾਹਿਨੀ॥ ੧੨॥ ਸਵੈਯਾ ॥ ਕਬਹੂੰਕਰਕੀਮੁੰਦ
 ਰੀਮੁਦਮੰਦਰਅੰਲੁਟੀਆਲਰਕੀਲੀਨਵੀਨੀ॥ ਕਾਹੂੰਕੰਗ
 ਲਸੁਬੇਸਾਬਿਸਾਲਨੇਮਾਂਗੀਦਯਾਲੁਦਯਾਲਾਗੀਦੀਨੀ॥
 ਸੋਕਰਿਕਾਨਪਿਤਾਕਲਕਾਨਕੁਯੇਸੁਕੁਮਾਰੈਕੁਮਾਰਜੁਕੀਨੀ
 ਸੁਨਿਗਾਇਰਿਸਾਇਬੁਲਾਇਕੋਕਾਲੂਕੇਦੀਸਿਖਤਾਹਿਤਹੇਤ
 ਅਹੀਨੀ॥ ੧੩॥ ਕਬਿਤੋ ॥ ਤੇਰੀਤੇਰੈਤਾਤਕੀਨਮਿਲਤਮਿ
 ਜਾਜਮੀਤਤਤੇਉਭੈਓਰਅਨਬਨੀਯੀਬਨੀਰਹੈ॥ ਨਾਨਕੀਕੀ
 ਨੇਹਨੀਉਨਿਤੰਨਈਨਾਨਕਮੇਨਾਨਕਕੀਤਾਹੀਤੇਰਤਾਹੀਮੇ
 ਬਨੀਰਹੈ॥ ਪੁਨਿਜਯਰਾਮਉਜਾਤਿਜਨਜੁਬਨਮੇਜਬੀਸ
 ਤਿਸੰਗਤਿਮੈਸੁਮਤਿਸਨੀਰਹੈ॥ ਤਾਤੇਤੁਸੁਤਾਤਕੋਤਹਾਂਹੀਤਤ
 ਕਾਲਭੇਜਜਾਂਤੇਤੇਰੇਘਟਘਬਰਾਹਟਘਨੀਰਹੈ॥ ੧੪॥ ਰਾ
 ਇਕੋਕਬਨਕਲਕਾਲੂਨੇਕਲਨਕੀਨੋਕੀਨੋਬਿਦਾਕੁਵਰਕੇਪਾ
 ਤੀਕਲਿਕਰਿਕਰਿ॥ ਆਇਸਪਿਤਾਕੀਪਾਇਪਾਇਸਸੀਪਾਇ
 ਪ੍ਰਾਪਦੀਨੇਪਬਪਾਇਪਾਇਪ੍ਰਭੁਕੇਸੁਓਰਧਰਿ॥ ਜਾਇਜਯਰਾ
 ਮਕੀਜੁਜਾਇਜੈਰਾਮਕਰੀਜਾਯਾਜਯਰਾਮਕੀਜਿਯਾਈ

ਪ੍ਰਿਅਪਗਪਗਿ। ਨਿਰਖਸ਼ੀਲਨਕੋਕੋਨਨਕਿਨਨਕਿਨਹਨੋਨਿ
 ਧਿਮੋਨੇਲਹੀਰਕਲਈਅੰਕਭਰਿ॥੧੫॥ ਪਦਿਪਾਤੀਦਿਪਤਿ
 ਸਰਾਖੇਗਤਿਸੰਪਤਸੇਂਗੁਗੁਨਸੰਪਤਿ
 ਕੰਪਤ ਨਿਪਨਸੋਤਿਅਭਿਰਾਮਭੁਨੀਭਾਮਸਹਭਾਮਸੋਯਿ
 ਤਾਂਮਜੋਤਿਹਾਰੇਨਾਹਿਬਨੇਹਮੇਖਸਜੋ॥ਤਾਂਤੋਕੋਊਕਾਮਸੁਖਧਾ
 ਮਸੁਖਧਾਮਹੋਇਜਾਮੇਸਨਮਾਨਰਸਖਾਨਖਾਨਪਾਨਹੋ॥ਸੁਨਿ
 ਸੁਜੈਰਾਮਬਾਮਮਨੀਸਹਬਾਮਬਾਮਲਗੇਸੋਈਸੋਧਨਸੁਜਨ
 ਮਨਧਾਨਭੋ॥੧੬॥ ਜਵਨਜਨੇਸਜਾਕੇਜਾਹਰਾਮਕਾਮਦ
 ਰਤਕੋਕਾਮਨਾਮਸੋਦੀਖਨੇਜੁਅਖਾਮਅਤਿ॥ਸੋਈਜਾਹਰਾ
 ਮਜਚੋਜਾਇਜਵਨਪਜਾਇਅਾਇਸਬਤਾਯੋਬਕੋਬੇਦੀਬ
 ਰਬਾਮਮਤਿ॥ਕਰੋਕਛੁਕਾਲਸੁਰਸਾਲਬਾਲਸਖਾਸਹਦੀਨੇ
 ਪਾਲਜਨਜਾਲਦੈਦੈਸਬਸਾਮਸਾਤਿ॥ਬਹੁਗਿਬਿਬਾਹਬੋਤਬਨ
 ਜੋਬਰਬੀਸਬੀਚਬਿਕਸੋਬਿਲੋਕਿਬਾਪਬਹਿਨਾਦਿਬਹਿਗਤਿ॥
 ੧੭॥ ਤਬਅਤਿਉਛੁਵਅਨੇਕਹੀਉਦੇਅਪਹੁਅਵਕਿਅਕਸ
 ਅਵਲੋਕਤਅਨੰਦਅਨੇ॥ਬਜੇਬਜੇਬਿਬਿਧਾਬਿਧਾਨਨਬਿਮ
 ਨਨਸੇਕਾਨਨਅਕਾਨਨਮੇਕਾਨਨਮੇਕਲਦੈਨ॥ਨਚੈਨਚਨ
 ਏਨਏਨਈਨਈਨਾਰਿਵਾਰਿਨਈਨਈਨਾਰਿਕਰੀਕਰੈਨਰ
 ਨੈਨਚੈਨ॥ਭਾਂਡਮੰਭੁਗਤੀਆਭਵਈਅਨਕੀਭੀਰਭੁਗੀਭੁ
 ਤਿਭਾਂਤਿਨਕੀਕਰੈਨਕਲੈਨਚਾਇਨੈਨ॥੧੮॥ ਮੂਲਸ
 ਸਿਸੁਸਰਸਮਰਪੀਸੁਗੁਰੁਕਰਸੁਤਾਸੁਸੁਲਛਨੀਸੁਲਛ
 ਨੀਸਜਾਇਕੈ॥ਦਾਇਜਦੀਏਪੈਦੀਹਦੀਹਦੀਨਤਾਦਰਨਪਰ
 ਮਪ੍ਰਮੇਦਪਗੇਸਮਧੀਸੁਪਾਇਕੈ॥ਬਜਨਬਜਾਇਘਨਗਜਤ
 ਕੀਭਾਇਸੁੱਸੁਨਸਜਾਇਆਏਧਾਮਨਿਜਧਾਇਕੈ॥ਬਰਬਪੁ

ਬੋਦਿਬਰਬੀਸਬੋਦਿਬਿਧਿਬਰਕਰਿਬਰਬਾਸਮੇਂਬਸਾਏਬਿਲਸ ॥
 ਇਕੈ॥੧੮॥ ਬਹਿਨਿਬਚਨਤੇਬਿਵਾਹਬਰੋਬੋਦਿਬਰਵਾਕੇ
 ਬਚਹੀਤੇਬਪੁਜਾਤਬਿਬਜਤਭੋਸ਼ੀਸਸਿਸੁਜੇਠਲਪੁਲਛਮੀ
 ਨਿਸੇਸਉਭੈਲਛਮੀਦਿਨੇਸਸੁਪ੍ਰਤਸੇਪ੍ਰਤਭੋਨਿਰਖਤਨ ॥
 ਨਕੀਸਨਹਸੁਸਨੇਹਸਨੀਸੁਜਨਸਨੇਹਨਕੇਸੋਕਜਤਜਤਭੇ
 ਪਕਾਲੁਕਲਕੁਲਕੇਕਲੁਖਕੁਲਕੁਮਿਲਨੇਕਲਕਲਕਰਨ
 ਸੁਤਾਤਕੇਸੁਤਾਤਭੋ॥੨੦॥ ਅਬਏਕਅਚਰਜਅਚਕਵੀ
 ਉਦਯੋਆਇਅਕਨਿਨਜਕੋਅਚਰਜਮਦੈਨਰੋਕਾਵੇਈਨ
 ਮਨਦੀਵਾਨਗਰਕੋਨਿਕਦੁਤੀਵਾਕੇਵਾਰਿਬੀਚਬੁਝੇਬਪੁ
 ਬੋਦੀਬਰਕੋਨਿਰਖਿਸਨਰਨਾਬਿਨਿਪਦਮਗਾਰੁਖਭਏ
 ਧਾਰਿਧਾਰਿਪੁਰਧੀਰਜਨਪਰਕੋਨਾਨਕਿਨਾਨਕਿਨਾਹਨਬੋਏ
 ਬਿਬਾਬਿਬਾਹਪਰੋਚਿਤਾਚਾਹਜਤੇਕਦੈਦੈਕੈਕਰਕੋ॥੨੧॥
 ਕਾਰਨਨਿਕਾਰਨਕੇਕੀਨੇਹੈਂਹਜਰਨਹਜਰਨਨਰਨਤੇਨਿਕਰ
 ਨਹੀਭਏਸਭਾਕਾਰਿਹਾਹਾਕਾਰਨਪੁਕਾਰਨਪਰਸਪਰਕਹੈਂਕਲ
 ਕਾਰਨਨਕਚੁਯੋਕਹਾਕਹੈਂਅਬਾਰਾਇਅਹਰਿਕਸਅਤਿਕਹਾਉ
 ਹਾਇਕਹੈਂਗਭੈਦੁਖਪੰਕਤਤੇਤਰਕਨਤਾਕੈਂਤਬਾਦੀਨਹੀਤੇ
 ਦੀਨਦਿਨਤੀਨਤਕਤਾਕਿਤਬਪ੍ਰਕਟੇਪ੍ਰਬੀਨਜਿਮੀਮੀਨਕੇਮ
 ਰਤਅਬਾ॥੨੨॥ ਸਾਜਿਕੈਬਿਗਤਿਬੇਸਤਾਜਿਕੈਬਿਗਤਿਲੇ
 ਸਜਗਮਗਮਾਂਹਿਜਗਮਗਜੋਤਿਜਾਗੀਹੈ।ਦੇਖਿਜਨਗ
 ਨਮਨਮੁਦਮੇਂਮਗਨਭਏਅਗੇਹੀਤੇਦੁਗਨਲਗਨਉਰਿਲ
 ਗੀਹੈ।ਨਾਨਹੀਨਜਰਲਜਾਵੈਂਨਰਨਾਰਿਨੇਹਨਹਿਨਾਨਕਿਨ
 ਨਕਿਨਾਹਦੁਕੀਭੀਤਿਭਾਗੀਹੈਂਅਤਿਹੀਅਗਤਿਭਏਕਾਹੁਕੇ
 ਨਗੇਹਗਾਏਨਏਨਏਬਨਨਕੇਬਨੇਅਨਗਾਗੀਹੈਂ॥੨੩॥ ਜਾਨ

ਜੇਜਵਨੇਸਜਬਬੇਦੀਕੋਬਿਰਤਬੇਸਬੇਲੋਬਚਵਾਕੇਬਹਿਨੇਈਕੋ
ਬੁਲਾਇਕੈਂ।ਭਮਰੇਹਿਸਾਬਕਹਿਸਾਬਤਸੁਕੁਲੀਭਾਂਤਿਸੁਨਿਤਿਨਰ
ਨੋਭਮਕੁਤਜੁਸੇਜਾਇਕੈਂ।ਸੁਨਿਆਪਮਾਏਸੁਹਿਸਾਬਸੁ
ਧਵਾਇਲਈਸਾਤਸਤਸਿਤਮੁਦਾਆਪਨੀਬਢਾਇਕੈਂ।ਸੋ
ਉਗਏਤਾਗਿਕਯੋਹਮਗੀਨਲਗਯਹਿਭੁਗਤਨਕੋਭੁਗ
ਤਿਨਹੈਦੀਜੀਏਜਿਮਾਇਕੈਂ।੨੪॥ ਐਸੇਜਵਨੇਸਹਿਜਨ
ਇਗਏਧਾਇਬਨਜਦਪਿਜਨਪਬਹੁਬਿਨਤੀਬਿਤਨੀਹੈਂ।ਬਨ
ਬਨਬਿਹਰਤਜਹਤਜਗਤਰਤਿਰਹਤਿਜਗਤਪਤਿਰਤਬੁਧਿਬਨੀਹੈ
ਆਪਤੋਮਗਨਪ੍ਰਭੁਪਗਨਪਗਨਮਾਂਝਮੁਢਮਨੁਜਨਬਨੀਬਿ
ਬਿਪਬਖਾਨੀਹੈਂ।ਕੋਉਬਦੈਬਾਵਰੋਕੋਉਕਭੂਤਆਵਰੋਹੋਰਾਵ
ਰੋਬਾਵਰੋਰਾਮਇਹੈਉਰਆਨੀਹੈਂ।੨੫॥ ਗੁਰੁਸਮਾਚਰੁਸ
ਬਸੁਨੋਸੁਸਰਬਬਚਸਸੁਰਨੈਆਇਕੋਸੁਸਰਸੇਪ੍ਰਹਬੇਹੈ
ਸੁਗਰੁਸਮੇਤਸੁਨਿਸੁਗਰੁਸੁਗਿਰਤਕੀਬਾਵਰੀਸੀਬਨੀਬ
ਦੀਸੁਨਿਸੁਸਿਧਾਰੇਹੈਂ।ਤਬਗੁਰੁਸੁਸਰਸੁਸਰਿਸਰਕਹਬੀ
ਚਬਸੁਮਤਿਪਤਿਪ੍ਰਤਿਬਚਨਉਚਰੇਹੈਂ।ਬੇਦੀਕੋਜੋਬਸੁਬ
ਢਯੋਆਪਕੇਬੋਪਾਰਬੀਚਵਾਕੇਬਪੁਬੋਟਾਬਿਬਵਾਕਬ
ਟਬਾਰੇਹੈਂ।੨੬॥ ਬੋਲੋਬਸੁਪੇਸਬਸੁਬੇਦੀਦਰਵੇਸਕੋ
ਜੁਦੇਨੋਦਰਵੇਸਨਕੋਬਾਂਦਿਬਢਯੋਬੇਦੀਬਗਤਿਹਿਕੈਸੇਂਦਿਯੋ
ਜਾਇਜੋਲੋਨਆਇਸਤਾਹਿਜਾਇਲਿਖਵਾਇਲਯਾਇਪਾ
ਇਲੋਜੁਮਲਜਗਾਕਯੋਮੁਲਚੰਦਸੁਨੀਨਿਪਤਿਨਖਤਚੰਦਰ
ਢਯੋਭੂਤਮੰਦਤਪੈਤਤੋਂਸੁਨਰਯੋਨਗਾਵਪੈਕਰਿਕੈਵਿਸੁਸ
ਮਹਿਨਕੋਰੀਨਿਰਾਸਦੇਦਤਕੀਰਾਸਸਬਧਗੀਪੈਜੋਧੋਰਹਗਿ।
੨੭॥ ਬੇਦੀਬਰਬਪਬੀਚਭੂਤਕੋਪ੍ਰਭਾਵਸੁਨਿਭੂਪਤਨੇਭੂ

ਤਭੇਦੀ ਮੰਤ੍ਰੀ ਬੁਲਵਾਏ ਹੈਂ॥ ਤਿਨੈਂ ਭੁਨੋ ਨਾਨਕ ਕੇ ਭੂਤ ਤੇ ਅਭੂਤ
 ਕਰੈ ਸੁਨਤ ਸੇ ਸਤ ਗੁਰੁ ਸਬਿਧੁ ਸਿਧਾਏ ਹੈਂ॥ ਮੰਤ੍ਰੀ ਜੀਤੀ ਤਨ ਕੇਤੀ
 ਤਤਨੇ ਤਿਨਤ ਬਭੂਤ ਤਾ ਕੇਤੀ ਰਨਤ ਨਕਤ ਹੁ ਪਾਏ ਹੈਂ॥ ਬੇਦੀ ਬਰਬ
 ਦਨ ਕੇ ਬਚਨ ਬਚਿਤ੍ਰ ਸੁਨਿ ਪਰਖਿ ਸੁਪੀਰ ਸੇ ਪ੍ਰਨਮਿ ਪੁਲਕਾਏ
 ਹੈਂ॥ ੨੮॥ ਜਾਇਕੈਂ ਸਿਰਾਇਕੈਂ ਸੁਰਾਇ ਸੋਂ ਸੁਨਾਈ ਤਿਨ ਗੁਰੁ ਗਿ
 ਹਿ ਭੁਲ ਗੁਰੁ ਤਾ ਦੀ ਗੁਰੁ ਦਰਕੀ॥ ਸੁਨਤ ਸੁਰਾਇ ਹਰਖਾਇ ਹਿਯ
 ਰਾਇ ਗਾਏ ਪਰੋ ਜੋ ਗੁਰੁ ਪਾਇ ਗੁਰੁ ਭਰੀ ਮਤਿ ਹਰਕੀ॥ ਤਬ ਬਸੁ
 ਮਤਿ ਪਤਿ ਮਤਿ ਮਤ ਮਤ ਅਨੁ ਅਧੋ ਪਨੁ ਦੀਨੇ ਮਾਇ ਜੋ ਸ੍ਰੀ ਸੁਧ
 ਧਰਕੀ॥ ਅਧੋ ਦੀਨੇ ਸਾਧਨ ਕੇ ਸ੍ਰੀ ਗੁਰੁ ਬਚਨ ਅਨੁ ਬਢੀ ਗੁ
 ਰੁ ਮਹਿ ਮਾਜੇ ਮਹਿ ਮੇਂ ਸੁਘਰਕੀ॥ ੨੯॥ ਜੋਨ ਸਹੀ ਮਰਾਮਲ
 ਮਦਰ ਮਲੇ ਛੁਨਨੇ ਮੁਢ ਮਤ ਸਰਿ ਮਿਲਿ ਮਹਿ ਪਪੈ ਜਾਇਕੈਂ॥ ਕਹੀ
 ਵੇਕ ਬਾਤੁ ਸੁਖ ਜਾਤ ਕੀ ਸਜਨਿ ਦੁਖ ਜਾਤੁ ਗਵਿਰ ਜਨਿ ਸੁਨੈ ਜੋ ਮਨਸ
 ਏਕੈਂ॥ ਨਾਨਕ ਨਰੋਤਮ ਨਰੋਤਮ ਸਮਾਨ ਸਿਧ ਜਨਕੀ ਸਿਧੰਤ ਕੀ ਛੁ
 ਬਿਰਹੀ ਛੁਨੀ ਛਾਇਕੈਂ॥ ਐਸੇ ਜੋ ਸ੍ਰਮਿਤ ਮਤ ਸੁਮਤ ਮੇਂ ਆਇਓ
 ਤੋਂ ਸੁਮਤ ਕੀ ਮਹਿ ਮਾਂ ਬਢਾਇਓ ਬਨਾਇਕੈਂ॥ ੩੦॥ ਸੁਨਿ ਕੈਕੁ
 ਮਾਤਿ ਨਕੋ ਕੁਮਤ ਕੁਮਤਿ ਏਕੈਂ ਕੁਪਤਿ ਕੁਪਤਿ ਉਨੇਂ ਐਸੀ ਓਰ ਆ
 ਨੀ ਹੈਂ॥ ਬਰਨ ਰਵਾਰ ਵੇਦੀ ਵਰੋ ਕੇ ਬੁਲਾਇ ਬੇਦੀ ਸਬ ਮੇਂ ਸਾਹਿਬ
 ਬਸੈ ਬਦੀ ਤੁਮ ਬਾਨੀ ਹੈਂ॥ ਤਤੋਂ ਹਮਤੁ ਮਮਾਹਿ ਫੋਰਾ ਹੁਨ ਭੇਦ ਭਯੋ
 ਹੋਇਕੈਂ ਨਿਮਾਜੀ ਕਰੋ ਹਮੇਂ ਸਿਮੀਲਾਨੀ ਹੈਂ॥ ਸ੍ਰੀ ਗੁਰੁ ਪਰਮਾਨੀ
 ਜਵਨੇ ਸਜੁ ਬਖਾਨੀ ਬਾਨੀ ਗਾਏ ਮਾਇ ਮਹਿ ਜਿਦਨ ਹਿ ਜਿਦਠ
 ਨੀ ਹੈਂ॥ ੩੧॥ ਯਾਹਿ ਸੁਨਿ ਸਗਰਨ ਗਰਦਰ ਘਰ ਘਰ ਰੂਗਰ ਬ
 ਗਰ ਸਿਤ ਸੋਕ ਸਰਸਾਨੇ ਹੈਂ॥ ਸਬਨ ਰਨ ਰਿਕ ਹੈਂ ਕਰਤ ਅਨੁ ਜਾ
 ਇਯਹਿ ਜਵਨ ਅਵਨ ਪਤਿ ਅਤਿ ਹੀ ਯਮ ਆਨੇ ਹੈਂ॥ ਨਾਨਕੀ ਕੋ

ਨਾਹ ਦੁਖ ਅੰਬੁ ਪਿਅਗਾਹ ਬਹੁ ਜੋਨ ਨ ਕੀਨੇ ਕਾਹੁ ਜੋ ਕਾਹਿ ਸਬਦੁ ਸੁਹ
 ਨੇਹੈ ਗੁਰੁ ਗੁਨ ਗੁਰੁ ਗੋਹ ਗੋਜ ਦੁਨ ਗੁਰੁ ਗੋਹ ਨਿਬੈ ਨਿਮਜ ਜਹ
 ਜਿਨ ਕੋ ਜੋ ਬਾਨੇਹੈ ॥੩੨॥ ਲਗੇਹੈ ਨਿਬਾਹਿ ਬੇ ਨਿਮਾਜ ਨਰਵਰ
 ਨਰਨ ਨਕਨ ਨਿਬਹੀ ਨਿਮਾਜੀ ਹੈ ਨਿਮਾਜ ਜਬਾ ਨਿਬਹਿ ਨਿਮਾਜ
 ਕੋ ਨਿਮਾਜੀ ਨਰਨ ਇਕ ਨੇ ਕਹੀ ਕੋ ਜੋਨ ਨਕ ਜੁ ਨਿਬਹੀ ਨਿਮਾਜ
 ਅਬਾ ਬਦੀ ਬੇਦੀ ਰਾਜੇਹੈ ਨਿਮਾਜ ਕਰੋ ਕਾ ਕੇ ਸੰਗਤੁ
 ਗਯੋ ਗੰਧਾਰੁ ਰਾਇ ਬਾਜੀ ਲੇਨ ਬਾਜੀ ਤਸਾ ਕਾਜੀ ਨ ਨਿਮਾਜੀ ਰੁ
 ਯੋ ਹੈ ਬਿਰਾਜੀ ਗੋਹ ਗਯੋ ਬਾਜੀ ਸਿਸੁ ਗਿਰੈ ਜੁ ਗਰਤੁ ਪਾਨਿ ਪਾਉ
 ਕਬਾ ॥੩੩॥ ਇਸ ਬੇਦੀ ਬਰਕੀ ਬਿਲੋਕਿ ਬਿਰਬਰਤਾਈ ਜਵ
 ਨ ਜੁ ਬਪਜਨ ਜੁ ਬਨ ਜੁ ਗਤਿ ਹੀ ਪਰਮ ਪ੍ਰਤੀਤਿ ਪਾਇ ਪਰਮ
 ਪ੍ਰਭੁ ਪਾਇ ਪਾਇ ਉਰਿ ਉਰੁ ਰਾਇ ਉਰੁ ਰਾਈ ਗੁਰੁ ਗਤਿ ਹੀ ਬਾ
 ਰਬਾਰ ਬਿਨੈ ਕਰੀ ਬਰਬਾਰ ਬਿਰਾਸਿ ਕੈ ਬਰਬਾਰ ਪਰਗੁਰੁ ਗ
 ਰੁਤਾ ਜਗਤ ਭੀ ਗੁਰੁ ਉਰੁ ਮਨ ਉਦੇ ਜਦ ਪਿਜਗਤ ਬੀਚ
 ਤਦ ਪਿਨ ਗੁਰੁ ਉਰੁ ਮਨ ਉਦੇ ਗਤਿ ਭੀ ॥੩੪॥ ਲੋਗਨ ਕੇ
 ਮਾਨ ਸੇ ਸਾਮਾਨ ਮਲ ਮਾਨਿ ਪੁਨਿ ਲੋਗਨ ਕੀ ਸਾਨ ਅਸਿ ਸਾ
 ਨ ਧਰੀ ਮਾਨਿ ਮਨਾ ਤਾਂ ਤੇਤ ਜਿਗੋਹ ਨੇਹ ਸਬ ਕੇ ਸਨੇਹ ਮਦੇ
 ਹੁੰਦੈ ਮਨੇਹ ਬਿਹਰਤ ਬਨ ਬਨਾ ਭੁਲੇਖਾਨ ਪਾਨ ਪਹਿਰਾ
 ਨ ਸੁਖ ਦਾਨਿ ਸੁਖ ਖਾਨਿ ਪ੍ਰਭੁ ਪਾਨ ਹੀ ਮਹਾਨ ਮਾਨਿ ਮੇਦਾ
 ਨਾ ਤੁਹਾਂ ਹੀ ਮਹਾਨ ਲਗੇ ਲਗਨ ਰਜਨੀ ਦਿਨ ਅਨ ਜਨ ਗਨ
 ਸੇ ਲਗਨ ਪਰਮ ਪਨਾ ॥੩੫॥ ਕਬੀ ਗੁਰੁ ਬਹਿ ਨਿਬਹਿ
 ਦੁਖ ਬਹਿ ਨਿਬੈ ਜਾਇ ਬਨ ਬੀਚ ਬਿਨੈ ਬਿਬਿਧਿ ਬਿਬਾਹੀ ਹੈ
 ਗੁਰੁ ਬਰਕਾਉ ਪਦੇ ਸੁਖ ਦੇ ਸਕਰੀ ਤਉ ਸਕਲੇ ਸਲਖਿ ਸੁ
 ਰੀਰਿ ਉਚੀ ਹੈ ਜਾਹੀ ਜਾਹੀ ਸਮੇ ਸਿਮਰਨ ਮਨ ਮਾਂਹਿ ਮਮ

ਕਰੰਗੀ ਮਿਲੇ ਗੋਤ ਬੇਮੇਂ ਸੁਮਨ ਧਾਰੀ ਹੈਂ ॥ ਐਸੇ ਬੰਦੇ ਬਿਦ ਕਰਿ ਬਾਹਿ
 ਨਿਕੋਂ ਖਿਦਾ ਹਰਿ ਹਿਦਾ ਹਰਿ ਧਾਰਿ ਬਨੇ ਬਨ ਬਨ ਚਰੀ ਹੈਂ ॥ ੨੬ ॥
 ਸੁਨਿ ਗੁਰੁ ਪਿਤ ਉਤ ਸੁਤ ਕੀ ਬਿਗਤਿ ਗਤਿ ਆਤਿ ਤਪਤਿ ਪਿਤੁ ਏ ਗਤ
 ਕੀ ਸੁਮਤਿ ਗਤਿ ਪਨੁ ਜੋ ਨਿਜ ਮਾਧ ਸੁਨਾ ਮਮਰਦ ਨਾ ਜਾ ਕੋਲ
 ਜਾ ਉਸੁ ਪਸੰਚ ਕੈ ਅਸੰਚੁ ਹੀ ਉਤ੍ਰੀ ਹੈਂ ਆਤਿ ॥ ਸੁਨਤ ਸੁਸਤ ਜੋ
 ਗੁਰੁ ਸਤ ਨਾਮ ਨਿਸੇ ਪਿਨ ਨ ਕੀ ਮਰਨਿ ਸਾਰਿ ਸੁਨੀ ਸਬ ਗੁਰੁ ਨ
 ਤਿ ॥ ਬਨ ਬਨ ਬਿਹਰਤ ਕਰਤ ਨ ਕਹੂੰ ਗਤਿ ਕਹੂੰ ਜਾਇ ਖੋਜ ਖਲੁ
 ਮਿਲੈ ਜੁ ਅਮਲ ਮਤਿ ॥ ੨੭ ॥ ਸੁਨਿ ਮਰਦਾਨਾ ਦਾਨ ਨਾਨਾ ਬ
 ਨ ਜਾਨ ਕਰਿ ਕਹੂੰ ਹਰਿ ਪਾਨਾ ਪਰ ਗੁਰੁ ਬਰਪਾਏ ਹੈਂ ॥ ਦੇਇ ਸੁ
 ਅਸੀਸ ਸੁਖ ਪਾਇ ਬਿਸੇ ਬੀਸ ਪਰ ਮੀਸ ਪਰ ਮਨੀ ਮਨ ਸੀ
 ਸੁਨਿ ਨਿਵਾਏ ਹੈਂ ॥ ਕਾਲ ਕੋ ਕਲੇਸ ਕਹੂੰ ਜੋ ਸੁਨਤ ਬਿਗਤਿ ਬੇਸ
 ਸੁਨਿ ਸੁਨ ਗੁਰੁ ਬਰ ਉਰ ਬਰ ਲਾਏ ਹੈਂ ॥ ਕਹੂੰ ਗੁਰੁ ਗਾਇ
 ਕੋ ਕੰਤੁ ਦਲ ਹਮਾਰੇ ਸੀ ਗਲਾਰਿ ਅੰਗ ਮੰਤਾ ਭੰਗ ਜੋ ਜੋ ਸੀ ਯਭਾ
 ਏ ਹੈਂ ॥ ੨੮ ॥ ਸੁਨਿ ਗੁਰੁ ਗੁਰੁ ਗਿਰਿ ਗਾਇ ਕਰਾ ਦੀ ਸੁਗਿਰਿ ਗਿ
 ਰਿ ਗੁਰੁ ਗੁਨ ਗਿਰਿ ਆਪ ਜਗਾ ਗਾਏ ਹੈਂ ॥ ਥਾਰੇ ਸੀ ਗਾ ਸਰਿ ਹੋ
 ਉਦਰਿ ਹੋਂ ਅਪਨ ਆਪ ਅਧਮ ਉਧਾਰਹਿ ਤੁਆ ਪਇਤੁ ਆ
 ਦਿਹੈ ॥ ਤਬ ਗੁਰੁ ਰਤਨ ਅਤਨ ਜੁ ਜਤਨ ਕਰਿ ਬਰੇ ਸੁਰ ਬਾਬ
 ਜਾਏ ॥ ਗੀਤ ਗਾਏ ਹੈਂ ॥ ਕਬਹੂੰ ਕਬਹੂੰ ਨਿਕੀ ਬਿਨ ਅਬਹਿ
 ਨਿਬਹਿ ॥ ਮਾਇਤੁ ਕੇ ਦਰ ਦੂਤ ਦਰਸਾਇ ਏ ਹੈਂ ॥ ੨੯ ॥ ਬਾਹਿ
 ਨਿਸੇ ਬਿਦਾ ਬਰਿਤਾ ਸਖਰ ਖਿਦਾ ਹਰਿ ਗਾਏ ਪਰਿ ਹਿਦਾ ਹਰਿ
 ਜਗਮਨ ਮਨੋ ਹੈਂ ॥ ਕਹੂੰ ਕਹੂੰ ਬਿਜਨ ਬਿਪਿਨ ਬੀਚ ਬੈਠੇ ਜ
 ਇ ਜਗਾ ਬਿਦਿ ਜਾ ਬਿਧ ਸੇ ਸੁਸਾਧੇ ਠਟ ਠਨੁ ਹੈਂ ॥ ਤੀਨ ਦਿਨ
 ਰੋਨ ਰਹੈ ਅਨੰਦ ਕੇ ਅਨੰਤੁ ਜੋ ਗਾਇ ਕ ਬਿਚੈ ਨ ਨੈਨ ਬੈਨ ਬਿ

ਕਲਮੇ ਹੈ। ਤਬ ਕਹੂੰ ਜਾਇ ਭੀਖਮਾਂਗੀ ਕੈ ਬੁਗਾਇ ਕੁਖਾ
 ਇਗੁਰਾਇ ਪੈ ਬਿਤਾਂਤੁ ਸੁਬਖਾ ਨੇ ਹੈ॥੪੦॥ ਤਬ ਪ੍ਰਭੁ
 ਭਲੇ ਰਖੁਗਾਇ ਰੰਗੁ ਭਲੇ ਭਲੇ ਨਾਂ ਪਿਪਨ ਦੀ ਨਲੇ ਪਲੇ ਪ੍ਰੇਮੀ
 ਜਨ ਪ੍ਰੇਮੀ॥ ਲਾਲੇ ਨਾਮ ਅਭਿਰਾਮ ਸੁੰਦਰ ਸਨੇ ਹੀ ਸੁਆਮਤ
 ਹੀ ਕੀ ਜਪਤ ਨਾਮ ਦਾ ਮਨਿ ਤਨੇ ਮਸੋ॥ ਨਗਰ ਨਿਕਾਮ ਬਾਮਬ
 ਦਏ ਮਨਾ ਜਨਾਮ ਤਾ ਮੇਤਾ ਕੋ ਬਿਸਰਾਮ ਸੁਨੇ ਖਲੁਖੇ ਮਸੋ
 ਤਾ ਸੋ ਜਾਇ ਮਿਲੇ ਗੁਰੁ ਦੇਖਿ ਦੇਉ ਖਿਲੇ ਗੁਰੁ ਬਿਲੇ ਬਾਂਕਿ
 ਬਾਂਕਿ ਮਿਲੇ ਰੰਗ ਜੀ ਮਿਹੇ ਮਸੋ॥੪੧॥ ਰਹਿਏ ਕਰੈ ਨ ਬਦੇ
 ਬੈਨ ਗੁਰਗਮਨ ਕੇ ਕਹੈ ਲਾਲੇ ਰੋਹੇ ਲਾਲ ਕਛੁਕਾ ਲਾਕੁ ਪ
 ਕਾਰਿ ਪ੍ਰੇਮ ਪਰਖਨ ਕਰਿ ਪ੍ਰੇਮ ਪਰਖਨ ਕਰ ਰਹੇ ਰਮਿਏ ਕ
 ਮਾਸ ਅਵਧ ਅਵਧਿਕਾਰਿ॥ ਤਬ ਗੁਰਗਾਇਕ ਅਰਜ ਗੁਰ
 ਅਰਜ ਸੋ ਕਰੀ ਸੁਨਿਯੈ ਸੁਜਾਨ ਬਿਨੈ ਮੇਰੀ ਧਿਆਨ ਧਾਰਿ॥ ਜੋ
 ਲੋਆ ਪਈ ਹਾਰੈ ਸੁਖ ਰਸੁ ਪਰਤੈ ਲੋਹੈ॥ ਆਉ ਸੁਖ ਰ
 ਸੁਖ ਰਨੀ ਕੋ ਸੋਚਹਾਰਿ॥੪੨॥ ਪਾਇ ਗੁਰੁ ਆਇ ਸੋ ਸੋਆ
 ਇਸੁ ਸਦਨ ਛੁਯੋ ਗਯੋ ਗੁਰੁ ਪਿਤ ਪੈ ਸੁਲਹੈ ਹੈ ਕੁਪਿਤ ਅ
 ਤਿ॥ ਗੁਰਗੁਨ ਗਨ ਗੁਰਗਾਏ ਗੁਰਗਾਇਕ ਨੇਤੁ ਗੁਰਗੁਰੁ
 ਕੇ ਨਉ ਰੁਓ ਠੀਠੀ ਰਹਿ॥ ਇਤੁ ਗੁਰੁ ਰਤੁ ਰਖੁ ਲਾਲ ਕੀ ਲਲਿ
 ਤਲੀਲਾ ਲਲੇ ਕੇ ਲਸੇ ਹੈ॥ ਨਿਲੈ ਨੇਹ ਮਦਮਾਤੀ ਮਤਿ॥ ਜਹੂੰ
 ਤਹ ਕਮਜਵਨ ਜਨ ਪਤਿ ਕੋ ਉਤਾ ਕੇ ਕਮਦਾ ਹੋ ਮਲਕ ਨਾਮ
 ਰਾਮ ਬੁਤਿ॥੪੩॥ ਵਾਨੈ ਕਬਹੂੰ ਕੀਨੋ ਭੂਮਿ ਸੁਰਭੇਜ ਕਰੇ
 ਭਾਂਤਿ ਭਾਂਤਿ ਭੋਜਨ ਜੇ ਭੂਸੁਰਨ ਭਾਏ ਹੈ॥ ਤਹਾਂ ਬੇਦੀ ਬਰਉ ਬੁ
 ਲਾਏ ਪੈਨ ਆਏ ਜਵ ਕੋ ਪੈ ਕੈ ਬੁਲਾਏ ਆਏ ਅੰਨ ਪੈਨ ਪਾ
 ਏ ਹੈ॥ ਤਬ ਬੋਲੇ ਮਲਕ ਮਾਲਿਨ ਮਤਿ ਮਲਰਤ ਸੁਦ ਅੰਨ

ਭਾਈਤੋਹਿਗਮਰੇਅਭਾਈਐਂ।ਸੁਨਿਗੁਰੁਕਹੈਲਾਭੀਲਾਭੀ
 ਪਕਵਾਨਲੈਕੋਦਾਬਾਕਰਿਕਰਕਨਬ੍ਰਜਬਹਾਈਐਂ॥੪੪॥
 ਵਹੀਬੇਰਬੇਸ਼ਕੀਲਾਲੇਕੀਲਲਿਤਕੋਈਭੋਭੋਤਕੋਦੁਕਾ
 ਬਾਏਵੀਦੁਪਧਾਰਤਬਾਕਹੈਗੁਰੁਮਲਕਕੋਮਲਕੋਸਮਾਨ
 ਧਾਨਤੇਰੋਤਕੋਤਕੋਸੁਧਾਕੋਸਮਾਨਮਾਨਅਥਾਯੇਸੇਗਰਿਗ
 ਏਗੁਰੁਨਏਨਮਲਕਨੈਨਾਬਿਨਾਭਾਗਭੂਨੇਮੇਆਵੈਅਨੁਰ
 ਗਕਬਾਗੁਰੁਗੁਰੁਗਰਿਮਾਜਗੀਏਜਗਮਗਮਾਂਹਜੈਸੇਜਗਮ
 ਗਮਾਹਪੂਰਨਸਰਦਸਬਾ॥੪੫॥ ਮਲਕਕੋਮਲਕੋਜੇਜਵਨ
 ਜਨਪਹੁਤੇਤਕੋਸੁਤਸਿਤਬਾਧਿਬੇਧੇਬਲੀਬਿਧਿਬਸਾਤਕੋ
 ਉਪਚਰਸਰਸਾਰਵਾਰਵਰਕੀਨੋਤਉਨਅਰਾਮਪਾਏਭੁਯੋਹੋਵਿ
 ਰਾਮਅਸਾਮਲਕਕੋਮਲਕਨੇਮਲਕਕੋਕਹੈਅਹੋਕਹੋਕੋਓ
 ਕ੍ਰਿਤਜਾਤੇਕਟੈਕਸਰਕਰਕਸਾਸੁਨਿਤਿਨਸ੍ਰੀਗੁਰੁਸੇਂਕਰਕੋਅ
 ਸੂਯਾਕਹੀਕਰੋਕੈਦਸਾਪੁਸਬਜਤੇਜਾਇਵਾਪਿਨਸਾ॥੪੬॥
 ਮਲਕਮਲਿਨਬਾਨੀਮਲਿਨਮਾਹਿਪਮਾਨੀਸ੍ਰੀਗੁਰੁਸ
 ਮੇਤਸਬਸਾਪੁਬਿਧਵਾਈਐਂ॥ਲਲੇਕੋਨਿਹੇਰੇਤੇਨਿਰੋਗਨਿਪ
 ਛੋਨਕਰਿਛੋਨੀਛਾਬਿਛਾਇਛਿਪਮਛੁਰਛੁਦਾਈਐਂ॥ਤਬ
 ਗੁਰੁਮਹਿਮਾਮਹਾਮਹਾਨਮਾਹਿਮਾਂਹਿਜਗੀਜਾਹਿਜੋਇਜੋਗਿ
 ਜਨਾਜਿਅਜਾਈਐਂ॥ਜੈਸੇਚੰਦਕੋਚਕੋਰਚਾਹਿਚਿਤਚਾਇਨ
 ਸੇਚੰਦਕੋਚਕਈਚਕਚਯਚੁਹਕਾਈਐਂ॥੪੭॥ ਇਤਕੀ
 ਤੇਕਹੀਅਬਉਤਕੀਜਿਨੈਸੁਜਨਉਤਕੀਏਜਿਤਗੁਰੁਗਾਇਕ
 ਗਮਨਕਿਯਾਗਯੋਨਿਜਗੋਹਮਿਲੇਸਬਹੀਸਨੇਹਸਨੇਕੁ
 ਸਲਪਰਸਪਰਪੁਛੇਪੈਪਰਮਪ੍ਰਿਯਾਸੁਨਿਸੋਬਲਰਗਾਇ
 ਬਿਲਸੋਬਲਾਇਲਿਯੋਛੁਭਿਬਿਰਤੀਤਬੇਦੀਬਰਕੋਜਿਅ

ਯੋਜਿਆ ਕਹੀ ਪੁਨਿ ਪਰਮ ਪ੍ਰਤਾਪ ਪਾਗਿ ਪ੍ਰਨਤੁ ਏਕ ਰਿਅ
 ਤਿ ਜੀਰਨ ਜਤਨੇ ਮਮ ਦੇਹ ਦਿਆ ॥ ੪੮ ॥ ਇਹੋ ਅਵਸਰ
 ਕੁਰੁ ਵਰਕੇ ਦਰਸ ਪਾਉ ਤੋ ਤੋਤ ਰਿਜਾ ਉਜਗ ਜਲ ਪਿਜੀ ਜਾਰ ਕੋ
 ਤੋਤੋਤੁ ਹੀ ਜਾਇ ਕੈ ਸੁਨਾਇ ਕੈ ਮਰਜ ਮੇਰੀ ਲਾਇ ਦਰਸਾਇ ਬੇ
 ਦੀਰਾਇ ਸੁਖ ਸਾਰ ਕੋ ॥ ਸੁਨਿ ਗੁਰਗਾਇਕ ਕਹੀ ਪੈ ਨਰ ਨਾਇਕ
 ਕੋ ਲਾਇ ਕਹੈ ਬਾਣਾ ਸੀ ਪੁਲਾਇ ਬੋਕੋ ਯਾਰ ਕੋ ॥ ਅੰਮ੍ਰਿਤ ਸੁਨਿ ਰਾ
 ਇ ਨੇ ਬੁਲਾਇ ਬਾਲਾ ਸੀ ਪੂਕੈ ਸੁਸ੍ਰਾਇ ਨਿਜ ਭਾਇ ਸੁਪਠਾਇ ਓਕ
 ਰ ਪਾਯਾਰ ਕੋ ॥ ੪੯ ॥ ਬਾਲਾ ਸੀ ਪੁਦਾਨ ਲੀਨੇ ਸੰਗ ਮਰਦਾਨਾ ਕੀ
 ਨੇ ਗੁਰਗਾਇਕ ਜਾਨੇ ਜੈ ਹੈ ਸਨ ਰਾਮ ਰਿਗ ਸੋ ॥ ਬਿਬਨ ਬਿਨ ਤਿ ਕਰੀ
 ਗਾਇਕੀ ਬਿਨ ਤਿ ਕਰੀ ਜੈ ਹੈ ਕੁਰੁ ਕੋ ਭੁਰਿ ਗੁਰੁ ਭਾਵਨਾ ਅਭਿਗੋ ॥ ਦੀ
 ਨ ਕੇ ਦਯਾਲ ਗੁਰ ਦੀ ਨ ਦੀ ਨ ਤਾ ਦਰਨ ਦੀ ਨ ਬਚ ਦੀ ਨ ਸੁਨਿ ਉਮਰੇ
 ਉਮੰਗ ਸੋ ॥ ਲਾਲੇ ਜੁ ਸੋ ਬਿਦਾ ਬਰਿ ਬੈਨ ਨ ਸੋ ਖਿਦਾ ਹਰਿਆ ਦੇ ਜ
 ਨਿਗਾ ਮਜਗ ਸਖ ਨ ਕੇ ਸੰਗ ਸੋ ॥ ੫੦ ॥ ਪੋਖੇ ਪਿਤਮਾਇ ਅ
 ਇ ਰੇ ਏ ਦੁਨੇ ਦੁਖ ਪਾਇ ਬਹੁ ਬਿਲਲਾਇ ਪਰਿਤਾਪ ਪਹੋ ਸੋ ਪਗੇ ॥
 ਦੇਖਿ ਕੋ ਬਿਰਤ ਬੇਖ ਭਏ ਅਨਿ ਮੇਖ ਨਿਜ ਕਰਮ ਕੁਲੇ ਖਲੇ ਖਿ
 ਦੀ ਹਦਾ ਹਸੇ ਵਗੇ ॥ ਮੇਰ ਉਅ ਖਿਲ ਲੋਕ ਬਿਮਨ ਭਏ ਬਿਲੋ
 ਗਾਇਕੋ ਅਤੇ ਕ ਸੁਖ ਚਿਕ ਸੋ ਕ ਭੈ ਭਗੋ ॥ ਪਾਇ ਗੁਰੁ ਗਾਇਕੇ ਸੁ
 ਪਾਇ ਸਿਯ ਗਾਇ ਗੇ ਸੇ ਵਿਸ ਬਭਾਇ ਦ੍ਰਿਗ ਭਾਇ ਸੋ ਰਗ ਮ
 ਗੇ ॥ ੫੧ ॥ ਗਾਇਕੋ ਸੁਦੇਸ ਉਪ ਦੇਸ ਕਰਿ ਵਰ ਦੇਸ ਹਰਿ ਕੋ
 ਦੇਸ ਦੇਸ ਅਨਤ ਸਿਧਾਰੇ ॥ ਬਾਲਾ ਸੀ ਪੁਸਖਾ ਸੰਗ ਗਾਇਕ
 ਸੁਲਾਇ ਕਲੇਸਾਇ ਕਸੇ ਚਲਿ ਆਲੈ ਲਾਲੇ ਕੇ ਪਧਾਰੇ ॥ ਭੁਗ
 ਕੋ ਉਦਿਨ ਗਹਿ ਤਾ ਸੋ ਰਾਮ ਰਾਮ ਕਹਿ ਲਹਿ ਉਦਾਸੀ ਨਤ ਅਸਤ
 ਚਿਤ ਚਾਰੇ ॥ ਗਾਇਕੋ ਦੂਰ ਦੇਸ ਲਯੋ ਅਨੂ ਕੋ ਨ ਲੇਸ ਲਾਹਿ ਗਾਇ

ਕਕਲੇਸਕਟਬਰਨਉਚਰੇਗੈ॥੫੨॥ ਆਪਤੋਅਹਾਰੀਪੈਨਪ
 ਜਾਸਕੁਖਕੈਨੋਭੈਨਕੁਖੇਹਮਤੋਨਗੈਨਸਕੈਕਰਿਪਾਇਹੁ॥ਸੁਨਿ
 ਬਰਮਰਦਾਨਹਸਿਬੈਲੇਬਰਬਾਨਬੰਦਤੋਹਿਖੁਬਖਾਨਜੈਪੈਨ
 ਇਖਾਇਤੂ॥ਏਜੋਆਕਰੂਲਭਲਹਰੇਰੁਰੇਫਬੇਫਲਇਨੈਭ
 ਛਿਭਾਂਤਿਭੁਲਿਭੁਖਕੋਰੁਗਾਇਤੂ॥ਅਨੈਮਤਿਹਾਸਖਾਇਬੰ
 ਧਿਯੋਨਪਾਸਜਾਇਖਾਇਸੁਸਵਦਪਾਇਬਾਂਧੇਲੇਅਘਾਇ
 ਭੀ॥੫੩॥ ਗਾਂਠਖੋਲਿਖਾਏਦਿਨਦੁਸਰੇਜੋਤੇਈਤਿਨਤੇਇ
 ਕੈਹਲਾਹਲਮੇਦੀਹਦੁਖਦੀਨੋਹੈ॥ਦੀਨਦੇਖੀਦੀਨਕੇਦਯਾਲ
 ਦੁਖਦੀਨੋਦਲਿਅਥਗੁਰਗੀਨਦੇਸਕਾਮਰੂਕਕੀਨੋਹੈ॥ਤੁਹਾਂ
 ਬਿਨਬੁਝੇਗੁਰਗਾਇਕਗੋਗਾਮਮਾਂਸ਼ੁਜੁਵਤਿਨਜਾਦੁਰਾਰਿਮੇ
 ਦਾਕਾਰੇਲੀਨੋਹੈ॥ਗਏਗੁਰਜਾਨਿਜਾਇਜੁਵਤਿਨਮੈਢੀਕਰਿ
 ਮੇਢਮਰਦਾਨਮਰਦਾਨਕੀਨੋਭੀਨੋਹੈ॥੫੪॥ ਦੇਖਿਗੁਰੁ
 ਗੰਠਗਰਬਗਾਯੋਗਾਮਿਨਕੋਗਏਗੁਰਗੋਰੁਗਿਰਿਗੁਰੁਗੁਰੁ
 ਹੀਗਨੇ॥ਤਬਟੁਰਤਿਨਕੀਤਿਆਨਕੋਤਰਨਕੀਨੋਤਰੁਨਿਤਰੁ
 ਨਅਤਰੁਨਾਸਿਸਮੈਵਨੇ॥ਤਿਨੈਤਮਤਾਰਿਕੋਤਰਨਿਤੋਰਤੁਹਾਂ
 ਤੋਭੈਗਮਨੇਗਾਹਤੁਗਿਰਿਗਾਹਨਅਨਗਨੇ॥ਕੇਰਲਕੈਬੇਜਕ
 ਰਨਟਕਵਾਵਿੜਆਦਿਦੇਸਨਦੇਖਤੁਦੀਪਾਸਿਘਲਾਸੇਜਾਸਨੇ
 ॥੫੫॥ ਤੁਹਾਂਸਿਟਨਕੁਨਾਮਨਿਪਤਿਨਿਪਤਿਪਤਿਸਿਧਿੰਸ
 ਪਸੇਨਸਹਿਸਹਤਸੁਜਾਨੋਹੈ॥ਬਾਕੋਬਾਗਬੀਚਬੇਦੀਬਰਜੋਭੈ
 ਰਾਜੇਜਾਇਸੁਖੇਬਹੁਬੈਸਕੋਸੋਸਬਜਸੁਹਾਨਕੋ॥ਸੀਗੁੰਗਾਸਿ
 ਧਾਈਦੇਖਿਦੇਸਪਾਸਿਧਾਈਸਬਸਪਾਦਿਸਿਧਾਈਸੁਮਹਾ
 ਈਅਮਹਾਨਕੋ॥ਤਬਗੁਰਗੁਰਮਾਨਿਤਜਿਗੁਰਗੁਰਮਾਨਕ
 ਰਿਗੁਰਗੁਰਮਾਨਸਿਖਸਸਖਾਨਕੋ॥੫੬॥ ਤਕੇਬਸ

ਰਹੇ ਬਹੁਬਾਸਠਸੁਬੈਦੀਬਰ ਬਾਸਰਨਲਹੋਯੋਕੁਲਦੀਪਕੁਲ
 ਦੀਪਮਾਂਗਿ। ਤਹਾਂਤੇਪਧਾਰੇਪੁਨਿਸੁਮਤਸੁਮਤਦੇਸਜਹਾਂਸੁਕ
 ਸੰਗੀਕੋਕੋਕੋਨਪਨੇਖਯੋਨਾਂਗਿ। ਕੋਨਪਕੋਕਿਤਕਿਤਮਨਾਥਕ
 ਰੁਨਕਰੇਸਕਾਤਕਲੇਸੇਕੁਜਨਨਕੇਜਹਾਂਹੀਜਾਂਹੀ। ਗਾਇਕ
 ਕੀਬੁਖਕੇਤੁਗਾਇਕਦੈਕਹੁਪਗਪਲੁਵੇਸਖਿਤਿਖੋਦਿਖਬਨਰ
 ਦੀਨੋਤਾਂਗਿ॥ ੫੭॥ ਤਾਂਹੀਕੋਪ੍ਰਸੰਗਤੇਅਭਿਗਗਤਿਸੰਗਿਸਜੇ
 ਸਾਲਸਮੋਅਧਰਕਆਦਿਕਅਨੇਕਨਗਤਹਾਂਤੇਸਿਧਾਰੇਗੁਰ
 ਸਾਗਰਸਾਲਿਲਬੀਚਜਹਾਂਦੇਸਦੀਪਤਹੇਦੀਪਰੂਪਬਿਸਹਗਾਪ
 ਨੀਪਰਪਾਨੀਚਰਪੀਠਪਰਪਰਮੇਸਪਰਮਿਤਕਈਦਿਨਸਰੇਸਹ
 ਧਰਚਗ। ਚਰਨਪਰਸਿਜਲਚਰਨਤਰਨਭਯੋਗੁਰੁਭਵਤਰਨ
 ਕੋਪਰਖੋਪ੍ਰਭਾਵਪਗ॥ ੫੮॥ ਤਾਰਿਕੋਤਿਮੀਕੋਤਮਭਾਰਕਸੀ
 ਗੁਰੁਬਕਲੀਕੇਤਰਕੁਭਏਤਰਕਪ੍ਰਭਾਵਸੋ। ਨਰਦਮੁਨੀਸਕੋ
 ਸੁਹਬਦਸੁਭਾਯੋਸਬਸਾਰਦਸੁਹਾਵਨੀਸੋਸੁਹਦਸੁਭਾਵਸੋ॥ ੫੯॥
 ਨਿਪ੍ਰਭੁਬਿਸਹਰਬਿਸਪਬਿਸੇਸਬਿਸੇਕੋਤੁਇੰਦ੍ਰਸੇਨਸੁਧੰਸੇਨ
 ਨਿਪਭਾਵਸੋ। ਤਿਨਤੀਨਨੋਕੋਤਾਰਿਤਰੁਨਸੁਤੇਜਤੇਈਤਬਸਿ
 ਲਮਿਲਦੀਪਬਰੋਬਿਨਨਾਵਸੋ॥ ੬੦॥ ਤਾਂਸੁਦੀਪਦੀਪ
 ਤਮਹੀਪਭਿਮਧਰਬੈਨਬੋਲੈਸੁਮਧਰਬੈਨਖੰਗਜੋਮਧਰ
 ਬੈਨ। ਤਕੋਪ੍ਰੇਮਪਰਖਿਬਰਖਸਾਤਮਾਸਗੁਰੁਹਿਕਰੋਜੋਕਿ
 ਤਕਿਤਮਕਹਿਸੁਮਧਰਬੈਨ। ਦੁੱਤੇਕਰਿਗੋਨਗੁਰਅਮਰਗੀਧ
 ਰਪੁਰਗਇਜੋਹੈਦੇਵਲੁਤਅਸੁਰਅਧਿਕਯੋਨਾਜਾਇਸਸਹਾਇ
 ਬੈਠੇਬਹਰਨਗਰਦੇਖਿਆਏਹੈਅਸੁਰਖਲਖਾਇਬੋਕੋਪਾਇ
 ਚੈਨ॥ ੬੧॥ ਆਵਤਹੀਅੰਧਭਏਸੀਗੁਰੁਪ੍ਰਭਾਵਪੇਖਿਪ
 ਰੇਹੈਪ੍ਰਨਾਪਗਿਪਗਪ੍ਰਭਪੇਖੈਹੈ। ਤਿਨਤਹੰਜਾਇਕੋਸੁਭਾ

ਇਕੋ ਸੁਗਾਇਕੋ ਲੈ ਪਾਏ ਪ੍ਰਭੁ ਪਾਇ ਪਰਮੇਸਰੀ ਪਰੇਖੇ ਹੈ। ਸਿ
 ਨਪਸਹਾਇ ਸਹਸੇ ਨਸਰੁ ਸਿਸਮੁ ਭਏ ਸਤਨਾਮ ਸਬਦ ਸੁ
 ਨਤ ਸੁਤੁ ਲੇਖੇ ਹੈਂ। ਅਸੁਰ ਅਨੀਕ ਉਧਾਰਿ ਅਜਵਨ ਗੁਰਗ
 ਏਤਹਾਂ ਬਨਜ ਮਨੁ ਜਾਵਰੇਖੇ ਹੈਂ॥੬੧॥ ਤਿਨਕੇ ਪੂਜਨ
 ਪਾਇ ਕਰਿ ਅਨਪਾਇ ਤਿਨੈ ਪੁਨਿ ਪਰਿ ਪਾਇ ਪ੍ਰਭੁ ਪਰਟ ਸੁਪੁ
 ਰਮਾਂਹਿ। ਜਹਾਂ ਹਰਹਰ ਭਖਾਇ ਅਹੈ ਹੇਮ। ਈਜਹਾਂ ਬਿਨ
 ਮੇਲਿ ਮਿਲੈ ਭੋਜਨ ਭੁਲੇ ਜਿਅਾਂਹਿ। ਜਹਾਂ ਅਇਗਾਇਕ ਅ
 ਘਾਇਖਾਇਖਾਇ ਆਇਕੈ ਗੁਰੂ ਜੁਸੇ ਯਾਹੀ ਜਾਇ ਤੇਨੁ ਕਤੁ
 ਜਾਹਿ। ਨਲਿਨ ਨਦ੍ਯ ਨਾਮ ਨਿਪਤ ਨਗਰ ਕੇ ਜੇਨੇ ਗੁਰ ਪਦ
 ਪਦਮ ਨਬਰਿ ਪਰਿਪਾਹਿ॥੬੨॥ ਪਰਮ ਪ੍ਰਤੀਤ ਪਾਈਗ
 ਹੀ ਗੁਰੁ ਸਿਸਮਤਾ ਈਭਗਵਤ ਭਗਵਤ ਭਗਤਿ ਸੁਭਾਈ ਹੈ
 ਭਗੁਰਾਜ ਪਦਮੇ ਅਰਪਿ ਗੁਰੁ ਰਾਜ ਪਦਮੇ ਵਕਤ ਜੋ ਸਦਗੁ
 ਰੁਸੇ ਵਕੀ ਸਜਾਈ ਹੈ। ਬਸੇ ਬਹੁ ਬਾਸਰ ਕਰੇ ਹੈ ਬਹੁ ਬਾਸਰ
 ਪ੍ਰਵਾਸ ਰਮ ਬੇਕੀਤ ਬਾਸਾ ਸਉਰ ਆਈ ਹੈ। ਚਲੇ ਨਿਜਰ
 ਜਨਿ ਜਗਜ ਸਿਸਮਾ ਹੀ ਕੋ ਸੋ ਪਿਪਾਲ ਪ੍ਰਜਾ ਹਮਰੀ ਹੀ ਜਨਿ
 ਈਜਨਾਈ ਹੈ॥੬੩॥ ਸਬ ਕੇ ਦੇ ਸੁਗਮਨ ਕੀਨੇ ਗੁਰੁ ਸ
 ਗਮਨ ਰਾਖੇ ਤੇ ਉਰਹੇ ਨ ਬਿਗਾਮਨ ਪ੍ਰਵਧਾ। ਸਰੇ ਹੇ ਸਮੇ
 ਰ ਸੈਲ ਕਰ ਬੇਕੈ ਸੈਲ ਸੁਨਿਗਾਇਕ ਸੁਗਿਗਾਏ ਮਕੈ ਜੁ
 ਮਕਾਨ ਬਗ। ਤਹਾਂ ਜੇ ਜੇ ਜਵਨ ਜਵਨ ਮਤ ਜੇ ਗਵਰ ਜਹਾਂ ਜ
 ਹਾਂ ਜੇ ਤੇ ਜਿ ਤੇ ਜੀਹ ਜੁਵਨੀ ਗਕਗ। ਪੁਨਿ ਜੇ ਮਦੀਨਾ ਦਰ
 ਵੀਨਾ ਫਿਰਾਇ ਨਿਜ ਪਾਇ ਜਿਤ ਜਾਇ ਤਿਤ ਜਾਇ ਜੇ ਲੇ
 ਹਰਹਗ॥੬੪॥ ਤਹਾਂ ਤੇ ਸਿਧਾਰੇ ਸੁਕ ਸੁਸਾਕੇ ਸਦਨ ਸੁਤੁ
 ਤੇ ਜੇ ਸਤਨਾਮੀ ਪਸਤਨਾਮੀ ਪਤਾ ਜਸਾਈ ਹੈ। ਤੁਕੈ ਕਦੁਕੈ

ਲਸੁਖਜਾਲਹੁਤਕਰਿਪੁਨਿਪਹੁਚੇਪੁਲੇਆਗਿਰਿਗੁਰਗਤਿਆਈ ॥੧॥
 ਹੈ। ਤਹੰਗੋਰਖਾਇਸਿ। ਪੰਸੀਘਸੇਸੰਬਾਦਸਾਜਿਸੁਕਸਿਧਤਸੰ
 ਸਿਧੰਤਸੁਤਸੁਬਾਂਧੀਐ। ਗਿਰਿਦੁਆਰਪਰਹਰਿਦਤੰਦਰਸਨਦੇਖਿ
 ਅਨਲਬਿਹਗਪੁਨਿਕੀਨੇਬਿਨਬਾਧੀਐ॥੬੫॥ ਪੁਨਿਪੁਹਲ
 ਦਪ੍ਰਭੁਪ੍ਰੇਮੀਕੇਪਰਸਿਪਾਇਪਰਮਪ੍ਰਨਤਿਪਾਇਗਏਪ੍ਰਵਧਾਮਧ
 ਇ। ਪ੍ਰਵਪ੍ਰਵਭਗਤਿਸੇਭਗਵਤਭੇਦਭਨਿਭਜੋਭਗਵਤਭੇ
 ਨਅਨੁਗਜਗਾਬਿਹਾਇ। ਭਗਵਤਭਗਵਤਭੇਟੇਭੂਰਿਭਵ
 ਭਰਿਪਗੇਸੁਪਰਸਪਰਪਰਮਪ੍ਰਮੁਦਪਾਇ। ਗਾਇਗਾਇਗੁ
 ਨਨਰਿਸ਼ਾਇਰਘਰਾਇਜੁਕੋਪਾਇਪੁਨਿਆਇਸੁਸੁਆਇਇ
 ਤਪਾਰੇਪਾਇ॥੬੬॥ ਪ੍ਰਵਪ੍ਰਵਧਾਮਆਇਪ੍ਰਵਹਿਸੁਨਾਇ
 ਸਭਸਖਨਸਮੇਤਸੁਖਸੇਤਾਇਤੁਆਏਹੈਂ। ਗਾਇਕਕੀਖਾਧ
 ਖੇਈਖਰੇਖਰੇਖਵਾਇਫਲਫੁਨਿਗਿਰਿਜੇਸਗਿਰਿਜਾਸਦਰ
 ਸਾਏਹੈਂ। ਪੁਨਿਬੈਠੇਲੀਕਮੇਂਕਲੀਕਮੇਂਮਤੰਕਬਿਨਭਗਤਬਿ
 ਭੀਖਨਕੋਭਲੀਭਾਂਤਿਭਾਏਹੈਂ। ਰਾਮਰਸਪਿਆਇਕੈਂਰਿਸ਼ਾਇ
 ਕੈਂਪਰਸਪਰਧਾਇਰਘਰਾਇਗੁਰਗਾਇਸੁਸਿਧਾਇਹੈਂ॥੬੭॥
 ॥ ਆਏਵਾਰਿਸ਼ਾਵਾਰਗੁਰਗੁਨਪਰਾਵਾਰਪੁਛੀਗੁਰਗ
 ਈਰਾਗਾਕਾਗੁਰਗਾਈਐ। ਹੁਤੋਕਲਦਿਨਰਾਇਦਸਰਬ
 ਗਾਇਤਿਨਧ। ਆਏਹਰਿਪਾਇਪੁਤਚੋਕੜੀਤੁਪਾਈਹੈਂ। ਰਾ
 ਮਐਭਰਤਲਛਮਨਰਿਪਹਨਤਿਜਕੈਸਲਜਾਕੈਕਈਐ
 ਸੁਮਿਤ੍ਰਾਤ੍ਰਯਬਾਈਐ। ਵਨਕੇਵਿਵਾਹਜੁਵਿਦੇਹਜਨਿਸ
 ਨਬਨੇਬਿਦੇਹਬਗਰਬੀਚਬਜੀਜੈਵਧਾਈਹੈਂ॥੬੮॥
 ਭਿਗੁਪਤਿਪਤਿਕੋਪਤਿਤਕਰਿਰਘੁਪਤਿਪਨੁਧਰਧਨੁਧਰ
 ਹਰਿਧਰਆਏਹੈਂ। ਬਸਵੈਬਿਦੇਹਜਾਕੇਬਿਤਨਬਿਹਰਵਰ

ਵਰੇਹੈ ਬਿਬਿਧ ਜੰਮੇ ਬਿਬਿਧ ਪਨ ਪਾਏਹੈ ॥ ਪਾਰਵੇ ਕੋ ਪਿਤੁ ਪ
 ਨ ਪਾਵਿ ਸੋ ਬਿਪਿਨ ਪੁਨਿ ਸੀਤਾ ਅੰਸਿ ਮਿਤਾ ਸੁਤ ਸੰਗਹੀ ਸਿਧ
 ਏਹੈ ॥ ਅਵਧ ਅਨਾਥ ਕਰਿ ਸਵਰੇ ਸਨਾਥ ਕਰਿ ਪਾਇ ਮੁਨਿ
 ਨਾਥ ਪਰਿਛਿਤਿ ਧਰਛੁ ਏਹੈ ॥ ੬੮ ॥ ਪਿਤੁ ਪਰਲੋਕ ਸੁ
 ਨਿਸਿਤ ਮਤ ਸੋ ਕਸੂ ਨਿਭਰਤ ਸੁਭਰਤ ਦੈ ਪਾਦੁ ਕਾਪਠਾਏ ਪੁ
 ਨਿ ॥ ਕਾਕੂ ਕਰਕਾਨੇ ਕਰਿ ਅਤਿ ਮੁਨਿ ਪਾਇ ਪਰਿਦੇਹੁ ਕਬਿ
 ਪਿਨ ਬਰਿਅੰਮਿਤ ਉਧਾਰੇ ਮੁਨਿ ॥ ਘਟੀ ਮੁਨਿ ਆਇ ਸਤੋਅ
 ਇਪੰਚ ਬਟੀ ਬਸੇ ਕਟੀ ਨਕ ਕੰਨ ਪੀਕੀ ਅਤਿ ਅਵਗੁਨਿ ਗੁ
 ਨਿ ॥ ਦੇਖਿ ਖਰਦੁ ਖਨ ਸੋ ਆਏ ਖਰਦੁ ਖਨ ਸਸੇ ਨਰ ਘੁਭੁ ਖਨ
 ਹਨੇ ਤੇ ਕਰਿ ਧਨੁ ਪੁਨਿ ॥ ੭੦ ॥ ਜਾਇ ਕੈ ਕੁਨਰੀ ਲੋਕ ਰਾ
 ਇ ਪੇਪੁ ਕਾਰੀ ਪੁਨਿ ਆਇ ਸੋ ਅਨਰੀ ਪ੍ਰਭੁ ਨਰੀ ਹਰਿ ਲੋਗੁ
 ਯੋ ॥ ਕੰਚਨ ਕੁੰਗਮਾਰਿ ਆਇ ਕੈ ਖਰੀ ਹੋਰਿ ਹਾਇ ਪ੍ਰਿਅ
 ਰਾਇ ਕਹੀ ਕੰਨ ਦੁਖ ਦੈ ਗਯੋ ॥ ਕਰਤ ਬਿਲਾਪ ਯੋ ਅਨਪਹੀ
 ਸੀਤਾ ਪਖਾਰਿ ਦੇਖਿ ਖਗਤਾ ਪਾਵਿ ਗਾਪ ਅਤਿ ਦੁੰਗਯੋ ॥
 ਤਾਸੇ ਪਾਇ ਪ੍ਰਿਯਾ ਕੀ ਪ੍ਰਤੀਤੁ ਪਰਿਜਾਰਿਤਾ ਹਿਤਾਰਿ ਕੈ ਕ
 ਬੰਧ ਕੋ ਲਨੀ ਕੋ ਨੀਕੋ ਕੈ ਦੁਯੋ ॥ ੭੧ ॥ ਕਰਿ ਕਾਪਿ ਮਨਿ
 ਸੋ ਮਿਤਾਈ ਤਾਪਤਾ ਸਹਨਿ ਬੁਰਖਾ ਬਿਤਾਇ ਕੈ ਪ੍ਰਿਅ ਪ੍ਰ
 ਤੀਤੁ ਪਾਇ ਕੈ ॥ ਧਾਇ ਧੁਮਧਾ ਅਸੇ ਬੰਧਾਇ ਸੇਤ ਸਾਗਰ ਪੈ ਬੰ
 ਰਿਨ ਬਢਾਇ ਕੈ ਬਿਭੀ ਖਨੈ ਬਢਾਇ ਕੈ ॥ ਸੀਤਾ ਕੋ ਸੁਧਾਇ ਸੁ
 ਰਮੁ ਖਸੇ ਮਿਲਾਇ ਸੁਰ ਸੰਘਨ ਸਿਰਾਇ ਬਜਾ ਬਿਜੈ ਕੋ ਬਜ
 ਇਕੈ ॥ ਸੁਘਰ ਸਿਧਾਰੇ ਸਹ ਸੁਘਰ ਸਖਾਨ ਸੁਰ ਜਨ ਕੀ ਸਿਟ
 ਰੀ ਸਹ ਜਨ ਕੀ ਚਢਾਇ ਕੈ ॥ ੭੨ ॥ ਭੇਟਿ ਭੁਰਦ੍ਵਜ ਕੋ ਭੁ
 ਗਤੁ ਭੀਲ ਰਾਜ ਕੋ ਸਮਾਜ ਕੋ ਸਮੇਤ ਸ੍ਰੀ ਸ ਕੇਤ ਸੁਖ ਸਾਜੇ

ਹੈਂ। ਭਿਏ ਸੁਭਰਤ ਸੁਭਰਤ ਸੁਭਰਤ ਪ੍ਰਭੁ ਬਸੁ ਮਭਿ ਬਸੁ ਮਬ
 ਰ ਬਾਜੇ ਬਹੁ ਬਾਜੇ ਹੈਂ। ਅਮਿਲੇ ਪੁਨਿ ਪੁਰਬਾਸੀ ਪੁਰਬਾਸੀ ਸੁ
 ਖਰਾਸੀ ਬਹੁ ਬੈਸ ਬਿਰਹਿ ਬਿਰਹਿ ਤਾ ਬਿਰਾਜੇ ਹੈਂ। ਧਾਇਓ
 ਇਮਾਇਆਇ ਆਰਤੀ ਉਤਾਰਤ ਹੈਂ ਬਾਰਤ ਹੈਂ ਪੁਖਨ ਸੇਭੁ ਪੁ
 ਨ ਜੇਭਾ ਜੇ ਹੈਂ॥੭੩॥ ਨਾਨਾ ਨਿਊਛਾ ਵਰਲੈ ਜਾਚਕ ਅਜ
 ਚਕੈ ਅਮਿਤ ਅਸੀਸੈ ਦੇਤ ਦੀਨ ਦਾਰਿਦ ਦੁਗਾਇ। ਬਗ
 ਰ ਬਜਾਰ ਬੀਬੀ ਬਿਬਿਧ ਬਿਨੋਦ ਬਨੇ ਬਿਪ੍ਰਾਦਿ ਬਰਨ
 ਬਧਾਈ ਦੇਤ ਧਾਇਓ ਧਾਇ। ਜੁ ਮਲਜਨ ਨਕੇ ਮਨ ਨਕੇ
 ਹਨ ਕਿਏ ਦਖਨ ਦਿਖਾਇ ਸੁ ਦਹਨ ਦਾ ਸਰਬੀਰਾਇ। ਮੁ
 ਨਿਨ ਮਹੁਰਤਿ ਮਹਾਨ ਮਾਨੀਯ ਮਾਨਿ ਮਹਿ ਮਾਨਿ ਤਾ ਕੇ
 ਕੀਨੇ ਭਿਲ ਕਲਲ ਕੋਲ ਜਾਇ॥੭੪॥ ਮਹਾਮੇਦਮੰ
 ਗਲ ਮੰਤ੍ਰੇ ਹੈਂ ਮਹਿਲਨ ਮਾਂਹਿ ਮੈ ਬਿਲੀ ਮਨੋਹਰ ਕੇ ਮਾਥੇ ਮੇਂ
 ਮੁਕਟ ਹੋਗਿ। ਦੀਨੇਤ ਬਦਾਨ ਦਾ ਸਰਬੀਰਾਇ ਨਿਦੇਵ ਦੁਮਟਿ
 ਜ ਦੇਵ ਦੀਨ ਨਕੇ ਦੁਰਦਾਇ ਦਾਰਿਦੇਰਿ। ਕਰਮ ਪੁਨਿ ਰਾਜ
 ਰਾਮ ਰਾਜ ਤੋ ਕੋਰਾ ਜੀਰਾ ਖਿਰੈ ਨ ਮੈਂ ਅਰੈ ਨ ਮੈਂ ਅਰੈ ਨ ਬਰਿਬੇ
 ਰਿਬੇਰਿ। ਰਿਸਿਨ ਕੇ ਸੇ ਬਸਰਿ ਕਥਾ ਸੁਸੁਦਨ ਕਾਰਿ ਅਸੁਮੇ
 ਧਾਦਿ ਮਖਕਰਿਫ ਬੇਠੇ ਰਿਠੇਰਿ॥੭੫॥ ਰਾਮ ਰਾਜ ਬੀ
 ਚ ਬਿਨ ਬਾਲ ਮਨ ਬਾਮ ਕੋ ਉਸਤ ਸੁਖ ਸੀਪ ਦਾ ਸਮੇਤ ਸਦਾ ਸੰ
 ਹੈਂ ਸਬਾ। ਸੁਤ ਭੈਭੈ ਭੈਭੈ ਭੈਭੈ ਭੈਭੈ ਭੈਭੈ ਭੈਭੈ
 ਲੀਭਾਂਤਿ ਭਾਂਤਿ ਭਾਂਤਿ ਭੁਤਤ ਬਾ। ਸਕਲ ਸੁਹਾਵਨੀ ਸਪਰਕੀ
 ਸਕਲ ਸਾਮ ਸਰਿਤ ਸਰਾਦਿ ਸਹ ਅਬਜ ਅਜ ਬਾਬਾ। ਦੇ
 ਖਿਦੇ ਖਿਦੇਤ ਹੈਂ ਅਸੀਸ ਅਜਾਦਿ ਸੁਰਰੋਹਿ ਰਾਖ ਰਤਨ ਹ
 ਰਿਭ ਨਿਤ ਜੈ ਸੇ ਅਬਾ॥੭੬॥ ਐਸੇ ਸੁਕ ਸਖਨ ਸੁਨ

ਇਸਿਯਸ੍ਵਾਮਿਗਾਥਾ ਗੁਰੁਗੁਰੁਗਮਨੇਗੀਧਾਰਨਾਮਨਗਰੀ
 ॥ਤਹਾਂਗੁਰੁਗਾਇਕਕੋਕਾਇਕਾਲਕੋਲਭਯੋਭੁਯੋਗੁਰੁਕ੍ਰਿ
 ਪਾਤੋਕ੍ਰਿਪਾਲਪਦ੍ਧੁਗਰੀ॥ਤਹਾਂਤੋਂਸਿਧਾਰੇਸਦਗੁਰੁਸੇ
 ਤੁਸਾਗਰਪੈਤਹਾਂਦੇਖੀਗੋਰਖਾਦਿਸਿੰਧਸੇਨਸਗਰੀ॥ਤਿ
 ਨਸੇਪਰਸਪਰਪਰਚਿਰਚਰਚਕਰਿਅਚਲਮੇਂਪਾਈਓਪ
 ਅਚਲਉਜਗਰੀ॥੭੭॥ ਤਬਨਿਜਗਾਇਕਕੋਕਾਇ
 ਕੋਕੋਕਾਲਜਹਾਂਭੁਯੋਤਹਾਂਤਾਤੁਕੋਤਈਨਬਕੀਨੋਹੈ॥
 ਰਾਂਹੀਮਗਮਾਂਸ੍ਵਨਾਮਸਜਨਅਸਜਨਕੋਕੀਨੋਗੁਰੁਸਜ
 ਨਅਸਜਨਤਾਹੀਨੋਹੈ॥ਪੁਨਿਏਕਤੁਰਕਜਤਾਕੋਗੁਰੁਤਾ
 ਰਕਨੇਤਾਕੋਨਾਮਬਲੀਐਗੀਧਾਰਧਾਰਿਦੀਨੋਹੈ॥ਤਾਕੋਏਕ
 ਸਖਾਸੇਸਰਫਨਾਮਬਾਮਮਤਿਸੋਉਗੁਰੁਤਾਵਤਰਿਗੁਰੁਭਵ
 ਭੀਨੋਹੈ॥੭੮॥ ਐਰਉਅਨੇਕਮਾਨਸੁਧਾਨਿਧਿਆਦਿ
 ਅਧਿਕੀਨੋਹੈਅਨਪਗੁਰੁਅਨਪਬਚਨਭੁਨਿ॥ਬਾਲ
 ਕਗੁਦਾਈਨਾਮਸਾਧਸਾਧਸੁਖਦਾਈਸਬਹੀਕੀਸਬਸੇ
 ਵਸਜਤਸਨਿ॥ਬੁਸਤਸੁਟੀਲਾਪਰਸਬਸੁਭਲੀਲਕਰ
 ਤਾਕੇਸੁਭਸੀਲਾ^{ਸਨੇਹ}ਗੁਰੁਗਾਏਗੋਹਨੇਹਿਬਨਿ॥ਸੁਨਤਸੁਅ
 ਗੇਆਇਮਿਲਯੋਹੈਪ੍ਰਮੁਦਪਾਇਸੇਏਸਬਭਾਇਸਹਸਖ
 ਗੁਰੁਗੁਨਗਨਿ॥੭੯॥ ਪਰਚਿਪਰਸਪਰਪਾਏਹੈਪ੍ਰਮ
 ਦਪਰਕੋਉਅਹਿਰਹਿਗੁਰੁਗਮਨੇਗੁਬਿੰਦਗਾਇ॥ਉਤ੍ਰਿ
 ਕੈਅਕਾਸਆਏਲਾਲੇਕੇਬਹੁਰਿਬਾਸਉਠਯੋਸਹਲਾਸ
 ਖੇਖਿਪਰਮੇਪ੍ਰਮਪਾਇਪਾਇ॥ਲਿਯੋਗਲਲਾਇਗੁ
 ਰੁਸਦਰਸਨੇਰਸਨਿਸਸਖਸਿਰਾਏਪਰਪ੍ਰੀਤਮਕੋਪ੍ਰਮ
 ਪਾਇ॥ਤੁਹਕਾਲਖੇਪਕਛਕਾਲਕਰਿਕੈਕ੍ਰਿਪਾਲਕਰੀ

ਕਰਖੇਤ੍ਰਾਦਿਨਕਰਗ੍ਰਹਜਾਤ੍ਰਾਜਾਇ॥੮੦॥ ਅਬਕਾਹੁ
 ਮਲਿਨਮਲੇਛਮਨਿਮਨੁਜਨੇਅਮਲੇਛਮਨਿਜਨਕੈਦਬਹੁ
 ਕੀਨੇਹੈ॥ਤਿਨਮਾਂਸ੍ਰਅਮਿਤਅਬਾਂਸ੍ਰਗੁਨਗੁਰੁਅਪਿਗਏ
 ਬਿਧਿਬਿਧਿਕਰਬਿਤਬਿਨਚੀਨੇਹੈ॥ਸਬਬੰਧੁਅਨਆ
 ਗੇਏਕਏਕਚਕੀਧਰੀ ਧਰੀਪਚਪਚਪੀਸਬੇਕੋਦਨਾਦੀਨੇਹੈ
 ਬਿਨਾਹੀਚਲਾਏਚਲੈਚਕੀਚਲਚੈਗੁਨੀਏਗੁਰੁਕੇਚਰਿਤ੍ਰਚ
 ਤੁਰਨਲਖਿਲੀਨੇਹੈ॥੮੧॥ ਜੇਇਸੇਜਵਨਗਾਇਆਇ
 ਧਾਇਪਾਂਇਪਕਯੋਬੰਧਬਿਵਰਾਇਗੁਨਗਾਇਗੋਹਗਯੋਹੈ॥
 ਵਾਹੀਬੇਰਬਾਦਸਾਹਬਾਬਰਅਭਿਧਆਯੋਜੀਤਿਜਵਨੇਸ
 ਸਬਾਦਿਲੀਛਤ੍ਰਛਯੋਹੈ॥ਗੁਰੁਗੁਰੁਤਾਈਮਾਨਿਮਿਲਯੋਮ
 ਹਿਮਾਥਨਾਇਮਾਹਿਮਾਬਿਲੋਕਿਸੁਨਿਬਚਬਿਸਮਯੋਹੈ॥
 ਬਿਨੈਬਹੁਕੀਨੀਨਿਜਨਿਕਦਨਿਵਾਸਹਿਤਸ਼ੀਗੁਰੁਸੁਮਤਿਨੁਸੁ
 ਮਤਮਾਨਿਲਯੋਹੈ॥੮੨॥ ਤਬਤੋਪਧਾਰੇਪ੍ਰਭੁਪਖੋਕੋਸੁ
 ਪੁਰਪ੍ਰਤਿਪਤਨੀਪ੍ਰਨਤਿਪਗੀਪੇਖਿਪਗਲਾਈਹੈ॥ਅਜਿ
 ਤਪ੍ਰਨਤਿਕਰਤਾਰਿਕਰਤਾਰਪੁਰਬਸੇਅਧਚਾਰਸੁਭਚਰੁ
 ਸੁਖਦਾਈਹੈ॥ਸਤਸਤਸਿਸਮਤਾਰੇਸਰਨਸਿਧਾਰੇਜੇਈਪ
 ਤਿਤਉਪਾਰਪਾਰੇਗੁਗਤਿਭੁਲਾਈਹੈ॥ਮਲਿਨਮਲੇਛਗ
 ਨਹੁਕੋਗਮਗਾਰੇਗੁਰੁਉਦੈਦਿਨਗਈਜੈਸੇਤਮਕੋਤ੍ਰਸਾਈ
 ਹੈ॥੮੩॥ ਬਹੁਰਿਜਲਾਲਹੋਜਲਾਲਕਕਯੋਗੁਰਮਖਗੁ
 ਰਮੁਖਸਬਦਕੋਸ੍ਰਬਸੁਸ੍ਰਾਇਕੋ॥ਸੇਖਜੇਫਰੀਦਨਾਮ
 ਫਕਰਕਮਾਲਹੁਤੇਤਿਨਕੋਪਟਨਪਨਿਗੁਰੁਗਾਏਧਾਇਕੋ
 ਤਹਾਂਬਿਰਹਮਖਨਖਾਰਮਫਰੀਦਜੁਕੋਫਕਰਹੋਤਕੋਮਿਲੇ
 ਗੁਰਬਰਜਾਇਕੋ॥ਤਿਨਦੈਪ੍ਰਸੰਨਪ੍ਰਸੂਪ੍ਰਛੇਪਿਅਪਾਇਏ

ਕੇ ਬੇਦੀ ਬਰ ਬਦਿ ਦਿਐ ਬਹੁ ਸੁਸਿਰਾਇ ਕੈਂ ॥ ੮੪ ॥ ਬਿਰਹ
 ਮਖਾਂ ਕੇ ਗੁਰੁ ਬਿਰਹ ਮਹਾਨ ਦੇਕੈ ਬਹੁ ਰਿਬਗਾਦਿ ਬਰ ਬਾਪ ਬਾ
 ਸਆਏ ਹੈਂ ॥ ਤਹਾਂ ਪਿਤ ਕਾਲੂ ਕੀਨੇ ਕਾਲਨੇ ॥ ੮੫ ॥ ਕਵਲ ਕ
 ਲਕਾਮਿ ਨੀਕਾ ਲਿਤ ਸੁਨਿ ਸੋਚਨ ਸਮਾਏ ਹੈਂ ॥ ਆਤਮਾ ਨਿ
 ਤੁਜਾਨਿ ਆਤਮਾ ਹਿਨਿ ਤੁਜਾਮਾਨਿ ਆਤਮਾ ਆਇਸ ਸਬ
 ਸਮਾਝਿ ਸਿਰਾਏ ਹੈਂ ॥ ਕਾਲੂ ਪਿਤੁ ਭ੍ਰਾਤੁ ਲਾਲੂ ਮਿਲੇ ਮਲੇ ਮ
 ਹਾਦੁਖ ਭ੍ਰਾਤ ਅੰਭੋ ਜਾਈ ਛਤਿ ਛੇਦਨ ਸੇਛਾਏ ਹੈਂ ॥ ੮੬ ॥
 ਤਿਨ ਕੇ ਕਰੀ ਪ੍ਰਨਾਮ ਗੁਰੁ ਬਰਗੁਰੁ ਮਾਨਿ ਤਿਨ ਬਹੁ ਬਿਰ
 ਹ ਜਾ ਬਿਬਾਜ ਬਖਾਨੀ ਹੈਂ ॥ ਦੇਖਿ ਦੀਨ ਦੀਨੇ ਉਪਦੇਸ ਗੁਰੁ ਗੁ
 ਰੁ ਤਿਨੈ ਜਾਹਿ ਸੁਨਿ ਸਬ ਸੇਕ ਸੰਤ ਤਿਸਿ ਗਾਨੀ ਹੈਂ ॥ ਤਾਤੁ ਭ੍ਰਾਤ
 ਖਿਦਾਖਰ ਹਰਿ ਫੁਕੈ ਬਿਦਾਖਰ ਗਏ ਤਨ ਯਾਦਿ ਤਾਕਿ ਭ
 ਏ ਸੁਖ ਖਾਨੀ ਹੈਂ ॥ ਤਬ ਗੁਰੁ ਰਾਨੀ ਫੁਕੈ ਰੰਚਕ ਰਿਸਨੀ ਅਰੇ
 ਤੁਜਾਨਿ ਜਾਖਰ ਬਦੀ ਬਾਲਾ ਸੇਛੀ ਬਾਨੀ ਹੈਂ ॥ ੮੭ ॥ ਸੁਨਿ
 ਗੁਰੁ ਰਾਨੀ ਬਾਨੀ ਬਾਲਾ ਜਾ ਬਿਨ ਤਿਠਾਨੀ ਗਏ ਨਿਜ ਗੋਹ ਗੁਰੁ
 ਬਿਰਹਿ ਬਿਕਲ ਤਗਾ ਗੋਹ ਸੇਨ ਨੇਹ ਤਾਂਤੇ ਦਚੁਨ ਦਖਿ ਤਦੇਹ
 ਸੀ ਗੁਰੁ ਸਨੇਹ ਸੁਸਿਮ ਰਿਗਏ ਮਨੇ ਮਗਾ ਕਾਹੂ ਕਹੀ ਕਾਹੇ ਕ
 ਕਰਤ ਹੋ ਕਲੇਸ ਕਰੁ ਜਾਓ ਗੁਰੁ ਅੰਗ ਦਪੈ ਅਹੈ ਜੇ ਸੁਗੁਰੁ ਸ
 ਗਾ ਸਨਤ ਸੁਬਾਲਾ ਗਏ ਜਹਾਂ ਗੁਰੁ ਬਾਲਾ ਬਾਲਾ ਬੈਠੇ ਬੀਚ
 ਸਾਲਾ ਪੇਖਿ ਪਕਸੇ ਧਾਇ ਪਾਇ ਪਗਾ ॥ ੮੮ ॥ ਦੇਖਿ ਗੁਰੁ
 ਅੰਗ ਦਸੁ ਅੰਗ ਸੇਲ ਗਾਇਲ ਯੋਭੋ ਯੋਹੈ ਅਭੀਗ ਸੁਖ ਗੁਰੁ
 ਸਖ ਜਾਨਿ ਕੈਂ ॥ ਸਬ ਬਿਧ ਸੇਵਾ ਸਜੀ ਸਾਦਰਿ ਸਨੇਹ ਸਾਨਿਸੀ
 ਗੁਰੁ ਸਨੇਹ ਸਨੀ ਬਤੈ ਸੁਬਖਾਨਿ ਕੈਂ ॥ ਬਾਲਾਨੇ ਬਹੁ ਰਿਬੁ
 ਝੀ ਬੇਦੀ ਬੀਸ ਬਰ ਪ੍ਰਭੁ ਪਾਏ ਆਪ ਕੈ ਸੇਕ ਹੋ ਕ੍ਰਿਪਾ ਓਰ ਅ

ਨਿਕੋ॥ ਸੁਨਿ ਗੁਰੁ ਅੰਗਿ ਦਗ ਦਯੋ ਗੁਰੁ ਅੰਗਿ ਸੰਗ ਬਨ
 ਜੋ ਜੈ ਸੇਬਾਲਾ ਸੇ॥ ਸੁ ਗੁਰੁ ਅੰਗਿ ਮਾਨਿ ਕੈ॥ ੮੮॥ ਪੁ
 ਰਬ ਹੋ ਜਾਤੁ ਹੋ ਤੇ ਜੁਲਾਜੀ ਕੇ ਜੋ ਵਨ ਕੋ ਜਬ ਜਬ ਜਨਤ
 ਹੋ ਜਾਤਾ ਕੇ ਜੁ ਅਵਸਗਾ॥ ਕਾਹੂ ਸੇ ਸੁ ਵਨ ਸੁ ਨਯੋ ਸੀ ਗੁਰੁ
 ਸੁ ਜਸ ਜਬ ਜਾਇ ਦੇਖੇ ਦਰਸ ਜੋ ਦਰਸ ਦਰਦਰਗਾ॥ ਐ
 ਜੁ ਪੁਨਿ ਪੁਛੇ ਪੁਛ ਬੇਕੋ ਜੋਗ ਪ੍ਰਸੂ ਪ੍ਰਿਅ ਉਨ ਕੇ ਉਤਰ ਵਰ
 ਵਰੇ ਬਿਦ ਬੇਦਿ ਬਗਾ॥ ਤਾਹੀ ਸਮੇ ਸਤਿ ਗੁਰੁ ਚਰਨ ਸਰਨ
 ਸਰੋ ਜੋ ਗੁਰੁ ਅਪਿ ਪ੍ਰਿਅ ਕਰੀ ਕਰਿ ਕੰਜ ਕੰਜ ਕਰਗਾ॥ ੮੯॥

ਤਬ ਹੀ ਤੇ ਸੁ ਮੀਸੁ ਭਸੇ ਵਨ ਹੀ ਸਾਰ ਜਨਿ ਤਜਿ ਮਾਨ
 ਧਮਾਨ ਸੇਵਾ ਗਤਿ ਰਹੈ ਰੈਨਾ ਦੇਨਾ॥ ਕਠਿਨ ਕਠਿਨ ਕਈ
 ਕਰਮ ਕਰਾਵੈ ਮੋਤੋ ਪ੍ਰੀਤਿ ਅੰ ਪ੍ਰੀਤਿ ਪਰਖਨਾ ਹਿਤ ਖਿਨ
 ਖਿਨਾ॥ ਪਰਪਰ ਛਾਲਨ ਅੰਗਰਤਾ ਗਿਰਨ ਮਾਦਿ ਕਹੇ ਜੋ
 ਤੇ ਕਰੇ ਮਾਨਿ ਖਰੇ ਖਰੇ ਖੇਰ ਬਿਨਾ॥ ਐਸੇ ਈ ਕ੍ਰਿਪਾਲ ਕਰੇ
 ਨਿਤ ਨਏਨ ਏਖਾ ਲਕਬ ਹੁਸਪੀਕ ਜਲ ਤਿਨ ਉਠ ਵਏ
 ਤਿਨਾ॥ ੯੦॥ ਪਾਗਾ ਹੀ ਸੁ ਪੇਦ ਅੰ ਪ੍ਰਸਾਕ ਹੁਸਪੇਦ ਸਬ
 ਕੀਚ ਕੇ ਚੁਚਾਇ ਬੈਸੇ ਕੀਚ ਮਈ ਏ ਗਈ॥ ਹੋਰਿ ਰਮ ਚੰਦ
 ਮਾਇ ਗੁਰੁ ਸੇ ਰਿਸਾਇ ਬੈਲੀ॥ ਐਸੇ ਸੁ ਪਸੇ ਵਕ ਕੇ ਐਸੀ ਦ
 ਸਬੋ ਜੋ ਵਈ॥ ਸੁਨਿ ਗੁਰੁ ਕਹੀ ਯਾ ਕੇ ਕੀਚਨ ਕਲਨ ਕਰੋ
 ਕੇ ਸਰ ਚੜਾਯੇ ਵਈ ਗਈ ਗੁਰੁ ਤਨ ਵਈ॥ ਦੇਖਿ ਦੁਖ ਪਾਇ
 ਕੈ ਰਿਸਾਇ ਕੈ ਬਹੁ ਰਿਬੈਲੀ ਸੁ ਸੁਤ ਬਿਹਾਇ ਕੈ ਬਿਰਾਨੇ ਬੀ
 ਚਕੋ ਜੋ ਬਈ॥ ੯੧॥ ਤਬ ਬੇਦੀ ਬਰਬਦੀ ਬਸੁ ਯੇ ਤੇ ਸੇਵ
 ਕੀਕੋ ਸੋ ਤੋਤ ਵਸੁਤਨ ਮੇਂ ਸੁਤਨ ਕਹੁੰਨ ਹੀ॥ ਤਾਕੀ ਤੋ ਪਹੀ
 ਛਾਲਈ ਕਰਿ ਕਈ ਬੇਰਹਮ ਸੇਵਾ ਕੀ ਸਚਾਈ ਸਮੁਲਾਇ

ਹੀਮੇਲਹੀ। ਪਰਮਪਰੀਛਾਪੁਨਿਤੋਹੁਕੰਦਿਖਾਇਦਈ
 ਵੈਹੋਲਾਹਿਨਾਮੇਲਹਿਹੈਜੋਸੇਵਕੀਸਤੀਸਹੀ। ਮੇਰੇਕ
 ਹਿਕਬਹੁੰਕਕਨਨਕਰਨਸੈਲਸਰੇਸਹਸਤਨਸਤਨਸਿ
 ਸਮਸੀਗਹੀ॥੮੨॥ ਤਹਾਂਸੁਕਸਕਤਿਸੋਕੋਤਕਕਠਿ
 ਨਕਰਯੋਪਕਯੋਏਕਸਬਸ੍ਵੇਤਸੁਪਟਸੁਹਾਯੋਹੈ। ਸਬਕੇ
 ਦਿਖਾਯੋਕਯੋਕਹੋਯਹਿਕੋਨਕਾਕੋਸੁਨਿਕਹੀਕਲਨਨ
 ਕਾਹੂਕਛੁਪਾਯੋਹੈ। ਤਬਪ੍ਰਭੁਕਹਯੋਸੋਈਸਿਸਮਸਤਸ
 ਚੇਮਮਜੋਈਯਾਕੇਖਾਇਸੁਨਿਕਿਨਹੁੰਨਖਾਯੋਹੈ। ਤਬਗੁ
 ਰੁਗੁਰੁਕਰਿਕ੍ਰੋਧਗੁਰੁਗੁਰੁਗਹਿਦੇਗੁਰੁਗੁਰੁਹਨਿਹਰਨ
 ਹਟਾਯੋਹੈ॥੮੩॥ ਗੁਰੁਬਰਬੰਗਨਦਸੀਦਿਸਿਦੇਰੇ
 ਜਨਭੇਰੇਓਭਰਮਭੁਖਭੁਏਹੇਨਮੋਰੇਮਨਾ। ਮੇਰੇਕਹਯੋਕਿ
 ਹੋਗੇਸੋਕਰੋਗੋਦਰੋਗੋਨਾਹੈ। ਮੇਰੇਭੁਨਿਸਵਤਨਗਯੋਖ
 ਨਤਕੇਤਨਾ। ਬਾਰਤਬਸਨਜੇਗਲਹਯੋਸੋਮੋਹਨਭੇਗਖਾ
 ਜੇਖੁਬਖਾਲਿਗੁਰੁਕਲਨਕਹੀਕਲਨਾ। ਤਬਤੇਨਿਹਾਲਕ
 ਰਿਦੀਨੋਹੈਨਿਹਾਲਿਦਯਾਦਿਸਿਸੇਦਯਾਲਦਯੋਦੀਖ
 ਜਾਆਦਿਨਿਜਧਨ॥੮੪॥ ਕਾਰਿਯੋਕਿਪਾਕਿਪਲ
 ਕਾਦਿਕੈਕਲੇਸਸਾਲਿਦੈਪਠਾਯੋਯਾਹੀਰਾਮਰੋਵਾਹੀ
 ਧਮਾਨਮੋਂਹਵਿਨਹੀਕੇਗੁਨਗਾਊਦਿਨੈਹੀਜਪੋਜਪਾਉ
 ਫਿਨੀਕੇਸਿਮਰਨਜੈਨਮਾਨਪਾਨਮੋਂਹਵਿਨਹੀਕੀਕੁਤਕ
 ਟਾਛਤੇਜੋਪਾਯੋਚੈਨਰੋਹੈਨਾਦਿਨਵਾਹੀਜਨੀਦਯਾਪਾਸ
 ਮੋਂ। ਮੇਰੇਸੁਨਿਬਾਲਾਗੁਰੁਮੰਗਦਕੇਬੈਨਬਾਲਾਪਾਏਹੈ
 ਅਬਾਲਾਸੁਖਆਏਜਨੁਜਨਮੋਂ॥੮੫॥ ਮੇਰੇਗੁਰੁ
 ਮੰਗਦਕੇਮੰਗਸੰਗਰੰਗਾਦੀਚਬਾਲਨੇਅਭੀਗੇਮੇਸਮ

ਨਿਰਕੀਲੀਯੋ। ਕਾਹੂਸਮੇਸੰਪੁਬਰਅੰਗਿਕੋਨਿਵਾਇਕਰਿ
 ਰਾਤਬਰਅੰਗਿਦਕੋਬਾਤਕਛਕਹੀਯੋ। ਅਏਗੁਰਅੰਗਿਦ
 ਸਬਨਗੁਰਅੰਗਿਦਕੋਕਹੋਮਮਅੰਗਭੰਗਅੰਧੋਰੀਤੀਰ
 ਹੀਯੋ। ਸੁਨਿਗੁਰਕਹੀਮਾਸਵੈਮੇਤਨੁਨਾਸਵੈਹੈਤੋਲੋਈਹੰ
 ਰਹੈਰਮਿਏਹੈਹਮਚਹੀਯੋ॥੬੬॥ ਸੁਨਿਗੁਰਅੰਗਿਦਬੁ
 ਚਨਗੁਰਅੰਗਿਦਸੇਬਾਲਾਸੰਪੁਸਮਤਿਸੁਮਾਨਿਤਹੰਰਹੈ
 ਆਗੁਰਸਖਸਮਤਿਸੁਗੁਰਬਰਸੇਵਕਜੋਜੋਸਬਬਿਧਸੇਵਾ
 ਸਜਿਸੁਖਨਿਰਬਯੋਹੈ। ਕਾਲਪਾਇਕਾਲਕੁਯੋਬਾਲਗੁ
 ਰਅੰਗਿਦਕੋਤਾਕਿਗੁਰਅੰਗਿਦਸੁਭਾਕੋਅੰਗਿਦਯੋਹੈ। ਸੋਸੇ
 ਰਪੁਨਾਥਪਗਨਾਥਕੋਸੁਤਾਤੁਲਦਯੋਨਿਜਹਾਥਮੁਨਿਬ
 ਲਮੀਕਕਯੋਹੈ॥੬੭॥ ਉਤਬੇਦੀਵਰਕਰਤਾਰਪੁਰਗ
 ਜੋਕਰਤਾਰਪੁਰਕਰੋਨਿਜਨਗਨਮਨਕੋ। ਹਿੰਦੁਮੋਆਹਿੰਦੁ
 ਕਰੋਸਬਨਅਨੰਦਕ੍ਰਿਪਾਸੰਪੁਦਯਾਦਿਸ੍ਰਿਯਾਬੰਦਹਰੋਤ
 ਪਤਨਕੋਸਬੰਗੀਕੋਸੁਖਦਾਈਕਾਹੂਕੇਨਦੁਖਦਾਈਸਬ
 ਤਤਭਾਈਕਰੋਦਕੋਅਨਪਨਕੋ। ਰਾਮਗੁਨਗਵੈਅੰਗ
 ਦੈਵੇਗੁਰੁਭੰਦੈਤੇਈਤਿਨਬਿਨਖਿਨਨਗਵੈਵੈਦਿਨਗਨ
 ਕੋ॥੬੮॥ ਬੁਧਤਬਰਸਬਸਮਤੀਬੀਚਬਸੋਬਿਭੁਭ
 ਗਵਤੁਗਤਿਸੋਭੁਮਿਭੁਰਿਭੁਰੀਯੋ। ਹਰਿਲਹੀਰਤਿਕਛਿ
 ਤਬਦੁਖਨੀਬਦੀਜਾਹਿ। ਭਿਗਾਟਿਗੁਨਿਕ੍ਰਿਸਤੁ
 ਤਹੀਯੋ। ਧਰੁਮੇਸਰਮਧਰੋਅਰਈਅਰਥਵਰੋਕਾਮੀਕਮ
 ਮੁਕੋਕਰੋਮੁਕੁਮੁਕੁਲਹੀਯੋ। ਪ੍ਰਭੂਪਗਪ੍ਰੇਮਿਨਕੋਪ੍ਰੇਮਕੋਪ੍ਰ
 ਰਨਕੁਰੋਮੋਸੀਬਨੀਜਾਨੈਹਰਿਗੁਰੀਮਤਿਹਰੀਯੋ॥੬੯॥
 ਨਿਰਮਮਗਮਾਇਤਿਹਾਸਮੋਪੁਰਾਨਨਕੋਪਰਮਪੁਜੇ

ਨਬਖਾਨਬਾਨੀਬੀਚਕਿਆ। ਭੁਗਵਤਭੁਗਵਤਭੁਗਤਭੁਗ
 ਤਿਥਿਨਭੁਗਵਤਭੁਗਵਕੇਪ੍ਰਭਾਵਨਬਖਾਨਮੋਬਿਆਐਸੀ
 ਬਰਬਾਨੀਸਤਸੰਘਸਨਮਾਨੀਜਨਕਾਹੂਨਅਮਾਨੀਸੋਸਮ
 ਨੀਸਬਹੀਕੋਹਿਆਬਰੇਬਰੇਬਿਦਨਬਖਾਨੀਗਈਮੋਸੇਕਹ
 ਕਹੈਮਹਾਂਜੜਜੜਜੜਜਿਆ॥੧੦੦॥ ਜੀਤੋਨਿਜਜੜ
 ਤਾਕੇਜਰਤਾਕਾਰਨਕਰੀਕੀਰਤਿਕਥਨਕਛੁਗੁਰਜੀਕੀ
 ਗੁਰੁਅਤਿਅਗਤਿਨਦੈਨੀਗਤਿਅਗਤਿਨਦੈਨੀਗਤਿਅ
 ਘਤਿਨਦੈਨੀਪਤਿਦੈਨੀਅਮਤਿਨਮਤਿਅਐਸੇਕਛੁਕਾਲ
 ਕਾਰਿਜੀਵਜਾਲਕੋਨਿਹਾਲਗੁਰੁਰਘਲਾਲਪੁਰਚਾਲਕੋ
 ਚਲਾਈਅਤਿ

ਜਾਇਪ੍ਰਭੁਪਾਇ
 ਪਾਇਪ੍ਰਨਮਿਪ੍ਰਮੁਦਪਾਇਪੁਰਬਜੋਰਹੇਪਾਗਿਪ੍ਰਾਪ
 ਗਰਜਗਤਿ॥੧੦੧॥ ਅਥਇਤਅਵਨੀਮੇਅਚਰਜ
 ਉਦੇਅਤਿਜਵਨਅਜਵਨਜੁਮਲਜਰੇਅਇਕੈ॥ਕਹੈਪ
 ਅਮੀਬਰੀਜਿਪੀਰਹੈਹਮਾਰੋਹਮਦੈਹੈਯਾਕੇਜੁਸਾਕੇਜ
 ਮੀਨਮੇਜਮਾਇਕੈ॥ਹਿੰਦੁਕਹੈਗੁਰੁਹਰਿਰੂਪਹੈਹਮਾਰੋਹਮਦੇ
 ਹਿਯਾਕੇਦੇਹਕੇਦਹਨਮੇਦੁਰਾਇਕੈ॥ਹੇਤਹੇਤਹਰਹੁਈਹਥ
 ਪਾਈਹਰਨਕੀਦੇਹਦੁਗੀਵਉਹਦੇਪਟਪਟਪਾਇਕੈ॥੧੦੨
 ॥ਦੇਉਨਦਬਾਏਅੰਜਗਾਏਜਾਇਜਾਇਉਨਕੀਨੀਕ
 ਬਰਅੰਉਨਕੀਨੇਦੇਹਗਾਐਸੇਅੰਰਮਾਰਜਕੇਭਵਭਵਮੇ
 ਨਭਏਜਾਕੇਉਭੈਓਰਨਸੇਸੋਹੈਸਿਰਸੇਹਰਾਜਾਕੇਜਸ
 ਜਗਮਗਜਗਮਗਪਗਪਗਅਗਜਗਜਾਸੈਕਰੈਨਿਤ
 ਨਵਨੇਹਗਾਐਸੇਗੁਰੁਨਨਕਕੀਨਾਨਕਾਰਕੀਰਤਿਜੁਕਰੈ

ਸੁਕੇਹਰੇ ਜੋ ਬਰਸਿਮਹਿ ਸੇਹਰਾ ॥੧੦੩॥ ਸ੍ਰੀਗੁਰਸੁ
 ਨਸ੍ਰੀਮਯੰਕਲਛਮੀਮਯੰਕਮਹਿਮੇਮਯੰਕਅਕਲੰਕਜੁ
 ਗਜ੍ਜਨੇਹੈਂ ॥ ਪਿਤੁ ਪਰਲੋਕ ਕ੍ਰਿਤਿ ਕਰਿਕੈਂ ॥ ਦ੍ਰਿਸ਼ੋਕਭਏਸ
 ਬਸਿਧਿਓਕਸਬਲੋਕਮਨਮਾਨੇਹੈਂ ॥ ਬ੍ਰਹ੍ਮੇਹੋਬਿਰਤਲਘੁ
 ਰੁਏਹਿਹਰਤਉਹੈਂ ॥ ਸੁਮਤਿਸੁਮਤਿਮਤੁਸਤਮਤਸਾਨੇਹੈਂ ॥
 ਸ੍ਰੀਸਾਸਿਉਦਾਸੀਪੰਥਸੁਪਥਪ੍ਰਕਟਕਰਯੋਲਛਿਸਸਿਸੰਤ
 ਰਿਸੰਤਨਕਸੁਹਾਨੇਹੈਂ ॥੧੦੪॥ ਕਭੂਅਤਿਅਚਰਜਉਦਯੋ
 ਉਭੈਭ੍ਰਤਨਮੇਲਘੁਭ੍ਰਤਛਾਡੈਨਹਿਖੇਟਕਕੇਖੇਲਖਿਨਾਮਾ
 ਰਿਕੈਂ ॥ ਮ੍ਰਿਗਾਦਿਕਕੇਮਨੈਮਹਾਮੋਦਮਨਦੇਖਿਦਿਹਭਾਂਤਿਦੀਹ
 ਭ੍ਰਤਭਨੇਕਾਹੁਦਿਨਾ ॥ ਗੁਰਸਤਸੁਤਨਕੋਸੋਹਿਤਨੇਸੋਕਾਮ
 ਜਾਮੈਧਰੈਨਾਮਨਰ ਬਾਸਬਾਮਮਾਨੀਪਨਾਛਿਖਾਵੈਨੋਪਰੈਗੋ
 ਜੇਲੇਖਾਪਤਿਪ੍ਰਭੂਪਾਸਦੈਹੈਂ ॥ ਤਬਕਹਾਦਸਾਦੀਹਦੁਖਦੇਖੇਖਿ
 ਨਾ ॥੧੦੫॥ ਸੁਨਿਏਹਿਭਾਂਤਿਗੁਰੁਭ੍ਰਤਭਤਲਘੁਭ੍ਰਤ
 ਸਾਤਿਯਸੁਤਾਤਅਸ੍ਵਅਸਵਾਰਹੈਗਏ ॥ ਕਹੀਸਹਜਾਤਸੋਂ
 ਰੰਜਾਤਸੋਈਲੇਖਾਵੈਨਕਹਿਏਮਉਰਿਮਾਸਮਾਨਮਗਾ
 ਮੇਂਗਏ ॥ ਦੇਖਿਸ੍ਰੀਮਯੰਕਗਤਿਬੰਕਭ੍ਰਤਭਉਜਕੀਉਰਿਉ
 ਭਰਿਭ੍ਰਤਜਕੋਅੰਕਨੀਚੇਨੈਗਏ ॥ ਧਰਮਮਯੰਕਨਾਮਬੰਸਕੇ
 ਬਛਾਏਬੋਕੋਲਯਾਇਹਰਖਾਇਹਰਹਰਹਰਖੈਦਯੋ ॥੧੦੬॥
 ਮਿਹਰਨ੍ਰੀਮਾਨਕਮਯੰਕਜਨੇਤਨੈਭਿਨਤਿਨਤੇਸੁਬੇਦੀਬੀ
 ਸਬਛੋਯੋਬਿਬਿਧਿਬਿਧਿ ॥ ਬੇਦੀਬੀਸੀਸਰਨਕੀਸਰਨਸਰੇਹੈਂ ॥
 ਜੇਤਿਨਤਿਨਨਰਨਕੋਨਵੈਂ ॥ ਜੇਤਨਵੈਨਿਧਿ ॥ ਤਿਨਕੀਜੋਸੇਵਸਜੋ
 ਸਾਦਰਸਨੇਹਸਾਨਿਤਿਨਸੁਜਨਨਕੀਸਦਾਹੀਸਧੈਂ ॥ ਸਬਸਿਧਿ
 ॥ ਅਸੇਸੇਗੁਰੁਬੇਦੀਬਰਬੀਸਿਨਬਛਾਯੋਬੀਸਜੋਸੇਸੁਰਸਸਿਸੁਰ

ਬੀਸਨ ਬਢਾਏ ਬਿਧਿ॥੧੦੭॥ ਅਬ ਗੁਰ ਅੰਗ ਦਭਏ
 ਹੋਂ ਗੁਰ ਅੰਗ ਦ ਅਨੁਗ ਹਰਿ ਅੰਗ ਦ ਜਗ ਮੇ ਹੈ ਜਿਨ ਕੋ ਸੁਜ
 ਸਾਰ ਹੋ ਹੈ ਖਰੂਰ ਮੇ ਖਰੂਰ ਮਿਕੋ ਜੀਤਿ ਕਰਿ ਪੀਵੈ ਨਿਤਿ ਪ੍ਰੀ
 ਤਿ ਕਰਿ ਪਰਮੇ ਸ ਜਸ ਰਸਾ॥ ਤਿਨ ਕੋ ਅਮਰ ਦਾਸ ਕਰਨ ਅ
 ਮਰ ਦਾਸ ਭਏ ਜਿਹਿ ਸੇਵਾ ਬਸ ਗੁਰ ਬਰ ਬਰ ਬਸਾ॥ ਜਿਨ
 ਕੇ ਸਤ ਪਕੇ ਤਪਨ ਤੇਤ ਪਾਏ ਤਪਾ ਧਰਿ ਧਰਿ ਮੇ ਮਿਲਾਏ
 ਤ ਕੋ ਤਨ ਪਰ ਬਸਾ॥੧੦੮॥ ਤਿਨ ਕੋ ਸ੍ਰੀ ਰਾਮ ਦਾਸ ਕੀਨੇ
 ਜਿਨ ਰਾਮ ਦਾਸ ਮੋਹ ਕੋ ਹ ਕਾਮ ਦਾਸ ਜੇ ਜੇ ਜੇ ਦੇ ਨਿਜ ਜਨ
 ॥ ਸੁਧਾ ਸਰਵ ਰਕ ਕੇ ਸੁਧਾ ਸਰਵ ਗ ਜਿਨ ਜਨੇ ਗੁਰੁ ਅ
 ਰਜਨ ਗੁਨ ਗੁਰੁ ਅਰਜੁਨਾ॥ ਹਰਿ ਗੁਨ ਬਿੰਦ ਗੁਰੁ ਹਰਿ ਜੁ
 ਗੁ ਬਿੰਦ ਜਿਨ ਹਨਿ ਕੈ ਜਵਨ ਬਿੰਦ ਉਪ ਕੇ ਧਰਮ ਪਨਾ॥ ਗੁ
 ਰੁ ਹਰਿ ਗਾਇ ਜਿਨ ਜੋ ਕੇ ਹਰਿ ਗਾਇ ਬਸ ਕਰੇ ਹਰਿ ਗਾਇ ਨੀ
 ਤੁ ਗਾਇ ਗਾਇ ਗੁਨ ਗਨ॥੧੦੯॥ ਪੁਨਿ ਨਿਜ ਸੰਗਤ ਕੀ
 ਪੰਗਤਿ ਕੀ ਸੰਗਤਿ ਤੇ ਕੀਨੇ ਹੈ ਅਸੰਗਤ ਜੇ ਸੰਗਤ ਰਤਨ
 ਹਰਿ॥ ਗੁਰੁ ਹਰਿ ਕ੍ਰਿਸ਼ਨ ਹਰਿ ਕ੍ਰਿਸ਼ਨ ਪਨ ਜਨਨ ਕੇ ਤੇਗ ਕੇ ਬ
 ਹਾਰ ਰਹੈ ਹਨਿ ਬੋਲੇ ਅਘ ਅਗਿ॥ ਸ੍ਰੀ ਗੁਰੁ ਗੋਬਿੰਦ ਸਿੰਘ
 ਸਾਰਿ ਸਗੋ ਬਿੰਦਾ ਸਿੰਘ ਸਰੰਗ ਮਲੇ ਛਾ ਸਿੰਘ ਸਿਸਮਨ ਕੇ
 ਸੇਕ ਹਰਿ॥ ਗੁਰੁ ਅਵਤਾਰ ਦਸ ਹਰਿ ਅਵਤਾਰ ਦਸਿ ਮੇਰੇ ਅ
 ਵਿਤ ਰਤਿ ਨੂੰ ਬੰਦੋ ਸਿਰਿ ਪਰ ਪਰਿ॥੧੧੦॥ ਵੇਹ ॥
 ਗੁਰੁ ਕੀਰਤਿ ਕਾ ਬਿਤਾਵਲੀ ਗੁਰੁ ਗੁਨ ਮੁਕੁਆਲਾ॥ ਫਿਗਾ ਫਿ
 ਗਾਨੈ ਸਸਿ ਸਰਤ ਸਰ ਗੁਰੁ ਪਹਿ ਠੀਰ ਘੁਲਾਲਾ॥੧॥
 ਇਤਿ ਸ੍ਰੀ ਗੁਰੁ ਕੀਰਤਿ ਕਾ ਬਿਤਾਵਲੀ ਰਤਨ ਹਰਿ ਬਿਪਕਰ ਬ
 ਦਨ ਦੁਰਾਨੀ ਗੁਰੁ ਜਿਤ ਸਾਵਨ ਕ੍ਰਿਸ਼ਨ ਪਖੇ ਪਰਿ ਪੂਰਤਿ ਪ੍ਰ

ਪਤ ਸੁਭੰ ਭਵਤੁ॥੧॥

ੴ ਸਤਿਗੁਰਪ੍ਰਸਾਦਿ॥ ਬਰਵੈ॥

ਬੀਦਬੋਦਿਬਰਗੁਰਬਰਸੋਢੀਰਾਮ॥ ਬਰਨਤਫੇਰੂਸੁਤਕਿਤਕਬਿਤ
ਲਲਾਮ॥ ੧॥ ਕਬਿਤ ॥ ਮਤੇਕੀਸਗਾਂਇਫੇਰੂਰਾਇਨਾਮਤੇਹਨਹੇ
ਤਿਨਪਾਰਬੇਦੀਬਰਧਰਅਵਤਾਰਕਗਾਬਾਲਬਖਕੋਬਿਹਰਬਰ
ਬਿਧਿਕਰਕਰਮਾਤਤਭਉਰਅਤਿਅਨੰਦਕੋਭਰਕਗਾਭੁਏਸੁਤਦੇ
ਇਸੁਤਦੇਇਰੀਹਧਰਮਮੇਕਰਮਸੁਧਰਮਮੇਵਿਵਸਾਬਿਤਾਇਕ
ਗਾਜਗਤਜਨਨਿਜਗਦੀਸ੍ਵਰੀਜਜਨਕਰਤਾਹੀਕੋਭਜਨਉਰ
ਅਪਰਅਪਾਇਕਗਾ॥ ੧॥ ਪੁਨਗੁਰੁਨਨਕਦਰਸਕਰਸੇਵਕਰਨ
ਨਕਸਰੂਪਭਏਨਨਕਸਰੂਪਪਾਇ॥ ਅਨਗਨਜਨਤਬੇਪੁਰੇਪ੍ਰਿ
ਅਪ੍ਰੇਮਵਰੇਗੁਰਮੁਖੀਅਖਰੇਸੰਗੁਰਮੁਖਿਪਥਭਾਇ॥ ਗੁਰਮੁਖਿ
ਤਿਲਕਅੰਗੁਰਮੁਖਿਮਿਲਕਸੇਗੁਰਮੁਖਤਾਈਭਾਈਪੰਗੀਪੰ
ਨਾਬਰਤਾਇ॥ ਬਾਬਰਕੋਬਾਲਕਹੁਮਾਜੀਨਾਮਕਬਹੁੰਕਅਯੋ
ਦਰਸਨਹਿਤਉਰਧਰਗੁਰਗਾਇ॥ ੨॥ ਕੇਰੀਬਰਬਾਲਕਬਿਨੋ
ਦਬਿਗਸਤਬਸੁਧੇਸਾਹਿਨਹੇਕੋਤਬਕੋਪਉਰਮੈਜਗਾਗਾਹਿਕ
ਰਵਾਰਕਰੈਲਾਗਯੋਤਬਵਾਰਕਰਵਾਰਕਰਕਬਜਾਸੋਕਬਜਤਬੈ
ਤੁਗਾਬੋਲੇਬੀਰਬਾਬਰਕੋਬੇਟੇਅਘਮੇਟੇਨਾਹਿਸੇਰਸਾਹਪਤ
ਸਾਹਤਾਹਿਤੈਰੂਗਾ॥ ਫਕਰਫਰੀਕਾਬਿਨਸਕਲਤਹੀਕਾਬਿਨਬਿ
ਨਤੋਹਤੀਕਨੀਕਮਧੁਨਮਨੈਪਗਾ॥ ੩॥ ਅੰਗਨਸਿਮਿਰਿਫਿਰ
ਧਰਪਰਧਰਸਿਰਿਬੋਲੋਬਾਬਾਬਾਬਰਕੋਬਕਸੀਹੀਸਾਹੀਜੀ॥
ਕੈਸੇਗਈਕ੍ਰਿਪਾਨਾਧਿਕਹੀਏਸੋਸਭੈਸਿਧਿਬੈ॥ ਹਨਏਸਨੇਸੁਮ
ਤਿਸਹੀਜੀ॥ ਸੇਰਸਾਹਪਾਤੁਸਾਹਸੀਤਨਹੀਕੀਤਿਤਾਹਸਦਾਪ
ਰਵਾਰਕਿਨਾਸਾਹੀਪਤਸਾਹੀਜੀ॥ ਜੈਸੋਕਹਯੋਤੈਸੋਤਬਤਕੋਫ

ਲੇ

ਲਤੈਸੋਅਬਬਿਦਿਤੁਬਿਸੇਖਸਬਸੰਤਨਗੁਨਹੀਜੋ॥੪॥
 ਜਾਇਆਇਕਾਬਲਸੋਸੇਰਸਾਹਕੋਨਿਕਹਲੀਨੋਪੁਨਕਿਲਸੋਪ
 ਰਾਹੋਕੋਹਮਾਯੁਬਗਾਤਬਓਰਜਾਨੀਗੁਰੁਨਾਨਕਬਖਾਨੀਦਾਨੀਰਿ
 ਨਹੀਸੀਰਨੀਪ੍ਰਭਾਅੰਗਦਗੁਰੁਸੁਖਗਾਅਨਕਉਧਰੇਨਰਨਾ
 ਰਾਇਨਪਾਗਾਇਨਪਾਰੇਜੁਲਕਾਸੇਜੀਵਾਧਿਕਾਦੀਪਾਐਗੁਜਰ
 ਮਲੂਦੀਪਾਬੁਲਾਜਾਨਪਾਇਕੈਭੁਗਤਗਮਾਨਜੀਵਨਮੁਕਤਮਾ
 ਨਉਧਰੇਸਰਨਸਗਾ॥੫॥ ਅਬਅਚਰਜਾਇਕਭਯੋਸੋਸੁਨ
 ਹੁਜਨਚੋਧਰੀਹੋਰਾਮਬਾਮੀਮ੍ਰਗੀਰੋਗਤੇਦੁਖੀ॥ਤਨੋਕਰੀਅ
 ਰਦਾਸਮਰਾਧਜਜਸਰਾਸਹਰਕਰਉਰਤਾਸਕਰਦੀਜੀਅੇਸੁ
 ਖੀ॥ਕਹੀਸਰਕਰਤੇਮਦਬਿਵਹਾਰਮ੍ਰਗੀਰੋਗਾਬਿਕਰਾਹੁ
 ਰੰਗਹੁਸਨਮੁਖੀ॥ਬੋਲੋਚੋਧਰੀਬਿਚਰਤਜੋਮਦਬਿਵ
 ਹਾਰੋਗਨਿਰਵਾਰਗੁਰਗਤਿਚਿਤਮੇਚੁਖੀ॥੬॥ ਆਈਰਿ
 ਤੁਸਰਦਸਹਾਈਸਰਭਾਂਤਨਤੇਹਿਯਸਿਯਰਾਈਮਦਹੂੰਕੀਯ
 ਦਮਾਈਹੈ॥ਸਰਧਸਿਧਧਸੋਸਪਰਧਾਬਿਚਰਮਦਹੂੰਕੋਇ
 ਸਰਧਮੈਸੁਸਾਮਤਸਮਾਈਹੈ॥ਬੋਲੋਉਚੇਤਪਾਕੋਉਮਦਮੈ
 ਨੋਅੰਗਨਹੈਰਾਉਰਬਚਨਮੇਰੀਮਤਰੁਰਮਾਈਹੈ॥ਕਹੀਤੇਹਨੇ
 ਸੋਤੋਹੂੰਛੋਰਿਦਈਮ੍ਰਗੀਭੁਸੋਸਜਗਹੈਜਾਇਤੇਗੀਮ੍ਰਗੀਮੋਤ
 ਆਈਹੈ॥੭॥ ਨਿਤਗੁਰਕਿਤਯਹਜਾਮਜਾਮਨੀਮੈਜਗੇਅ
 ਤਿਅਨੁਰਾਗਧਾਨਪਾਗੋਬੇਦੀਬਰਕੇ॥ਦਿਵਸਉਦੈਲੋਜਾਮਛੁ
 ਰਤਸਮਾਧਬਾਮਦਰਸਤਨਰਬਾਮਤਨਰੁਜਹਰਕੇ॥ਤੋਲੋਬਲਦੇ
 ਰੁਆਇਗਾਵਤਗੋਬਿੰਦਗਨਪਾਵਤਭੋਜਨਪੁਨਬਾਲਲੀਲਾਲ
 ਰਕੇ॥ਤੀਸਰੇਪਹਰਮਲਜੁਧਕੀਰਤਨਸਾਮਜਾਮਜਾਮਨੀਲੋ
 ਸੋਸਮਾਧਸੈਨਸਰਕੇ॥੮॥ ਬਿਨਬੇਦੀਬਰਰਾਖੁਬਰਗੁਨਰ

21

ਗੀਕੋਤਬਹੀ॥ਅਗੋਗੁਰਬਰਸਭਸੰਗਕੇਸੁਖਰਸੰਗਦੇਇਸੁ
ਤੇਦੋਇਨਰਨਿਰਖਤਅਬਹੀ॥ਬੀਰਸੈਨਕੀਸਿਧਾਈਸਪਦਸਿ
ਧਾਈਸੁਬੁਸੀਗੁਰਸਿਧਾਈਨੈਸਿਧਾਈਸੁਧਸਬਹੀ॥੧੩॥

ਪਕੋਪਗਪਰਤ੍ਰਹਤ੍ਰਹਮੁਖਰਰਭੁਯੋਸਿਖਸਮਸਰਗਯੋਅ
ਗਯਾਪਾਇਘਰਪਗ॥ਤੁਹਾਂਤਿਨਤਬਤਰੇਅਗਨਿਤਜਨਦੇਏ
ਸਤਨਾਮਪਨੁਗਨਿਗੁਨਗਨਗੁਰਬਗਾਕਬਹੂਅਮਰਦਾਸ
ਬੀਬੀਅਮਰੋਸੁਪਾਸਆਇਅਮਰਦਾਸਕਰੀਸੇਵੇਭੂਰਿਭਾਉਭ
ਗਾਵਾਦਸਬਰਸਬਰਗੁਰਦੁਤੀਬਿਰੇਧਰਵਾਦਸਬਰਖਬਰ
ਸੇਵਤਰਹੇਅਮਗ॥੧੪॥ ਜਾਮਜਾਮਨੀਮੈਜਲਗਾਗਰਭੁ
ਰਨਗਏਮੇਘਛਾਇਛਾਏਬ੍ਰਿਝਾਝਰਪੀਪਵਨਹੈ॥ਮਗਮੇਕਰੀ
ਰਕੀਲਾਗੀਰੇਪਗਲਗਾਢੀਲਾਕਵਨਭੁਬਿਦਬੋਲੀਮਾਲਕ
ਭਵਨਹੈ॥ਅਮਰੂਨਿਥਾਵਾਅਰਿਕੋਨਇਹਕਾਲਪ੍ਰਿਯਾਸਮ
ਧੀਕੇਵਾਰਖਤਜੂਠਨਜਵਨਹੈ॥ਸਹਜਸੁਭਾਵਕਯੋਬਾਵ
ਗੀਬਰਤਬ੍ਰਿਥਾਗੁਰਕੋਸੇਵਕਕਬਨਿਥਾਵਾਵਨਹੈ॥੧੫॥

ਬਾਵਹੀਜੋਭੁਈਗੁਰਉਰਜਾਨਲਈਸਹੀ॥ਜਿਅਮੇਨਗ
ਈਦਈਅਧਿਕਬਭੁਈਬਗ॥ਪੁਰਖਾਨਿਥਾਵੇਬਨਭੁਥਾਏ
ਨਿਮਨੇਮਾਨ੍ਹਜਾਨਿਐਨਿਤਾਨੇਤਾਨ੍ਹਇਨਿਹਓਰਕਭੁ॥ਨਿਧਰਨ
ਧਿਰਬਰਗਈਸੁਬੋਹਰਕਰਬੰਦੀਜਨਛੋਰੁ॥ਭੇਜਨੁਪ੍ਰਤ੍ਨੁਧਰਾ
॥ਜਗਤਰਿਜਕਬਰਇਨਹੀਕੇਦੀਨੋਕਰਇਨਕੇਨਸਮਸਰਭੁ
ਤਅੰਭੁਵਿਖਾਨਗ॥੧੬॥ ਦਈਗੁਰਗੁਰਗਾਦੀਕੀਜੈਸੁ
ਅਬਾਦੀਯਾਕੀਜਾਤੇਬ੍ਰੈਦਿਨਦਿਨਦੁਨੀਦੁਨੀਚਰਚਾ॥ਗੁ
ਰਮੁਖਿਮਤਿਕੋਪ੍ਰਗਾਸਚੋਗਮਗਮਾਹਿਲੋਕਪਰਲੋਕਨਕੀ
ਬਨੈਸਰੁਪਰਚਾ॥ਪੁਰਖਾਪਰਮਾਸਿਧਤੇਰੇਘਰਿਨਵਨਿਧਿ

ਸਕਲਸੁਸਿਧਨਕੋਸਾਗਰਸੁਖਰਚਾਹਮਨੀਕੀਭਾਂਤਿਜਾਨਿ
 ਤੁਮਹੁਹਥੇਪਛਾਨਹਮਤੁਮਜੇਦੀਗੁਰੁਨਾਨਕਨਾਮਰਚਾ॥੧੭॥
 ਗੋਦੇਮਰਵਹੇਗੋਦਵਾਲਹੋਬਸਾਯੋਪਰਪ੍ਰੇਤਨਸਾਯੋਕਦੀਬ
 ਰਦੁਖਪਾਯੋਜਬਾਸਰਨਸੁਹਾਯੋਆਯੋਅਰਪਨਪੁਰਕਰਸੀ
 ਗੁਰੁਅਮਰਪਧਰਾਯੋਤੇਹਨੇਸਤਬਾਪ੍ਰੇਤਨਾਨਿਕਰਗੁਰੁਬਰ
 ਨਬਿਚਰਬਸੇਬਾਸਰਅਪਾਰਤਉਸੇਵਾਹਿਸਾਲਿਲਸਬਾਪੂ
 ਰਕਰਮਾਸਾਦੇਖੀਸੰਗਲੋਬਿਪਾਸਾਮਿਲਯੋਬਰੁਨਬਿਲਾਸ
 ਦੋਦਿਲਾਸਾਕਕਯੋਗੁਰੁਅਬਾ॥੧੮॥ ਅਬਬਲਵੰਡਨ
 ਮਗਾਇਕਸੁਲਾਇਕਸੇਬੁਢੇਬਾਬਾਬੇਦੀਅਬਸਬਦਸੁਨ
 ਈਏ॥ਬੋਲਯੋਜਟਬੁਟਕੋਤੋਨਾਹਿਨਮਿਰਾਸੀਮਿੱਤੋਤੇਹਨੇਸਸ
 ਹਿਊਸਮੁਹਿਸੁਹਾਈਏ॥ਗਯੋਦਰਬਾਰਮੁਖਫੇਕਯੋਗੁਰੁਦ੍ਰੁ
 ਬੁਝਿਨਤੀਬਿਬਹਸਿਖਭੇਦਨਹਿਭਾਈਏ॥ਕੀਰਤਕਹੀਉ
 ਚਾਹਗੁਰੁਗੀਥਕੇਮਸ਼ਰਤਾਦਿਨਤੇਗਾਗਿਨਕੀਰੀਤਨਿਰਧਾ
 ਏ॥੧੯॥ ਪਰਤਿਅੰਭਗੀਗੁਰੁਤਵਕੇਅਜੇਗੀਏਕਜੇਗੀ
 ਪੀਰਗਹਿਤੋਹਮਹਤਖੁਰਮੇ॥ਕਬਹੁਅਬਰਖਨਤਾਨੇਲਖ
 ਖਹਰਨਕਹੀਗੁਰਅੰਗਦਕੇਦੋਖਸੇਜਰੁਮੇ॥ਖਹਿਰੇਖਹੇਸੇ
 ਆਇਛੋਰਪੁਰਕੋਸਿਧਾਇਕੈਤੋਬਰਖਾਇਧਰਬਰਖਾਸੁਪੁ
 ਰਮੇ॥ਤਾਗਯੋਗੁਰਪੁਰਆਏਸੀਗੁਰੁਅਮਰਸੁਨਖੋਭਕੀ
 ਖਬਰਖਹਰਨਖਾਰਖਰਮੇ॥੨੦॥ ਜਨੇਜਾਵਕਹੋਜੇਗੀ
 ਦੇਇਬਰਖਾਕੇਜੇਗੀਕਹੀਦੈਹੋਪੀਰਜਸੇਜੇਤਮੰਤਕਰਕੈ॥
 ਸੀਗੁਰੁਅਮਰਕਹੀਜਹਾਂਜਹਾਂਜੇਗੀਜਾਇਤਹਾਤਹਾਂਬਰ
 ਖਾਹੈਹਮਰੇਅਮਰਕੈ॥ਗਾਹਿਗਏਜੇਗੀਜਬਬਾਦਗਰਿਖ
 ਇਤਬਬਾਹਗਸਿਧਾਏਪਾਏਬੁੰਦਸ਼ਰਸ਼ਰਕੈ॥ਮੁਰਖਮਹ

ਜਪਾਟਾਜਿਨਕੇਕਬਾਢੁਪਾਟਜੋਗੀਅੰਗਕਾਰਕਾਟਲੀਨਬਾ
 ਟਕਰਕੈ॥੨੧॥ ਕਬਹੁਕਆਵਤਸੋਮੇਮੇਸੀਖਰੁਰਗੁਰ
 ਮਗਮਾਰਿਆਸਿਸ੍ਰਿਪਗਲਗਨਰਭੋ॥ਸੁਨਿਗੁਰਗਦੀ
 ਆਪਆਯੋਨਹਿਕਰੈਇਹੋਹੋਹੀਆਇਮਿਲਿਹੋਸੋਸੁਤਹਅ
 ਮਰਭੋ॥ਕਬਹੁਗਾਇਗੋਦਵਾਲਭਯੋਕਰਅਗੋਦਪਾਲਤਬ
 ਤੇਰਸਾਲਤਕੇਅਸੁਧਬਿਚਰਭੋ॥ਪੁਨਸੀਹਾਉਪਲਪੇਕਰੀ
 ਕ੍ਰਿਪਾਕਲਹਿਸਾਹਗੀਨਿਜਬਲਛਲਪਿਤ੍ਰਨਪ੍ਰਹਰਭੋ॥੨੨
 ਚੈਤਚੈਬਚਾਂਦਨੀਕੋਨਵਸੁੰਨਰਸਸਸਿਸ੍ਰਿਮਤੁਸੁਸੀਮਤੋ
 ਤਨਤਿਨਜੋਤਜਾ॥ਗੁਪਤਪ੍ਰਗਦਹੋਇਗੁਪਤਪ੍ਰਗਟਸਭਨਿ
 ਪਟਸਿਮਟਸੀਸੈਸੇਵਕਨਕੋਲਜਾ॥ਗਾਇਨਿਜਧਾਮਜੋਰਮਤਸ
 ਭੁਹੀਮੋਰਾਮਨਨਕਸਰੂਪਕਾਮਪੂਰਕਜਗਜਜਾ॥ਬੁਢਾਅਉ
 ਸੇਵਕਨਗੁਢਾਸੁਅਜਨਸਭਸੀ॥ਅਮਰਪਗਕਾਜਭੁਮ
 ਰਮਨਭਜਾ॥੨੩॥ ਬਰਵੈ॥ਗੁਰਅੰਗਦਬਰਗੁਨ
 ਗਨਸੁਨਪਛੁਜੋਇ॥ਪ੍ਰੀਤਗੀਤਪੂਰਨਤਾਜਾਨੈਜੋਇ॥੧॥
 ਇਤਿਸ੍ਰੀਗੁਰਕੀਰਤਿਕਾਬਿਤਾਵਲੀਗੁਰਗੁਨਗਨ
 ਮੁਕਤਾਵਲੀਸ੍ਰੀਸੁਮੇਰਗਰਿਬਿਧਿਕਰਬਦਨਵਾਰਕ੍ਰਿ
 ਤਾਮਾਰਗਸੀਰਖਮਾਸਕ੍ਰਿਸ੍ਰਪਖਯੇਪਾਰਿਪੂਰਿਪ੍ਰਾਪਤਾ
 ਸੁਭੰਭਵਤੁਦੁਤੀਓਪਿਆਇ॥੨॥ ੧੩੩॥

੧ਓਸਤਿਗੁਰਪ੍ਰਸਾਦਿ॥ ॥ਬਰਵੈ॥ ਸ੍ਰੀਗੁਰ
 ਅਮਰਅਮਰਕਰਚਰਿਤਲਲਾਮਾ॥ਬਰਨਹੁਬੀਦਿਬੇਦੀਬ
 ਰਗੁਰਅਰਿਰਾਮਾ॥੧॥ ਕਾਬਿਤ ॥ਬਾਸਰਕੀਪੁਰਬਰ
 ਭਲੇਭਲੇਪਰਬਰਬਸਤਾਬਿਸਨੁਰਾਮਤਕੇਤੇਜੋਰਾਮਭੋ॥

ਤਾਕੇਤਨੈਸੀਗੁਰੁਅਮਰਅਵਤਾਗਲਿਯੋਜਨਗਨਤਾਰਬੇਦੀ
 ਬਰਸੁਖਧਾਮਭੋ।ਬਾਲਬਖੀਤੇਉਰਗਤਕੀਗਤਿਰਹੀ
 ਭਗਵਤਭਾਗਵਤਭਜਨਸੁਨਾਮਭੋ।ਸੇਵਤਸੋਸੁਰਸਰੀਉ
 ਰਮਾਹਿਅਸਧਰੀਪੁਰਨਪੁਰਖਪਰੀਪੁਰਨਮੁਦਾਮਭੋ॥੧॥
 ਬਾਈਸਬਰਖਪ੍ਰਤਿਬਰਖਹਰਖਕਰਿਸੇਵਸੁਰਸਰੀਸੰਭਸ
 ਜਨਸੁਕਰਤਭੋ।ਏਕਬਾਰਗਾਮਏਕਮਗਮਾਹਿਗੁਨਗਾਮ
 ਨਿਰਖਯੋਸੁਦਿਜਬਾਮਚਰਨਚਰਤਭੋ।ਬੋਲੈਬਰਭਦ੍ਰਾਮ
 ਸਮੁਦ੍ਰਗਜਹੋਇਮਫ੍ਰਦੇਸਮੋਬਿਸੇਸਪਦਪਦਮਪਰਤਭੋ॥੨॥
 ਹਿਕਹਾਰੇਹੁਗੁਰੁਕਹੀਮੁਹਿਮਾਗੋਲੇਹੁਦਿਜਬਰਸੀਅਮਰ
 ਨਿਯਮਧਰਤਭੋ॥੨॥ ਮਗਮਾਹਿਭਾਗਵਤਭੇਦਯੋਏਕਭੁ
 ਵਭਰਭਗਵਤਭਗਤਿਕੀਭੁਨਤਭਲਾਈਭੁਗਾਤਾਕੀਸੇਵਸ
 ਜਤਸਦਮਸਤਬਰਲਾਏਪੁਛੀਸੰਤਸਤੰਗੁਰੁਸਾਹਿਬਸੁਮ
 ਤਿਸੂਗ।ਕਹੀਸੀਅਮਰਅਜੋਖੋਜਹੁਗੁਰੁਸੇਵਯਾਹੀਤਿਤ
 ਸੁਰਸਰਿਸਰਨਸਚਾਈਰੁਗ।ਬੋਲੋਬ੍ਰਹਮਚਰੀਮੋਰੇਭੁਜ
 ਨਬ੍ਰਿਥਾਗੀਭਯੋਭਯੋਮੀਤਭਾਗੀਤਉਨਿਗੁਰੋਨਿਕਾਯੋਨੁਗ॥੩॥
 ॥ ਐਸੇਕਹਿਗਯੋਜਬਸੀਅਮਰਉਰਤਬਲਗੋਫੀਕੇਸੁ
 ਖਸਬਜਗਮਗਜੇਤੇਹੈ।ਲਾਗੀਲੋਨੀਲਗਨਭਰਕਉਰੀਅ
 ਗਨਸੋਬਿਰਹਮਗਨਰਸਪਗਨਸੋਚੇਤੇਹੈ।ਬਿਰਹਿਸਮੁਦ੍ਰਧਾ
 ਰਪਰਤਜੋਨਰਨਾਸੋਈਹੋਤਭਦ੍ਰਪਸਭਮਤਮੇਤੇਹੈ।ਸੋਚਸੁ
 ਨਿਮਾਸਿਬਾਮਜਾਮਨੀਜੁਰਹੀਜਾਮਅਮਰੋਬੀਬੀਲਲਾਮਘਰਕਾ
 ਮਕੇਤੇਹੈ॥੪॥ ਸਭਸੁਧਕ੍ਰਿਆਸਧਭ੍ਰਿਤਲਾਈਨਾਮਧਮਥ
 ਤਸੇਭਈਦਧਿਸਬਰਉਚਾਰਾਹੈ।ਸੁਨਤਸੀਅਮਰਆਇਕੋਕ
 ਕੋਅਮਰਬੇਦਾਯਹਬ੍ਰਚਨਕੋਰਚਨਕੋਹਾਰਾਹੈ।ਪੁਰਖਾਪਰਮਉ

ਧਬੇਦੀਬਰਜਿਤਸਿਧਗੁਨਗਨਭਿਪਸੋਈਸਬਦਸੁਪਰਾਹੈ
 ॥ ਤਿਨਕੇਅੰਗਦਅਬਅੰਗਦਗੁਰੂਹੈਗੁਰਗੁਨਗਨਅੰਗਦਸੇ
 ਮਮਪਿਤਭਯਾਹੈ॥੫॥ ਸੁਨੀਸੀਅਮਰਬਰਜਾਨੀਏਈਗੁ
 ਰਬਰਸੰਗਲੈਅਮਰੋਘਗੁਰਬਰਆਏਹੈ॥ ਸਮਧੀਕੋਭਵਤ
 ਜਿਸੇਵੇਗੁਰੁਭਵਤੁਜਿਪਦਰਜਸੀਸਸਜਿਮਨਚਿਤਪਾਏਹੈ॥
 ਸੇਵਤਸੇਵਤਸੁਤਸਮਮਸੁਜਬਆਯੋਪਾਯੋਗੁਰੁਤਕੋਗੁਰਬਰ
 ਨਸੁਨਾਏਹੈ॥ ਪੁਰਖਾਸੀਤਤਕੇਤੀਨਬਨਾਹਿਕਹਿਏਤੀਸੁਨਤਸੁ
 ਬਰਬਰਦੋਇਸੁਤਭਾਏਹੈ॥੬॥ ਕਹੀਸੀਅਮਰਦਸਸੀਤਤ
 ਰਹੀਨਆਸੁਸੁਕੀਲਕਰੀਸਮਾਨਦੀਪਤਸਰੀਰਹੈ॥ ਲਕਰੀਹੁੰ
 ਗੀਤੁਹੁੰਹਰੇਜੋਕਹੈਸੋਸੁਕੇਕੁਗਤਨਬੀਸਹੀਸਜਗਤੇਗੀਭੀਰ
 ਹੈ॥ ਬਚਨਜਸੀਲਾਕੀਲਾਅਤੁਹੀਰਸੀਲਾਭਯੋਪੁਜੀਅਤ
 ਅਜੈਸੀਖਰੂਰਮੇਕਰੀਰਹੈ॥ ਦੋਇਸੁਤਮੋਹਰੀਅਮੋਹਨਜੁ
 ਜੋਰੇਭਵੇਸੁਤਗੁਰੁਰਖੇਨਮਭਗਤਅਮੀਰਹੈ॥੭॥ ਬੈਠੇਕੁ
 ਰੁਗਾਦੀਪਰਅਤੁਹੀਅਬਾਦੀਕਰਸਭਸੁਭਸਾਦੀਕਰਗੁਰ
 ਰਮੁਖਰੀਤਹੈ॥ ਭਾਈਬੂੜਾਜਿਨਕੋਬਚਨਬੇਦੀਬਾਬਾਜੂਕੋਮੋਹ
 ਜੋਪਛਾਨੈਜਲੈਜੋਨਜਮਾਗੀਤਹੈ॥ ਤਿਨਹੀਕੋਬਚਨਭਿਰਾਜੋ
 ਬੀਚਸੰਗਤਕੇਕੇਤੇਨੀਚਤਾਰੇਭਵਤੁਯਭੀਚਜੀਤਹੈ॥ ਗੁਰਮੁ
 ਖਿਪਰਮਕੇਕਰਮਾਜਿਤੇਕਬਰਪਰਮਪ੍ਰਚਾਰਕਤੇਜਗਤਕੇਮੀ
 ਤਹੈ॥੮॥ ਕੇਸਵਗੁਪਾਲਨਿਤਕਥਾਕੋਕਥਨਕਰੈਬਿਨਾਬ
 ਰੇਭੇਜਨਕੇਦਰਸਨਪਾਵਈ॥ ਸਾਵਨਸੁਹਾਵਨਹਰੀਕੇਪੁਰ
 ਪਠੈਕਬਸਕਤਰੁਮਾਲਨਿਪਭਗਤਦ੍ਰਿੜਾਵਈ॥ ਹਰੀਪੁਰਗ
 ਜਾਆਯੋਦਰਸਨਕਾਜਗੁਰਸਹਿਰਨਵਾਸੁਆਸਸਭਕੀਪੁ
 ਰਾਵਈ॥ ਸੀਗੁਰਨਿਯਸਨਾਰਿਰਸਨਪਾਵੈਦ੍ਰਾਬਿਨਤੀਬਿ

ਬਾਰਿ ਸਰਕਾਰ ਬਚ ਆਵਈ ॥੮॥ ਸ੍ਰੀਗੁਰਬਖਸੀ ਮੁਖਪਟ
 ਬਿਨ ਆਵੈ ਨਾ ਰਿਸੈ ਤੁਪਟ ਪਾਹਿ ਜਿ ਮਾਪਿ ਤੁਕੋ ਨਿਕਟੇ ਮੇਂ ॥ ਅਸੀ ਸਤੁ
 ਹਨ ਇਕ ਜੋ ਬਨ ਕੀ ਮਾਤੀ ਰਹੀ ਤਿਨ ਤਨ ਅਨਗਨ ਭਾਵ ਸੋ ਨਿਪਟ
 ਮੇਂ ॥ ਸਹਜ ਸੁਭਾਵ ਗੀ ਕਹੀ ਹੈ ਯਹਿ ਬਾਵਰੀ ਸੀ ਬਾਵਰੀ ਹੋ ਗਈ
 ਬਨ ਬਨ ਨਾ ਬਿਕਟੇ ਮੇਂ ॥ ਸੀਤ ਸਚ ਨਿਸਚ ਨਰਭੁਈ ਪਰਭੁਈ ਭਵ
 ਭੁਯਹਾਰ ਧਰ ਧਾਨ ਅਕਪਟ ਮੇਂ ॥੧੦॥ ਕੀ ਕਾਲ ਬਿਧ ਬੇਵਾ ਕੋ
 ਸੁਬਾਲ ਕਾਲ ਬਸ ਭਯੋ ਤਿਜਰਾ ਕੇ ਜਰ ਗੁਰੁ ਅਮਰ ਜਿ ਆਯੋ ਹੈ
 ॥ ਬਢੇ ਬਰਬਰ ਜੋ ਲੋਧੇ ਦੇ ਹਧ ਰੋ ਤੋ ਲੋਗੇ ਦਵਾਲ ਪੁਰਸੁਤ
 ਮਿਤਨ ਸੁਨਾਯੋ ਹੈ ॥ ਤਾਵਿਨ ਤੇ ਬਾਇ ਸਬਰ ਬਲਗ ਹਰਖ ਮੇਂ ਮਤੁ
 ਤਤੁ ਸੋ ਹੈ ਤਤੁ ਪ੍ਰਾਨ ਨਨ ਸਾਯੋ ਹੈ ॥ ਐਸੇ ਗੁਰਬਰ ਕੇ ਅਨੰਤ ਗੁਨ
 ਬਰਸੁਨ ਪਾਛਿ ਨਾਹਿ ਨਰਨ ਰਪਨ ਸਫਲਾਯੋ ਹੈ ॥੧੧॥ ਗੁਰਬਰ
 ਪਰਬ ਬਿਸਾਖੀ ਕੋ ਮੁਕਰ ਕੀਓ ਪਰੇ ਪਰਸਹੀ ਸਕੀ ਪ੍ਰਮਾਣ ਕਰ ਬਿ
 ਨਤੀ ॥ ਅਥ ਅਕਬਰ ਪਾਸ ਹਿੰਦੁ ਅਰਦਾਸ ਕਰੀ ਅਮਰ ਗੁਰੂ ਨੇਨ
 ਸਕਰੀ ਸਤਿ ਮਨਤੀ ॥ ਮਨੈ ਨਾਹਿ ਤੀਰਬਨ ਬ੍ਰਤ ਕਰ ਜਨੈ ਰਨੈ ਚਾਹਿ
 ਹੁਬਰਨ ਕੀ ਸਮਾਨਤਾ ਸੋਹਿਨਤੀ ॥ ਅਕਬਰ ਗੁਰਬਰ ਨਿਕਟ
 ਕਾਰੇਤੁ ਬਜੇ ਠਾਜੀ ਪਧਾਰੇ ਆਏ ਸਭਾ ਮਧਾਗਿਨਤੀ ॥੧੨॥
 ਬੋਲੇ ਅਕਬਰ ਕਹੈ ਕਹੈ ਕਹਤੁ ਬਤਿਨ ਕਹੀ ਕਹਾ ਕਹੈ ॥ ਇਨਹੀ
 ਤੇ ਕਹੀਏ ॥ ਧਾਰਤੁ ਅਨੰਦੁ ਮਤੁ ਹਿੰਦੁ ਕੋ ਪਰਮ ਜਨੈ ਸਾਵਿਤੀ ਨਕਰ
 ਮਧਰ ਮਕੈਨ ਲਹੀਏ ॥ ਜੇਠਾ ਕਹੀ ਹੋਰਾ ਮਤੁ ਕਰਤੁ ਕੋ ਹਿੰਦੁ ਨਕੋ
 ਗਾਇਤੀ ਉਚਾਰੇ ਸਕਾ ਕੇ ਸਿਰਸਹੀਏ ॥ ਬੋਲੇ ਦਿਜ ਬਰਸੇ ਆ
 ਰੇ ਸਿਰ ਪਰਤੁ ਬਕੀਨ ਸੁਭਿਚਰ ਅਕਬਰ ਤਨਦਹੀਏ ॥੧੩॥ ਕਹੀ
 ਅਕਬਰ ਪਾਈ ਹਮਨੈ ਬਬਰ ਭਰੇ ਈਰਖਾ ਕੇ ਨਰ ਏ ਅਨਰਕਾ ਮਕ
 ਹਈ ॥ ਸ੍ਰੀਗੁਰੁ ਅਮਰ ਗੁਰਬੇਰੀ ਸਮਸਰ ਜਦਾ ਸੇਵੀ ਸੁਰਸਾਰਿ ਸੋਨ

ਉਰਪਰਧਰਹੀ॥ ਬਿਨਅਬਿਬਰਪਦਪਕਰਸੁਕ੍ਰਿਪਾਕਰਏਕਬਰ
 ਅਵਰਸਨਾਜਾਇਸਰਹੀ॥ ਛੂਟੈਸਰਬਰਜੂਟੈਭਗਤੀਸੁਬਰਗੁਰ
 ਬਰਉਰਬਰਏਤੀਦਆਦ੍ਰਿਸਦਫਰਹੀ॥ ੧੪॥ ਸਾਹਤੇਬਿਦਾਏਸਾ
 ਚੇਪਾਤਸਾਹਢਿਗਆਏਬਾਟਮਾਹਿਹਾਰਹੇਰੀਬਸਨਾਬਿਸੇਸਬਗਾ
 ਕੀਨੋਗੁਰਮਰਪਨਪਰੇਗੁਰਨਿਜਤਨਅਗੋਗਏਨਾਮਪਨਨਿਗਖਿਰ
 ਸਾਲਫਗਾਐਕੈਚਲੋਨਿਜਕਰਭੈਰੋਵਾਲਗਾਮਬਰਫੂਟਿਚਲੋਬ
 ਹਿਵਾਹਗੁਰਕਹਿਮੁਖਧਗਾਸ੍ਰੀਗੁਰਅਮਰਸਭਾਮਧਮੁਖਤਬਈ
 ਜਹੀਨਿਕਾਯੋਜਬਚਕਿਤਭਏਸੁਘਗਾ॥ ੧੫॥ ਜੁਨਿਅਕਬਰਬਿ
 ਨੇਸ੍ਰੀਗੁਰਅਮਰਮਾਨੀਗਏਸੁਰਸਰਿਸਰਮਿਲਯੋਮਗਾਦਿਜਬਗਾ
 ਜਾਨੇਪਦਪਦਮਪਛਨੇਹੇਬਖਨੇਮਾਨੇਸ੍ਰੀਗੁਰਪ੍ਰਮਾਨੇਨਾਮਪਨਦੇਇ
 ਮਮਘਗਾਬੋਲਯੋਦਿਜਬਰਨਾਮਦੇਹਜੇਸੁਘਰਤੋਤੋਪਰਲੋਕਪਰ
 ਇਹਲੋਕਨਬਨਤਬਗਾਧਨਾਮਨਗਨਿਇਹਲੋਕਹਿਸੁਬਨਪਰ
 ਲੋਕਾਬਿਗਰਤਾਤੇਦੇਹਮੋਹਿਦੋਊਬਗਾ॥ ੧੬॥ ਸਾਹਸੁਤਜਾਤਭੈ
 ਭੀਦੁਰਗਾਸੁਨਾਮਬਾਮਦੀਨੀਪੁਰਤਾਈਸਿਖੀਨਿਜਮੇਮਿਲਾਈ
 ਹੈ॥ ਸੁਰਸਰਿਦਿਜਨਕੀਸੰਕਾਸਿਅਰਾਈਸਭਨਰਦਸੰਬਾਰ
 ਸੁਚਿਸਿਮ੍ਰਿਤਿਦਿਖਾਈਹੈ॥ ਆਇਗੁਰਭਾਵਲੀਸੁਬਾਵਲੀ
 ਤੀਰਬਰਚੋਵਾਦਸਬਰਖਸਜੋਜੋਠਾਸੇਵਭਾਈਹੈ॥ ਕਾਬਲ
 ਕੀਮਾਈਨਿਤਸੇਵਤਸੁਹਾਈਗੁਰਸਕਤਲਖਾਈਸਭਲਖਤ
 ਸਚਾਈਹੈ॥ ੧੭॥ ਮਾਈਦਾਸਨਾਮਭਾਗੀਭਗਤਅਚਰੀਮਤ
 ਅੰਕਿਤਸੁਭਗਵਤਮਾਯੁਪਸ਼ੀਮਤਕੋਆਪੋਵਰਸਨਾਹਿਤਭੈ
 ਜਨਕੋਭੁਨੰਮਿਤਲਖਾਅਨੁਚਿਤਅਕੁਲਯੋਸੋਓਚਿਤਕੋ॥ ਫ੍ਰਾਹ
 ਕਾਕੇਮਗਮਾਹਿਬਰਤਇਕਾਦਸੀਹੈਵਾਦਸੀਉਪਾਠਨਕੋਸੋਚਤ
 ਹੋਤਿਤੁਭੋਗਹਰੀਖਤਵੇਖੋਬਰਸੋਚੋਭਾਤਕੋਨਿਹਾਰਪਨਪਕ

ਵਾਨਧਾਰਚਕਯੋਧੇਰਹਿਤਕੁ॥੧੮॥ ਸੋਚਨਸੋਚਰਿਤਚਿਤਉਤ
ਉਤਜਿਤਤਿਤਸਾਵਰੇਸਲੇਨੇਕੋਸਲੇਨੇਧਮਲਾਯੋਹੈ॥ਪ੍ਰੇਮਕੇ
ਪ੍ਰਵਾਹਮੈਅਥਾਹਏਮਗਨਕੁਯੋਕਰਮਧਰਮਨੇਮਸੰਜਮਥਤਏ
ਹੈ॥ਪ੍ਰੇਮਪਹਿਚਾਨਪ੍ਰੇਮੀਪ੍ਰਾਨਗੋਪੀਬਲਭੁਨੇਗਗਨਗੰਭੀਰਗੀਰਾ
ਗਮਾਨਸੋਗੁਨਾਯੋਹੈ॥ਮਾਈਦਾਸਸ੍ਰੀਗੁਰਅਮਰਦਾਸਮੇਰੋਹੂਪੁਤ੍ਰ
ਨਹਿਕੇਦਰਸਨਦਰਸਨਮਾਯੋਹੈ॥੧੯॥ ਮਾਈਦਾਸਮਾਯਾਭੁਜੀ
ਅਯੋਗੋਦੰਵਲਮਾਹਿਭੁਜਨਕੋਕਰਪੁਨਗੁਰਦਰਬਾਰਭੋਮੋਰਕੇਮੁ
ਕਟਮਾਥੇਕਰਮੇਲਕੁਟਕਾਛੇਪੀਤਬਰਮਾਛੇਕ੍ਰਿਸ਼ਚੰਦ੍ਰਕੋਨਿਹਾਰਭੋ
॥ਪ੍ਰੀਏਕਹੇਰਫੇਰਹੇਕੋਸੋਈਬ੍ਰਿਧਰੂਪਭੁਗਵਤਭਾਗਵਤਭੁ
ਰਮਸੰਘਰਭੋਨੇਮਕਨਿਕਚਗੁਰੁਤਵੇਕੋਨਿਹਾਰਹਰਿਬਚਨਬਿ
ਚਾਰਸਾਰੋਕ੍ਰਿਸ਼ਨਜੁਕੋਯਾਰਭੋ॥੨੦॥ ਯਾਂਹੀਭਾਂਤਬਲੂਅਰਿਲ
ਲੂਭੀਖਾਗੰਗੋਸਾਹਰਾਮਖੇਰਾਮਾਨਕਪਥਰੀਆਹਿੰਦਾਲਸੋ॥੮॥
ਰਯਾਕਦਰਾਅੰਰਅਗਨਿਤਹਿਤਧਰਾਬੇਨੀਰਾਮਪ੍ਰਿਤਸੇਉਧ
ਰੇਕ੍ਰਿਪਾਲਸੋ॥ਏਕਏਕਦੁੰਕੀਕਥਾਕਥਤਬਪਤਰੀਬਮਥੋਸ਼ੀਮੁ
ਰਾਹੀਭਾਰੀਧਰੀਗੀਤਲਾਲਸੋ॥ਸਕਲਸੁਹਾਯੋਚਿਤਭਾਯੋਜੋ
ਗਹੇਰਬੈਕੋ ਪ੍ਰੇਮਕੋਪ੍ਰਕਾਸਪਛੈਪ੍ਰੀਤੀਧਰਖਾਲਸੋ॥੨੧॥
ਕਥਹੁੰਕਾਏਸੁਖਸਨਦਰਸਨਹਿਤਜੁਰਜੁਰਨਗਰਲੋਹੋਰਸੋ
ਢੀਭਾਈਹੈ॥ਸੇਵਤਨਿਹਾਰਜੇਠਾਹੇਠਾਮਨਜਾਨਅਮਸ੍ਰੀਗੁਰੁ
ਸੋਕੁਲਕੀਕਲੀਕਤਾਜਤਾਈਹੈ॥ਕਹੀਕਰਨੇਸਯਹਭਾਵਤੁਮਜਾ
ਨੇਨਹਿਸਭਸੁਖਸੇਵਾਤੁਮੇਦੁਖਅਧਿਕਾਈਹੈ॥ਇਤੈਅਕਬਰਸ
ਹਚਾਹਪਦਮਨਿਧਰਗੜਸੁਚਿਤੋਰਕਰੀਆਪਨੀਚੜਾਈਹੈ॥
੨੨॥ ਬੀਤੇਤੋਬਰਖਏਕਦਸਪਰਖਤਤਾਹਿਮਿਲਜੇਨਹੀ
ਕਿਲਾਮਨਹਿਲਾਸਭਭਾਉਸੋ॥ਸੁਗਤਿਸੁਗਤਿਮਾਈਸਾਭਿਗੁਰੁ

ਅਮਰਕੀ ਭੁਗਤਿ ਜੁਗਤਿ ਲਿਖੀ ਸਰਲ ਸੁਭਾਉ ਸੋ ॥ ਸ੍ਰੀ ਗੁਰ
 ਬਖਸੀ ਬਰਬਾਉ ਲੀਪ ਛੁਨੀ ਜਬ ਯਮੇ ਪਰੋਪਨੀਤ ਬਜਨੀ ਗ
 ਰੁਪਾਵੇ ਸੋ ॥ ਭਈ ਤਬਾਤ ਬਭਾਖੀ ਜਬਾਜੀ ਹਜ ਬਟੁਟ ਯੋਗਰੂ
 ਬਛ ਸਬ ਕਰੁ ਬਾਉਲੀ ਭੁਭਾਵੇ ਸੋ ॥ ੨੩ ॥ ਆਇਲਾਗੇ ਪਗ
 ਪਰਸਾਹਿ ਅਕ ਬਰਬਰ ਓਗਰਾ ਅਲੂਨਾ ਛੁਕਿ ਚਿਤ ਚਕਿ ਤੈਭਯੋ
 ਭੇਦਾਵੇ ਹੁਲਾਸ ਪਾਇ ਪੂਰਨ ਬਿਕਾਸ ਬੀਸ ਬਾਬਰ ਬਿਲਾਸ ਬਾਬ
 ਸਾਹਿਬ ਚਿਤੈ ਭਯੋ ॥ ਕੀਨੇ ਕਾਲਿ ਕਾਲ ਕਾਜ ਸਭ ਸੁਖ ਕੋ ਸਮਾਸ
 ਬੀਸ ਸਿਰਤਾ ਜਤਾ ਜਰਾਮਦਾ ਸਕੇ ਦਯੋ ॥ ਸਿਖੀ ਦਾਨ ਖਾਸ ਪਾਸ
 ਬੀਸ ਕੋ ਬਿਲਾਸ ਆਨ ਅਸਤੇ ਨਿਰਾਸ ਆਸ ਸਭ ਹੀ ਪੂਰੈ ਗ
 ਜੋ ॥ ੨੪ ॥ ਅਨੰਦ ਭੁਗਤ ਸ੍ਰੀ ਅਰਬ ਮਲ ਅਰਜਾਭੈ ਸਾਹਿ
 ਬ ਸਹਿ ਸਰਾਮ ਪੂਤ ਪੂਤ ਪਾਏ ਹੈ ॥ ਪ੍ਰੀਤ ਚੰਦ ਮਹਾ ਦੇਉ ਗੁਰ ਅਰ
 ਜੁਨ ਬਰਭਾਨੀ ਬੀਬੀ ਬੀਸ ਕੇ ਦਿਨੇ ਸੁਜਗ ਜਾਏ ਹੈ ॥ ਤੀਨ ਹੁੰਦੁ ਸੁਗ
 ਨਾ ਕੇ ਪੋਤੀ ਨੋ ਲੋਕਤਾ ਪਹਰਿ ਤੀਨ ਹੁੰਦੁ ਕਾਲ ਤੀਨ ਪ੍ਰਕਿਤ ਬਤਾਏ
 ਹੈ ॥ ਬਧੁ ਪੋਤ ਬਧੁ ਪੁਤ੍ਰ ਪੁਤ੍ਰੀ ਪਰਿਵਾਰ ਚਾਰ ਮੰਗਲ ਅਪਰਬਾ
 ਜੇ ਬਿਜੈ ਕੇ ਬਜਾਏ ਹੈ ॥ ੨੫ ॥ ਸੰਮਤ ਸਹਸ ਪ੍ਰਾਣ ਸਤ ਕਅੰਤੀ
 ਸਏਕੁ ਭਵੇ ਸੁਦੀ ਪੂਰਨ ਮਾਪੂਰਨ ਸਮਾਨੇ ਹੈ ॥ ਬਾਈ ਸਾਬਿ ਸੇਸ
 ਦੇਸ ਦੇਸ ਕੇ ਬਨਾਇ ਗੁਰੁ ਸਤਿ ਗੁਰੁ ਗਾਮਦਾਸ ਸਤਿ ਗੁਰੁ ਮਾਨੇ ਹੈ ॥
 ਪੂਰਬ ਸੁਬਰਕੀ ਖਬਰ ਕਰਿ ਗੁਰੁ ਬਰ ਉਰਬਰ ਪਰ ਰੂਪ ਚਤੁਰ
 ਪ੍ਰਮਾਨੇ ਹੈ ॥ ਜੋ ਕੇ ਜਸੁ ਜਨੇ ਜਗਮਗ ਜਗਮਗ ਜਨੇ ਸੁਗੁਨ ਸ
 ਮਾਨੇ ਸਦਾ ਕੀਰਤਿ ਬਖਾਨੇ ਹੈ ॥ ੨੬ ॥ ਬਰਵੈ ॥ ਸ੍ਰੀ ਗੁਰੁ ਅ
 ਮਰ ਅਮਰ ਕਰਿ ਚਰਿਤ ਲਲਾਮਾ ॥ ਪਰਤ ਸੁਨਤ ਸਾਖ ਪਾਵਤ ਪ
 ਵ ਬਿਸਰਾਮ ॥ ੧ ॥ ॥ ਇਤਿ ਸ੍ਰੀ ਗੁਰੁ ਕੀਰਤਿ ਕਾਬਿਤਾ ਵਲੀ ਗੁ
 ਰਗੁਨਗਨ ਮੁਕਤਾ ਵਲੀ ਸ੍ਰੀ ਸੁਮੇਗ ਸਿੰਘ ਬਿਧਿ ਕਰ ਬਦਨ ਵ੍ਰਣ

ਸਬਰਸਿਰਖਕਿਸਨਪਖਜੇਪਰਿਪੁਰਤਪ੍ਰਾਪਤ: ਜੁਭੰਭਵਤੁ:

ਅਬਸੀਗੁਰਕਬਿਤਾਵਲੀ ਪਾਤਿਸਾਹੀ ੪ ॥

ਬਰਵੈ ॥ ਸੀਗੁਰਚਰਨਸਰੋਜਵਨਕਰਹੁਜੁਗਾ। ਬਰਨਹੁਸੇਢੀ
ਸਾਹਿਬਚਰਿਤਉਦਗਾ॥੧॥ ਕਬਿਤ ॥ ਲਵਪਰਬਾਸਹਰਿਦ
ਸ਼ੰਨਾਮਹਰਿਦਾਸਜਾਕੇਗੁਰੂਰਾਮਦਾਸਲੀਨੋਮਵਤਾਰੰਸੈ। ਬਾਲ
ਬਖਕੇਬਿਲਾਸਭਗਤਿਕਹੀਪ੍ਰਕਾਸਉਮਗਤਿਹਿਯੋਦਾਸਕਰ
ਤਸੁਅਰਦਾਸਾ। ਸੀਗੁਰਅਮਰਦਾਸਜਾਕੇਸੁਅਮਰਦਾਸਕੀਨਾ
ਦਈਗੁਨਰਾਸਸੇਵਤਰਹੇਸੁਪਾਸਾ। ਕਬਹੂੰਨਿਰਬਿਪਾਸਪੁਤ੍ਰਿਕੇ
ਕਹੀਪ੍ਰਕਾਸਮਰੋਗਾਮਦਾਸਕਹਾਹੋਇਤੋਸੁਮਤਿਰਾਸਾ॥੧॥
ਸੁਨਿਬੀਬੀਭੁਨੀਜਨੀਗੁਰਗਤਿਮਤਿਮਾਨੀਬੇਸਰਉਤਹੁਬੁਰੇ
ਬਾਬਾਪਗਪੇਧਰੀ। ਬੋਲੀਬਲਿਜਾਂਉ। ਬਿਧਵਾਪਨਨਪਾਂਉਜਮੇ
ਮੇਰੀਮ੍ਰਿਤਸਾਤਦਿਨਆਗੇਕਰੀਮੇਹਰੀ। ਕਰੁਣੇਸਕਰੁਣਕੋਸ
ਗਰਉਜਗਰਨੈਕਰੁਣਕਾਲਿਤੋਹੋਇਆਪੁਆਪਨੀਧਰੀ। ਨਿ
ਕਟਬੁਲਾਇਗੁਰਗਾਦੀਪੇਬਿਠਾਇਸਭਸੰਗਤਿਚਰਨਪਾਇਸੀ
ਮੁਖਸਭੈਰਗੀ॥੨॥ ਮੇਹਰੀਬੁਲਾਇਸਭਮੇਹਰੀਬਨਾਇਫਦ
ਪਰਸਿਰਨਾਇਸਨਮੁਖਤਾਈਪਾਈਹੈ। ਜਾਕੇਰੋਬਸਤਿਨਪਾ
ਯੋਸਰਬਸਾਸਿਖੀਸੁਪਾਸਹਰਸਮੇਰੀਸੰਤਤੁਸੁਹਾਈਹੈ। ਭਗਤ
ਨਸੰਤਤੁਇਕੀਸਕੋਉਧਾਰਉਨਮਾਨੇਹੈਬਚਨਕੁਲਬਖਾਣਿਸਤ
ਰਾਈਹੈ। ਬੀਬੀਬਰਭਾਨੀਬੋਲੀਬਿਨਤਿਪ੍ਰਮਾਨੀਪ੍ਰਭੁਦੇਹਬਰ
ਭਾਨੀਗੁਰਗਾਦੀਬਿਰਤਾਈਹੈ॥੩॥ ਪ੍ਰੇਮਹੀਕੀਮੁਗਤਿਸੀਸਤਿ
ਗੁਰੂਰਾਮਦਾਸਸੁਪਾਸਰਕੀਨੋਸੋਅਸਮਸਰਜਗਮੇ। ਅਨਗਨ
ਜਨਤਹੋਦੈਦੈਨਾਮਪਨਤੁਜੋਹੀਤਪਕੋਕੁਤੇਜਟਕੋਕਪਰਕੇਮ
ਗਮੇ। ਸੁਪੀਸੁਪਾਸਹਸਾਂਚੀਸੰਤਤੁਅਮਲਜੋਚਰੁਗਤਿਬਿਬ

੨੫੨
ਕ/੨੫੨
੨੫੨

ਗੀਭਾਗੀਪਾਗੀਪ੍ਰੇਮਪਗਮੇਂਜਕੋਨਮਹਰਿਜਨਧਰੈਉਰਧ
 ਨਜਨਅੇਸੇਗੁਰੁਅਰਜਨਬਾਪੇਸਤਸਗਮੇਂ॥੪॥ ਬਰਵੈ ॥
 ਜਿਹਨੈਨਨਤੋਬ੍ਰਹਤਪ੍ਰੇਮਰਸਭਾਵਾਪਨਤਸੁਨਤਤਿਹਜਸਰਸ
 ਪੁਨਾਪੁਭਾਉ॥੧॥ ਇਤਿਸ੍ਰੀਗੁਰਕੀਰਤਿਕਾਬਿਤਾਵਲੀ
 ਗੁਰਗੁਨਗਨਮੁਕਤਾਵਲੀਸ੍ਰੀਸੁਮੇਰਸਿੰਘਬਿਪਿਕਰਬਦਨਵ੍ਰਤ
 ਸ੍ਰੀਗੁਰਕ੍ਰਿਤਾਪਰਿਪੂਰਿਤਪਾਪਤਾਸੁਭਾਭਵਤੁਚਤੁਰਥੇਧਾਯ: ੪
 ॥ਅਬਸ੍ਰੀਗੁਰਕੀਰਤਿਕਾਬਿਤਾਵਲੀ ਪਾਤਿਸਾਹੀਪ
 ॥ਬਰਵੈ ॥ਬੰਦਤਾਜਿਹਿਜਗਬੰਦਤਪਰਪਰਮਾਥਾਸੋਬੇ
 ਦੀਬਰਬਾਬਾਬੰਦਹੁਨਾਥਾ॥੧॥ ਕਾਬਿਤ ॥ਬੈਰਗੁਰਗਾਰੀ
 ਸੁਧਾਸਰਕੀਅਬਾਦੀਕਰੀਭਾਈਗੁਰਦਾਸਬਾਣੀਸੰਗਤਸੁਧਾਗੀ
 ਹੈ॥ਭੁਗਤਕਲਾਜਨਕੁਕੁਮੰਦਅੰਧਿਰਾਣਾਬਾਲਾਬਾਲੁਲਾਲੁ
 ਗੋਖਟੋਰੁਕੀਨੇਕੁਮਹਾਰੀਐਪੇੜਾਕ੍ਰਿਸਨਾਐਪੁਰੀਆਚਹੜਸੁ
 ਘੜਾਤੋਲੋਕਾਸਾਮੰਦਾਬੁਲਚੰਡੀਤੁਲਸਾਅਘਾਗੀਐ॥ਮੋਹਨ
 ਗੋਇੰਦਾਲੁਹਰਿਜਨਭਾਗੀਰਬੀਜੋਧਾਧਦਅਾਦਿਕਹੀ
 ਕਮਾਤਿਨਿਕਾਰੀਐ॥੧॥ ਸ੍ਰੀਮੁਖਬਖਾਨੀਸੁਧਾਸਰਕੇਨਸਾਨੀ
 ਦੇਖੇਨੈਨਨਪ੍ਰਮਾਨੀਜਨੀਗਮਾਨੀਜਨਮਾਨੀਐ॥ਪੁਰੁਖਬਿਧਤੁ
 ਬਾਧੋਯੋਤਤੋਤੁਸੁਹਾਤਾਅਤਿਗੁਨਗਨਜਾਤਾਖਾਤਾਮੁਕੁਭੁਕੁ
 ਦਾਨੀਐ॥ਪ੍ਰਥਮਅਮਰਸਰਦੁਜੇਰਾਮਦਾਸਸਰਤੀਜੇਸ੍ਰੀਅੰਮ੍ਰਿ
 ਤਸਰਸਾਹਿਬਪ੍ਰਮਾਨੀਐ॥ਦਿਨੰਦਿਨਦੁਨੀਦੁਨੀਮਹਿਮਾਹਿਮਹਿ
 ਮਾਫੀਮਹਕਤਮਹੀਮੈਮਹਾਮਤਮਹਾਨੀਐ॥੨॥ ਏਕਬਰਨਾਏ
 ਕਾਕਹੀਸਭਯੋਪੁਰੋਬਾਕਲਖਿਸੁਧਿਸਧੁਏਕਕੁਸੁੰਦੀਨਰਾਏ
 ਸੋਕਿਚਨਸਗੀਰਭਯੋਤੀਅਹੀਅਭਰਮਭਯੋਬ੍ਰਗਰੋਅਪਿ
 ਕਅਯੋਗੁਰਾਦਿਗਿਗਾਯੋਸੋ॥ਸ੍ਰੀਮੁਖਬਖਾਨੀਏਹੀਪਤਿਬ੍ਰਤ

ਸਾਨੀਮਾਨੀਸੋਈਯਾਹਿਕੁਸੀਸਰਸੋਭਾਸਰਸਾਏਸੈਸਿਖਨ
 ਲਖਾਯੋਜਸਾਬਿਮਲਬਢਾਯੋਇਹਾਮਾਏਸੋਨਹਾਯੋਮਨਚੇ
 ਭਫਲਪਾਯੋਸੋ॥੩॥ ਬਿਸੁਨੁਕੁਮਲਤੇਬ੍ਰਹਮਾਜੀਭੁ
 ਏਹੈਐਰਬ੍ਰਹਮਾਉਤੇਕਸਮਪਤਾਕੇਸੂਰਜਸੁਹਾਏਹੈ॥ਸੂਰਜ
 ਕੇਮਨੁਮਨੁਜੁਕੇਭਏਇਖੁਕਮਦਦੇਸਾਮਾਇਤਿਨਤੀਰਬਰਚ
 ਏਹੈ॥ਰਾਮਚੰਦਨਾਏਲਵਥਿਪਿਸਭਬਰਸਾਏਪੂਜਿਰਿਖੀਮੁ
 ਨੀਜਨਸੁਮਤਿਸੁਹਾਏਹੈ॥ਮੁਕਤਿਕੋਦਤੀਪਰਿਪੂਰਨਬਿਧਾ
 ਸੀਮੀਮ੍ਰਿਤਸਰੋਵਰਅਮਰਪਦਪਾਏਹੈ॥੪॥ ਕਾਰਨਮੈਂਕਥ
 ਨਸੈਕੈਸੇਨਿਰਧਾਰਨਹੈਮਹਾਂਦੇਵਅਵਤੁਕਾਊਕੀਨਕਨਮੈਂਪਿ
 ਥੀਚੰਦਸੋਚੈਹਮਾਦਿਵਸਕੇਚੰਦਭਏਜਦਪਿਅਮਦ ਬਝਿਆ
 ਈਕੇਗੁਮਾਨਮੈਂਪ੍ਰੀਚੰਦਜੁਕੇਸੁਤਪ੍ਰਗਟੇਮਿਹਰਵਾਨਬੜੇਈ
 ਮਿਹਰਵਾਨਸੁਭਗਨਖਨਮੈਂਦੇਖਧਨਧਾਮਬਿਸਰਾਮਕਰਮੈਂਕੋ
 ਉਰਬਾਮਬਾਮਉਰਤਮਨੋਰਬਤਮਾਮਮੈਂ॥੫॥ ਸੁਨਿਗੁਰਦਾ
 ਸੀਮਾਤਗੰਗਾਸੋਪ੍ਰਕਾਸੀਤਬਗੰਗਾਦੁਖਰਾਸੀਹੋਇਪਤੀਸੋਪ੍ਰਕਾ
 ਸੀਹੈ॥ਬੋਲੇਅਘਨਾਸੀਬਾਬਾਬੁਢਾਤਪਰਾਸੀਤਿਨਸੇਵਤੇਸਭ
 ਸੀਤੇਰੇਸੰਤਤੁਲਾਸੀਹੈ॥ਸੀਸਧਾਰਿਰੋਟੀਗਈਬੀੜਮੈਅੰਤੋਟੀ
 ਛਾਬੋਖੋਟੀਮਤਿਖਲਿਬਿਨਚੋਟੀਕੋਪ੍ਰਕਾਸੀਹੈ॥ਮੈਸੋਪਾਇਬਰ
 ਬਰਆਈਸੁਧਾਸਰਘਰਭਾਜੜਬਚਨਆਦਿਭਾਜੜਹੁੰਗਸੀ
 ਹੋ॥੬॥ ਸਮਯਸੁਭਗਸੁਭਨਖਤਬੈਰਾਨੀਗਾਮਲੀਨੋਅਵ
 ਤਰਹਰਿਗੋਬਿੰਦਕੋਬੇਦੀਬਗਾਸਾਤਿਸਰਪਤੇਸੁਬਿਖਤੇਸੁਬਾ
 ਲਕਤੇਬ੍ਰਿਪ੍ਰਤੇਸੁਸੀਤਲਤੇਬਿਘਨਗਏਸੇਰਗਾਯਾਹੀਭਾਂਤੁਕੁ
 ਤਨਮੈਬਪਤਬਿਰੋਧਗਯੋਸਪਤਸੁਗਯੋਤਾਮੈਕਜਹੈਅਧਿਕ
 ਤਗਾਨੁਲਈਅੰਸਲਹੀਹੁੰਗਏਜਮਧਾਮਬਾਧਪਾਇਕੋਹਰਾ

ਮਮੋਤਕਾਮਕੀਏਜੈਸੇਫਰਮ॥ ਸੁਭਗੁਨਖਾਨੀਭਵਥੀਧ
 ਨਕੀਹਾਨੀਮਾਨੀਸੀਗੁਰੁਬਖਾਨੀਬਾਨੀਕੀਨੀਏਕਠੋਰਹੈ॥
 ਗੇਦਵਾਲਜਾਇਲਾਇਪੇਥੀਹਰਖਾਇਬਾਬਾਮੋਹਨਮਨਾਇ
 ਕੀਨੋਗੁਰੁਗੀਬੋਤੋਰਹੈ॥ ਸੁਮਤਿਲਿਖਈਗੁਰੁਦਾਸਜੁਆਘ
 ਰੀਕਰਗਮਸਰਪੁਰਕੀਨੀਰਾਮਧਨਗੋਰਹੈ॥ ਸੀਕਾਕੋਮਿਟਾਇ
 ਸੁਪਬੋਹਿਖਬਨਾਇਗੁਰੁਦੂਕੋਗੁਰੁਗਾਇਗੁਰੁਗੀਬਕੀਨੋਮੋਰ
 ਹੈ॥੮॥ ਤਾਰਨਤਰਨਪੁਨਤਾਰਨਤਰਨਕੀਨੋਸਭਦੁਖਟਸੁ
 ਜੋਧਰਨਪਰਤਹੈ॥ ਗੁਰੁਹਰਿਗੋਬਿੰਦਮੁਕੰਦਬਲਿਸੁਖਕੰਦ
 ਬਾਹ ਬਸੇਤਚੰਦਸਾਹੀਸੁਤਾਸੇਸਰਤਹੈ॥ ਚੰਦਕਹੇਦੁਰਬ
 ਕਾਦਿਜਤੰਤੁਯੋਨਪਾਕਈਟੈਤੰਤੁਬਥਾਕੀਪਨਾਪਾਪੋਕਰਤਹੈ॥
 ਸਭਾਮੇਥਿਬਾਕਬੋਲਫੇਰਪਰਜੇਦੈਕੈਸਾਫਸਿਖਨਪਰਾਯੋ
 ਯਕੋਸਾਕਨਪਰਤਹੈ॥੯॥ ਸੋਈਗੁਰੁਬੋਲੀਬੋਲੀਸਿਖਨ
 ਕੀਸਭਾਮਾਹਿਬੋਲੀਮਾਹਿਖਰੈਦੈਸਗੁਨਾਮਘਹਾਰੀਕੋ॥ ਜਿਹ
 ਬੇਦੀਤੇਹਨਅੰਕੁਲੇਜਾਇਰੂਲੇਮਾਹਿਨਿਜਕਰਕੀਨੋਥਾ
 ਹਹਲੇਸੁਖਧਾਰੀਕੋ॥ ਨਰਾਇਨਦਾਬਗੁਰੁਪਗਪਧਾਇਨਕੁਜੇ
 ਪਾਰੇਜੀਪਰਮਹੀਸਬੀਸਨਿਰਧਾਰੀਕੋ॥ ਅਤਿਹੀਕ੍ਰਿਸੇਦਗੀਦ
 ਮੇਦਗੀਬਪੁਸਮੇਤਆਏਸੋਨਿਕੇਤਹੇਤਅਨੰਦਅਪਾਰੀਕੋ॥੧੦
 ॥ ਅਬਸਮਰਬਜਾਨਸੁਤਹਰਿਗੋਬਿੰਦਕੋਦੈਕੈਗੁਰਤਾਕੋਆ
 ਪਲੀਪੁਰਪਧਰੇਹੈ॥ ਮਹਾਮੂਢਮੰਦਸਾਹੀਚੰਦਜਹਬੀਰਪਾ
 ਸਚੁਗਲੀਪ੍ਰਕਾਸਗੁਰੁਸਾਹਿਬਹਕਾਰੇਹੈ॥ ਪੁਨਾਬਿਸਰਾਮਹੇ
 ਤਪਾਮਅਭਿਰਾਮਪੁਛੁਯੋਸਾਹੀਕੋਕਹੇਤੇਧਾਮਤਾਂਸੀਗਸਿਧਾ
 ਰੇਹੈ॥ ਵੀਨੇਦੁਖਭਾਰੇਗੁਰੁਮਾਰੇਨੇਅਪਾਰੇਤਊਸਿਖਮਨਕੇਪ
 ਯਾਰੇਸਨਬੰਧਨਬਿਚਾਰੇਹੈ॥੧੧॥ ਐਰਾਵਤੀਤੀਰਤਨਤ

ਜਾਗੋਤਿ ਨਤੁਲਾਜਨ ਬੇਦੀਬਾਬਾਬਰਕੇਬਚਨਸਚਾਈ
 ਸੋਜੈਲੋਰਹੈਨਾਉਤੋਲੋਨਾਉਹੀਰਹੈਗੋਰਾਜਨਾਉਬਿ
 ਗਰੇਤੇਏਹੈਸਪਤਪਤਸਾਹੀਸੋ।ਤਹੂੰਪਰਸਾਤਸੀਸਦੈਕੈਰਾ
 ਜਲੈਹੈਫੇਰਤਮੇਕਰੀਪੰਚਮਨੈਪ੍ਰਥਮਚਢਾਈਸੋ।ਮੁਨਿਮਨ
 ਤਾਈਗੁਨਿਗੁਨਿਗੁਨਿਗਨਗਾਈਕਾਹੂੰਨੈਨਾਪਾਈਗੁਰੁਗਾ
 ਈਕੀਬੜਾਈਸੋ॥੧੨॥ ਬਰਫੈ ॥ਹਰਿਸੁਮੇਗਨਿਜ

ਜਨਗੁਨਅਰਜੁਨਨਾਥਾ।ਪਠਤਸੁਨਤਧਨਸੰਪਤਹੋਤਸਨਾਥ
 ॥੧॥ ਇਤਿਸੀਗੁਰਕੀਰਤਿਕਥਿਤਾਵਲੀਗੁਰੁਗੁਨਗਨ
 ਮੁਕਤਾਵਲੀਬਾਬਾਸੁਮੇਗਸਿੰਘ।ਬਿਧਿਕਰਬਦਨਦੁਹਾਸੀਗੁ
 ਰਕ੍ਰਿਤਾਪਰਿਪੂਰਿਤਪ੍ਰਾਪ੍ਰਾਸੁਭਾਫੁਵਤੁਪੰਚਮੋਧਾਅ: ੫॥

ਅਬਗੁਰਕੀਰਤਿਕਥਿਤਾਵਲੀ ਪਾਤਿਸਾਹੀ੬

॥ਬਰਫੈ ॥ਮੀਰੀਪੀਰੀਮਾਲਕਸੀਲਸਰੂਪਾਬੰਦੋਗੁਰੁਹ
 ਰਿਗੋਬਿੰਦਨਨਕਰੂਪਾ॥੧॥ ਕਥਿਤੋ ॥ਬੈਠਤਹੀਗਾਦੀ
 ਰੂਪਸੀਲਤਅਬਾਦੀਕਰੀਤੀਨਸਾਦੀਕਰੀਬਿੰਦੀਨਦੀਬੰਸ
 ਬਾਢੀਹੈ।ਪੀਰੀਮੈਅੰਬੀਰੀਕੀਖੜਗਦੋਇਗਾਰੇਧਾਰੀਜਮ
 ਨਸੰਘਾਰੀਭਾਰੀਪਨਭ੍ਰਿਤਗਾਢੀਹੈ।ਤਖਤਅਕਾਲਬੰਗਾ
 ਬਿਰਚੋਬਿਸਾਲਸਭਸੰਗਤਰਸਾਲਜੋਕਰਾਲਦੁਸੁਦਾਢੀਹੈ
 ਸਾਹੀਪਾਤਿਸਾਹੀਕਰੀਜਗਤਸਰਾਹੀਕਰੀਧਰਮਉਗਾਢੀਕ
 ਰੀਸਾਹੀਕਰੀਭਾਢੀਹੈ॥੧॥ ਚੰਦ੍ਰਦੁਸਦਪਾਤੀਪਰਿਮਿਲ
 ਕਸੰਘਾਤੀਤਾਕੋਉਤਰਪਠਾਯੋਤੋਹਿਗਾਹਿਕਰਮਾਰੋਗੋ।ਪਿਤਾ
 ਸਿਗਜੇਸੀਕਰੀਤੋਸੀਅੰਬਿਦੋਖਿਤਬਅਬਜਗਜਾਨੈਤਾਤੇਤੋਕੋ
 ਬੂਬਤਾਰੋਗੋ।ਸੁਨਿਤਬਤਾਨੈਦੁਤੀਕੀਨੀਪਾਤਿਸਾਹਅਗੇਸਹ
 ਅਨੁਗਾਹੋਮੋਹਿਰਸਾਰਿਖਾਰੋਗੋ।ਕਿੰਚਬੇਗਖਾਨਸੇਵਜੀਰ

20000

ਲੈਵਜੀਰਆਯੋ ਸੋਚਤਸਚਾਯੋ ਮੋਹਿਕੈਸੇਕੈਨਿਹਾਰੈਗੇ॥੨॥
 ॥ ਖਾਂਨਬੀਬਖਾਨੀਮਾਨੀਸ੍ਰੀਗੁਰਗੋਬਿੰਦਆਪਤਕੇਸੀਗ
 ਆਏਇੰਦ੍ਰਪ੍ਰਸਥਰਾਜਧਾਨੀਮੈ॥ਸਾਹਸੇਮਿਲਾਪਕੈਅਲਾਪ
 ਕੈਸੁਗਮਾਨਕਥਾਸਾਚੇਪਤਸਾਹਕੀਨੇਸਾਹਸਾਵਧਾਨੀਮੈ॥
 ਕਬਹੂੰਅਖੇਟਭੇਟਭਈਏਕਨਾਹਰਸੇਸੇਟਕ੍ਰਮਮਾਰੋਬਰੋ
 ਤਿਨਤਨਗਮਾਨੀਮੈ॥ਕਾਸਮਖਾਨਾਖਾਮਅਕਬਰਸਾਹ
 ਕ੍ਰਾਂਤਨਿੰਦਕਅਮਰਗੁਰੁਤਰੋਸੋਗਮਾਨੀਮੈ॥੩॥ ਅਕ
 ਬਰਨਿੰਦਗੁਰੁਸ੍ਰੀਹਰਿਗੋਬਿੰਦਸੰਗਾਗਰੇਸਿਧਾਰੋਜੋਅੰਸ਼
 ਕਾਰਸੰਗਹੀਗਯੋ॥ਅੰਚਕਹੀਘਾਹੀਤ੍ਰਾਹੀਤ੍ਰਾਹੀਕੈਸਰ
 ਨਮਾਯੋਸਾਚੀਪਾਤਿਸਾਹੀਸਾਚੇਪਾਤਿਸਾਹਸੇਭਯੋ॥ਕ
 ਹੀਪਾਤਸਾਹਿਮੈਤੋਭੂਟਪਾਤਿਸਾਹਤੇਰੋਸਾਚੇਪਾਤਿਸਾਹਸੇਭੈ
 ਸੇਹਭਯੋਸੋਭਯੋ॥ਪੈਕਯੋਪਗਾਮਸੁਅਰਵਾਸਧਰਏਕਟਕਾ
 ਲੋਕਪਰਲੋਕਪੈਸਖਾਸਤਬੀਲਯੋ॥੪॥ ਬੋਲਯੋਪਾ
 ਤਸਾਹਸ੍ਰੀਅਲਾਹਜਾਹਿਜੈਸੋਕਰੋਸਾਚੁੰਜੋਸਾਚੇਪਾਤਿ
 ਸਾਹਸੰਕਨਾਸੀਹੈ॥ਨਿਤਨਿਤਨਈਨਈਪ੍ਰੀਤਪਗਪੰਕਜ
 ਮੇਪਰਮਪ੍ਰਪੰਨਮਤਸੇਪੁਰਨਪ੍ਰਕਾਸੀਹੈ॥ਤੋਲੋਚੰਦ੍ਰਚੁਗ
 ਲਚਲਾਕੀਜੋਬਨਾਇਬਾਤਜੋਤਖੀਕਹਤੁੰਸਾਢਸਾਂਤੀਭਾਸੀ
 ਹੈ॥ਅੰਤ੍ਰਿਜਾਪਸ੍ਰੀਹਰਿਗੋਬਿੰਦਕੇਪ੍ਰਨਾਸੀਯਾਤੇਗਾਅਲਿਆ
 ਰਦੁਰਗਪਠਾਏਅਘਨਾਸੀਹੈ॥੫॥ ਪਾਵਨਪਾਤਿਤਪਗ
 ਪਰਤਹੀਬਾਵਨਜੇਪ੍ਰਿਥੀਪਤਿਪਤਿਤਪ੍ਰਿਥੀਤੇਕਾਰਾਗਾਰਮੇ
 ॥ਸੀਤਲਭਏਤੇਸਤਸੰਗ ਸਤਗੁਰਜੀਹੀਤਲਕੋਗਏ
 ਸੋਕਸੀਸੈਬੇਸੁਮਾਰਮੇ॥ਜੇਵਾਸ੍ਰੀਪਿਰਾਨਜਾਇਸਾਹੁਕੋ
 ਰੂਹਾਯੋਸੇਰਸਾਮੁਹੇਲਖਾਯੋਲਿਖਵਾਯੋਕੋਦਦੁਆਰੇ॥

॥ ਮਾਯੇ ਲੈ ਵਜੀਰ ਖਾਨਤਾ ਸੋ ਕਹਯੋ ਗੁਰੂਗਾਨ ਜੈ ਹੋ ਜੀਅ
 ਜਾਨ ਖਾਨ ਨਿਪਨ ਬਿਹਾਰ ਮੇਂ ॥ ੬ ॥ ਸਾਹਕਰੀ ਜੇ ਤੇ ਮਾਯੈ
 ਦਾ ਮਨ ਸੋ ਲਾਗੈ ਭੂਪ ਤੇ ਤੇ ਛੂਟ ਜਾਵੈ ਸੋ ਵਜੀਰ ਖਾਨ ਭਾਖੀ ਜ
 ਬਾ ॥ ਜਾ ਮਾ ਸੋ ਕਲੀਕ ਭੁਲ ਗੀ ਤੇ ਸੋ ਬਨਾਯੋ ਦੋਇ ਬੰਦ ਨ ਲਗ
 ਯੋ ਬਿਲਗਾਯੋ ਦੁਖ ਰਾਸੀ ਤ ਬਾ ॥ ਜੈ ਸੇ ਜਗਾ ਸਿਧ ਕੇ ਨ ਰੰਦ
 ਨ ਗੁਬਿੰਦ ਤਾਰਯੋ ਤੈ ਸੋ ਹਰਿਗੋਬਿੰਦ ਜੀ ਨ ਰੰਦ ਨ ਖਲਾਸੀ
 ਸਬਾ ॥ ਕੁਮਤਿ ਪ੍ਰਨਾਸੀ ਨਿਜ ਕੀਰਤਿ ਪ੍ਰਕਾਸੀ ਜੈ ਸੇ ਤਿ ਮਰ ਬਿ
 ਨਾਸੀ ਸਸਿ ਕਲਾ ਕੇ ਪ੍ਰਕਾਸੀ ਫਾਬਿ ॥ ੭ ॥ ਅਕ ਬਰਨੰਦ ਮਿ
 ਲੇ ਸੀ ਹਰਿਗੁਬਿੰਦ ਗੁਰਮਾਨੰਦ ਕੇ ਕੰਦ ਜੋ ਮੁਕੰਦ ਮੁਰਮਾਈਯੋ ॥
 ਬਾਤ ਬਾਤ ਹੀ ਮੇ ਬਾਤ ਬਦਤ ਬਿਖਾਤ ਭੁਈ ਚੰਦੂ ਦੀ ਨੋ ਪਾਸ
 ਹਤ ਸਤ੍ਰੁਨ ਸੰਘਾ ਹੀਯੋ ॥ ਬਾਯੋ ਰਸ ਗੀ ਮੇ ਪਾਚ ਜੂਤਿ ਨ ਕੀ
 ਆਗੀ ਆਦਈ ਮਾਨ ਲਈ ਸੇਵਕ ਸੋ ਮਾਕੋ ਦੁਸਰ ਭਾਗੀਯੋ
 ਯਾਹੀ ਬਿਧਿ ਸਾਹਸੀ ਗਸਰੇ ਪਾਤਿ ਸਾਹਮਾਏ ਗੋਦ ਬਾਲਹੋਇ
 ਸੁਧਾ ਸਰਜੂ ਕੀ ਬਾਗੀ ਮੇ ॥ ੮ ॥ ਸਾਹੁ ਲੋਹੰਗਾਯੋ ਸੀ ਗੁਰੁਲ
 ਹੰਗਾਏ ਚੰਦੁ ਗਾਯੋ ਸੀ ਗਿ ਬਾਯੋ ਸੁਨ ਨ ਕੇ ਸੀ ਗਾਯੋ ॥ ਤਹਾਏ ਕ
 ਭਰ ਭੂਜੇ ਨਿਜ ਮਨ ਆਸ ਪੂਜੇ ਮਾਕੋ ਸੀ ਸਮਾਯੋ ਹੋ ਸਦੁ ਜੇ ਕੀਨ
 ਅੰਗਾ ਮੇ ॥ ਜਹਾਂ ਗੀਰ ਪਾਤੁ ਸਾਹ ਕਾ ਸਮੀਰ ਮਹਿ ਗਾਯੋ ਤਹਾਂ ਤਨ ਤੁਜ
 ਗਯੋ ਭੁਯੋ ਸਾਹਿਜ ਹਾਂਰੀ ਗਾਯੋ ਤੇ ਲਾਪੇ ਮਕੈ ਲਾਕੇ ਸੁਰੂਪ ਗੁਨ ਜੋ ਲਾ
 ਜਨ ਹੋ ਲਾਕਰ ਕੋ ਕਾਜੀ ਕੋ ਸੁਮੈ ਲਾਕੇ ਓ ਮੰਗਾਯੋ ॥ ੯ ॥ ਹਰੀ ਚੰਦ
 ਕੰਨ ਯਾ ਬਗੀਤ ਯਾ ਗੀ ਕਰੀ ਸਾਂਈ ਦਾਸ ਸਤ ਗੁਰੂ ਸਿਖ ਸਾਧੂ ਸਮਝ
 ਤ ਬੈਗਾਏ ॥ ਨਾਨਕ ਮਤਾ ਜੋ ਕੀ ਓ ਗੋਰਖ ਮਤਾ ਤੈ ਆਦਿ ਗੀ ਰੋਮੀ ਰੋ
 ਪੰਜਾ ਪਾਤੁ ਸਕੂਤੇ ਸਭੈ ਜਏ ॥ ਫੇਰ ਗੋਰਖੀ ਨ ਕੀ ਓ ਗੋਰਖ ਮਤਾ ਸੋ
 ਤਰੁ ਬਰਜਾਹੀ ਨੋ ਲੀਨੋ ਅਜ ਸਾਸਿ ਹੈ ਨਏ ॥ ਸਾਚੇ ਪਾਤਿ ਸਾਹ

ਹਰਿਗੋਬਿੰਦਜੀਮਹਾਰਾਜਸੁਕੇਹਰੇਕੀਨੇਅਲਮਸੁਜੀਟਿਕੈਦਏ
 ॥੧੦॥ ਆਏਪਾਸਸਾਂਈਦਾਸਪੁਰੀਕਰੀਅਰਦਾਸਤਹਾਂਤੇ
 ਪਧਾਰੇਪਾਰੇਸੁਧਾਸਰਆਏਹੈਂ।ਗੀਤਹੋਰਚੋਕੀਸਭੁਸਿਖਨਕੇ
 ਗੋਕੀਸਭਸੁਮਤਿਸਮੋਕੀਬਰਬੁਢੇਜੀਬੜਾਏਹੈਂ।ਦਰਗਾਹਨਿ
 ਵੁਲਾਨਿਹਾਲੂਮੰਨਾਧਾਰੂਜਨਤੁਲਸੀਤਖਤੁਤੀਰਥਧਿਕੂਣਸੁਭਾ
 ਏਹੈਂ।ਕਾਸਮੀਰਬਿਪ੍ਰਨੀਬਿਧਕੇਪ੍ਰੇਮਬਸਆਪਕਾਸਮੀਰਬਾਸ
 ਤਾਕੇਪ੍ਰੇਮਸਫਲਾਏਹੈਂ॥੧੧॥ ਪੁਨਨਨਕਨੇਗੁਰੁਨਨਕਜਨਮ
 ਬਨਦਰਸਨਕੀਨੇਗਮਾਨਸਿਖਨਸੁਨਯੋਹੈ।ਵਾਰਾਮਰਵਾਹੋ
 ਮੰਡੁਜਾਲੇਗਾਮਬਾਮਮਾਹਿਤਨੇਨਿਜਕੀਨਾਕੋਪ੍ਰਭੂਸੇਪਰਨਯੋ
 ਹੈ।ਗੁਰੁਦਿਤਾਸੁਰਜਸੇਅਣੀਗਇਅਟਲਗਇਤੇਗਬਹਦਰ
 ਪਾਂਚਪੁਤ੍ਰਨਕੋਪਯੋਹੈ।ਬੇਟੀਬਰਵੀਰੋਬੀਰਬੀਸਨਬਢਾਯੋਜੋ
 ਸੇਕਸਪਾਪਨੇਕਾਸਮੀਸੁਬੀਸਹਿਬਢਾਯੋਹੈ॥੧੨॥ ਕਮਲਕੋਨ
 ਮਤੇਕਮਲਸਰਤੀਰਥਕੋਬਾਬਗੁਰਦਿਤਾਬਾਹੋਜਾਇਕੋਬਟਲੇ
 ਮੇਂ।ਲੋਕਨਿੰਦਾਜਨਬਾਬੋਬੁਢੇਨੋਬਿਬੇਕਕੀਓਤਾਹੀਤੇਬਿਬੇਕ
 ਸਰਤੀਰਥਬਿਸਾਲੇਮੇਂ।ਬੀਬੀਜੀਕੋਬਾਹੋਕੇਸਮਲਸਾਧੁਖੇਸਲੇ
 ਸੇਸੰਗਤਕੇਹੇਤਪਕਵਾਨਮਗਯੋਬਾਲੇਮੇਂ।ਮਾਤਾਸ੍ਰੀਦਮੋਦਗੀਨਦੀ
 ਨੋਬਾਹੋਤਕੀਨੋਸ੍ਰਾਪਗੁਰੁਲੀਨੋਲੋਹੈਤੁਰਕਤਕਾਲੇਮੇਂ॥੧੩॥
 ਜਹਾਂਗੀਰਨੇਦਬਾਜਆਯੋਸੇਪਸੰਦਤਾਤੇਕੋਪਕੈਬੁਲਿਦਸਾਹਸੈ
 ਨਾਸੇਪਠਈਹੈ।ਮੁਗਲਸੁਖਨਸੀਗਸਪਤਸਹੀਸ੍ਰਜਨਸੁਧਾਸਰ
 ਘੋਰੋਆਨਦੰਦਰਭੀਬਜਾਈਹੈ।ਸਚੇਪਾਤਸਾਹਹਰਿਗੋਬਿੰਦਸਮ
 ਰਸੁਰਮਾਰੇਚੁਨਚੁਨਸੁਰਸੁਰਤਦਿਖਾਈਹੈ।ਸੈਨਕੀਸਫਾਈਹੈਨ
 ਹੀਮੇਕੈਸਰਾਈਫੋਰਫੋਰੋਫੋਰਦਾਲਨੇਚਭਾਲਗਾਮਆਈ
 ਹੈ॥੧੪॥ ਗੋਦਵਾਲਹੇਤਕਰਤਾਰਪੁਰਦਾਲਗਏਕਮਲੋ

ਵੈਕੇਗਮਨਕਮਲਾਬਨਯੋਏ। ਦੇਹਦਫਨਯੋਏ ਫੇਰੇਯੋਏ ਸੋਮਨਾਮਯੋ
ਦੁਸ੍ਰਘੇਰਤ੍ਰਕੋਘਯੋਗਮਨਾਮਪੈਬਸਯੋਏ। ਸ੍ਰੀਹਰਿਗੁਬਿੰਦੁਪ
ਰਾਬਿਦਿਤਜੇਬਿਸ੍ਰਮਾਹਿਤਰਨਤਰਨਤੀਨਲੋਕਨਮੋਗਯੋਏ। ਰੰਦੂ
ਸੁਤਸੰਗਏਜਲੀਧਰਕੇਲੂਬੇਪਾਸ ਪੰਦ੍ਰਹਿਸਹਿਸ੍ਰਸੰਗਅਬਦੁਲਹਿ
ਅਯੋਏ॥ ੧੫॥ ਸੂਬਾਕੀਅਵਾਈਸੁਨਿਸ੍ਰੀਗੁਰਚਢਾਈਕਰੀ
ਦੈਦਭੀਬਜਾਈਜੰਗਜੁਗਤਿਜਮਾਈਏ। ਏਕਏਕਮਾਰੇਭਾਰੇ
ਭਾਰੇਜੇਤਰਾਰੇਦੁਸਟਪੁਸਟਤਨਕਰੇਗੋਰੇਭੂਰੇਭੂਰਭਾਈਏ। ਅ
ਬਦੁਲਸਮੇਤਸੁਤਸੈਨਾਕੇਸੰਘਯੋਕਰਮਚੰਦਮੋਰਤਨਚੰਦ
ਮਕੋਗੁਤਰਾਈਏ। ਆਨਕਬਜਾਏਗੁਰੂਨਾਨਕਮਨਯੋਨੀਕੇ
ਨਗਰਬਸਾਏਸਦਾਸੇਵਕਸਯਾਈਏ॥ ੧੬॥ ਸਿਖਨਚਢਾਏ
ਪਾਂਚਘੋਰੇਪਾਂਚਲਾਖਹੂੰਕੇਸਾਰੇਪਾਤਿਸਾਹਅਭਿਲਾਖਪੂਰੀਕੀ
ਨੀਏ। ਏਕਰਾਖਯੋਆਪਨੀਸਵਾਰੀਮੈਸਿਕਾਰੀਜਨਿਪੈਦੇਖਾਂ
ਨਪਯੋਏਕਬਲਮਤਭੀਨੀਏ। ਬਾਬਗੁਰਦਿਤਾਏਕਬਿਧੀਚੰ
ਦਜੁਕੇਦਯੋਲਯੋਏਕਸ੍ਰੀਗੁਪਾਲਮਹਿਮਾਨਚੀਨੀਏ। ਨਿਦਲ
ਲੈਸੋਹਿਨਸੇਅਨਿਕਉਧਾਰੇਪਿਆਰੇਜੇਨ ਜੈਸੇਜੈਸੇਕੀ
ਨੇਭਾਵਗਤਿਲੀਨੀਏ॥ ੧੭॥ ਜਾਇਰਮਦਾਸਬਾਬਾਬੁਢਜੂ
ਕੋਸਿਸਕਾਰਯੋਗਾਇਕੀਗੁਹਰਮਕੋਤੁਰਕਨਗਮਕੋਕਰ
ਤਾਰਪੁਰਜਾਇਕਰਕਰਤਾਰੂਰਦਰਸਨਕੀਨੋਬਾਬਨਾਨਕਕੇ
ਧਾਮਕੋ। ਸ੍ਰੀਹਰਿਗੁਬਿੰਦੁਸੇਗੰਦੰਦਜੂਸਭੋਟੇਪੁਨਿਮੇਦੇਦੁਖਦੁਦ
ਆਏਸੁਧਾਸਰਕਾਮਕੋ। ਭਾਈਗੁਰਦਾਸਗਰਬਅੰਕਰਨਿਕ
ਰੋਏਫੇਰਕਾਜੀਤੇਹਕਾਕੋਸਤਕਾਰਯੋਸਤਸਾਮਕੋ॥ ੧੮॥
ਕਬਹੰਜਸਾਹਜਹੰਜਲੀਧਰਮਾਹਿਗਯੋਸੂਬਾਸੁਤਆਇਕੋਪੁ
ਰਕੋਏਦੁਖਤਰੀਤਰਾਮਾਗਯੋਸਤਸਾਮਕੋ॥ ੧੯॥

ਸੁਨਕਹਰਦਸੀਕਥਾਦੁਜੀਰਸੁਧਿਚਰੀਸਥਾ। ਘੇਰਕੇਬਨਸ
 ਹਜੇਦਬਨਜਨਮਨਕੇਸੇਕੇਗਰਵੈਹੋਇਆਇਸਪ੍ਰਚਗੀਅਬ
 ॥ ਜਹਾਗੀਰਨਿਦਸੁਨਿਸੁਮਤੇਪਜੀਦਕਰੀਸੁਬਾਈਤਗੀਰਕਰੀ
 ਧੀਰਕਰੀਭਾਗੀਜਥਾ॥ ੨੧॥ ਬੇਦੀਬਰਬਾਬਾਜੀਦਯੋਹੋਬਹੁਬ
 ਰਦਾਨਤਾਹੀਤੇਸੁਬੂਢਨਜੀਚਿਤਰਾਚਿਤੈਤੁਏ॥ ਤਿਨਕੇਪੁਤੀਤਪ੍ਰੀ
 ਤਪਲਨੀਤਗੀਰਪਾਲਬਾਬਾਗੁਰਦਿਤਜਾਇਦਤਸਾਹਿਤੈਦਏ
 ॥ ਬੁਢਨਕੀਗੁਰੂਤਾਗੇਗਾਤੇਕਰਕੀਰਤੁਕੇਗੀਰਤਸੁਨਾਮਪੁਰਕੀ
 ਨਤੁਨਿਤੈਠਏ॥ ਪਾਸੇਸੇਲੀਦੇਪੀਬਾਬਾਸੀਸਸਿਤੇਸੀਪ੍ਰਦਾਇ
 ਚਾਰਹੁਪ੍ਰੀਮਾਕੇਓਦਾਸੀਨਤਾਹਿਤੈਜਏ॥ ੨੦॥ ਅਬਗੁਰ
 ਬਰਹਰਿਗੋਬਿੰਦਕ੍ਰਿਪਾਨਿਧਾਨਜਾਨੀਜਾਨਗੁਨਖਾਨਧਾਨਐ
 ਰਹੀਕੀਓਬਾਬਾਗੁਰਦਿਤਾਪੁਰਕੀਗਤਿਬਿਠਾਇਉਰਜੀਗਲ
 ਮੇਮੰਗਲਅਮੰਗਲਸਬੈਛਿਓਸਾਧੁਸੁਤਰੂਪੇਪੈਕ੍ਰਿਪਾਕੈਬ
 ਹੁਕੁੰਤਫੇਰੇਜੇਧਸਾਹਕੰਗੜੇਸਦਰਸਤਿਤੈਦੇਓ॥ ਕਾਬਲਕੇਸੀਗ
 ਤਕੀਸੁਨਕੈਸਲਾਹਿਚਾਹਿਵਾਹਗੁਰੂਵਾਹਬਿਪੀਚੰਦਪਰਬਾਲਿ
 ਓ॥ ੨੧॥ ਸੰਗਤਕੀਮਾਨਗੁਰੂਹੁਕੋਅਨੁਮਾਨਜਾਨਗੁਈ
 ਬਿਪੀਚੰਦਧਾਨਪਾਹੀਰੂਪਕੇਧਰਾ॥ ਮਤਿਗਤਐਧੇਸੋਧੇ
 ਖਾਸੋਹਿਲਿਮਿਲਿਪੁਨਚਖਚਕਚੋਧੇਕਰਕੇਯਹੁਬਾਜਕੇਹਰਾ॥
 ਦੁਸਰੇਕੋਖੋਜੀਰੂਪਰੋਜੀਕੋਬਖਾਇਜਾਇਸਕਲਸੁਤੈਤ੍ਰਸੇਬਿ
 ਤੈਤਸਾਂਚਹੀਰਗਾਕਾਰਨਕਰਨਬਿਸਤਾਰਨਸੁਜਸਰੂਪਧਰੁ
 ਨਧਰਨਮਤਿਧਰਨਤਬੈਕਰਾ॥ ੨੨॥ ਜਹਾਗੀਰਨਿਦਤੋਲਾ
 ਕਰਕੇਬਲਦਕੋਪਗੁਰੂਹਰਿਗੋਬਿੰਦਕੇਮਾਰਿਬੋਬਿਚਹੋਹੈ॥
 ਕਾਬਲਕੇਸੁਬੇਲਲਾਬੇਗਬੇਗਧਾਰਧਯੋਪੈਤਿਸਸਹਸਸੰਗ
 ਸੇਨਲੈਪ੍ਰਚਾਰੋਹੈ॥ ਕਾਗੜੇਤੇਦਖਾਨਨਿਹਾਰਕੇਜਲਾਸਯਕੇ

ਸਚੇ ਪਾਤਿਸਾਹ ਆਸ ਅਜੁ ਪਕੇ ਬਿਚਾਰੈ ॥ ਗੁਰੂ ਸਰਨ
ਮਜੇ ਬਿਦਿਤ ਗੁਨ ਗਨ ਗਾਮ ਕੁਰਖੁ ਮੇਰ ਬਾਮ ਸਮਤੀ ਰਬ
ਸੁਧਾਰੈ ॥ ੨੩ ॥ ਸੈਯਦ ਪਰਨ ਆਏ ਬਰੇ ਬਰੇ ਜਨ ਕਾਨ
ਦੂਸੇ ਲਰਬੇ ਮੇਕਾਨ ਮਨ ਨਾਧਰੈ ॥ ਦੋਰੇ ਦੋਰੇ ਆਇ ਆਇ ਘਾ
ਇ ਘਾਇ ਸਿਖ ਨ ਕੋ ਧਾਰੈ ॥ ਸਮਾਰੈ ਹਰਿ ਗੋਬਿੰਦ ਜਬੈ ਅਰੈ ॥ ਸਾ
ਚੇ ਪਾਤਿਸਾਹਿ ਹਰਿ ਗੋਬਿੰਦ ਕੇ ਬਾਨ ਨ ਤੈ ਪ੍ਰਾਨ ਨ ਕੋ ਦੈ ਕੈ ਦਨ ਪ
ਜਾਨ ਅੰਗੀਧਰੈ ॥ ਗੁਰੂ ਕੁ ਜੀਗੈ ਸੇ ਦੀਪਕ ਪਤਿਗੈ ਸੇ ਸਿ
ਘ ਅੰਮਤਿਗੈ ਸੇ ਭੰਗ ਅੰਗਏ ਪਰੈ ॥ ੨੪ ॥ ਰੈਨ ਗੀ ਮੈ ਸੈਨ ਕੋ
ਸੀਘਰੁ ਜੋ ਪ੍ਰਤ ਹੋਤ ਲਗਾ ਚੰਤਿ ਸਸਹਿ ਸ੍ਰਛੈ ਸੈ ਸਾਹਿਤ ਸੈਨ ਨੀਕੇ
॥ ਬਾਹਿਸਤ ਕਸਤ ਗੁਰੁ ਕੇ ਸਿਪਾਹੀ ਮਰੇ ਸਮਰ ਸਰਾਹੇ ਸੂਰਤੁ
ਗਤ ਪ੍ਰਮਾਨੀਕੇ ॥ ਭੁਕਿ ਮਾਭੁ ਭੁਕਿ ਸਾਭੁ ਜੁਭਿ ਤੁਕੁ ਸੀਸਿ ਤੇ
ਪਾਏ ਫਲ ਭਾਏ ਮਨ ਗਾਏ ਗੁਨ ਗਾਨੀਕੇ ॥ ਸਾਚੇ ਪਾਤਿਸਾਹ
ਜੋਧਾ ਸਾਹ ਉਤ ਸਾਹ ਜਾਨ ਕਾਗੜ ਕੇ ਮਾਹ ਆਏ ਚਾਹ ਪੁਰਖ
ਨੀਕੇ ॥ ੨੫ ॥ ਆਏ ਕਰਤਾਰ ਪੁਰ ਕਰ ਕਰਤਾਰ ਪੁਰ ਹਰਖ
ਰਭਾਰ ਭੁਰ ਭੁਰ ਮਨਿ ਕਾਰੈ ॥ ਆਯੋ ਬਰ ਸਹਗ ਬਿਦਖ ਸਾਂਤੇ
ਸਿਖ ਏਕ ਲਾਯੋ ਸ੍ਵੈਤ ਬਾਜ ਸਸਤ ਅਨੁਪਮ ਭਾਰੈ ॥ ਲਖ
ਟਕਾ ਦੈ ਕੈ ਅਸ੍ਵ ਲੋਕੈ ਅਰਪਨ ਕੈ ਕੈ ਬਰ ਪੈ ਕੈ ਬਰ ਉਰ ਆਭਿਲਾ
ਖ ਪਾਰੈ ॥ ਜਨ ਮਜਨ ਮਰਤ ਚਰਨ ਸਰਨ ਪਾਇ ਅਬਿਰਲ ਭ
ਕਿ ਭਾਇ ਜਗਤ ਉਧਾਰੈ ॥ ੨੬ ॥ ਬਾਜ ਦਯੋ ਬਾਬਾ ਗੁਰਦੇ
ਤਾ ਕੋ ਕ੍ਰਿਪਾ ਨਿਧਾਨ ਸਸਤ ਅਸਤ ਦਯੋ ਪੈਦੇ ਖਾਨ ਬਲਵਾਨੈ ਕੋ
॥ ਤਾ ਕੋ ਹੋਜ ਮਾਤੁ ਤਿਨ ਤਾ ਕੋ ਲੇਹ ਯਾ ਕੋ ਤਬਤੁਰ ਨੀਕ ਹੋਤੇ ਤਾ ਕੋ
ਦੀਨੋ ਅਨਜਾਨੈ ਕੋ ॥ ਏਤੇ ਮਾਹਿ ਬਾਬਾ ਜੀ ਕੋ ਬਾਜ ਛੁਟੇ ਆ
ਯੋਭ ਜੋਭੇ ਉਗਯੋ ਆਸ ਮਾਨ ਖਾਨ ਨੇਗਮ ਨੈ ਕੋ ॥ ਏਤੇ ਮਾਹਿ

ਬੀਰ

ਬਦਬਦੀ ਗੋਤ ਬਦਬਦੀ ਭਈ ਬਦਬਦੀ ਭਈ ਬਦੀਸਤੁਤਾਪਠਨੇਕੇ॥੨੭॥

ਜਹਾਗੀਰਨਿਦਜੋਬੁਲਿਦਬੇਸਮਸ੍ਰਤਪੈਜਾਇਮੰਦਤਾਈਕ
 ਗੀਗੁਰਹਰਿਗੋਬਿੰਦਕੀ॥ਸਹਸਪਚਾਸਸੀਗਿਕਾਲੇਖਾਨਸੂਬ
 ਦੀਓਪੇਤਾਲੀਸਸਹਸਅੰਰਜੋਗੀਜੈਨਾਨਿੰਦਕੀ॥ਰੈਨਰਹੀਅ
 ਇਕਰਤਰਪੁਰਧਾਇਸੂਰਸ਼ੀਗੁਰਪਠਾਏਸਿਖਸੇਰਨਮਨਿੰਦ
 ਕੀ॥ਸਵਾਦੋਇਜਾਮਜਾਨਕੀਨੋਜਗਾਘਮਸਾਨਅਮਿਤਪ
 ਠਨਮਾਰੇਸਾਹਸਾਦਨਿੰਦਕੀ॥੨੮॥ ਸ਼ੀਗੁਰਪੁਕਾਰੇ
 ਜੈਨਾਸਮਰਸੀਘਰੇਅਰੇਪੈਦੇਖਾਨਧਾਗੀਤੇਗਬੇਗਸਮੁਹ
 ਯੇਤੂੰ॥ਸੂਰਮਾਕਹਾਵਤਪੈਕੁਕਿਤਕਮਾਵਤਪੈਨਮਕਹਰਾਮ
 ਕਾਮਕਹੁੰਕੇਨਾਮਾਯੇਤੂੰ॥ਨਾਹਕਨਹਿੰਦਨਕੀਸੈਨਾਤੈਖਪਾ
 ਈਮਿਤਮੁਤੇਗੀਨਿਅਗਾਈਬੀਰਤਾਈਲੈਨਧਾਯੇਤੂੰ॥ਦਿਵ
 ਸਕੇਚੰਦਪਾਤਸਾਹਜਹਾਗੀਰਨਿਦਤੋਗੀਦਿਨਦੀਪਸੂਰਸਮ
 ਰਕਹਾਯੇਤੂੰ॥੨੯॥ ਤੋਹਿਭੁਲੀਭਾਂਤਪਾਲੋਲਾਲੋ
 ਦੈਦੈਧਨਗਨਅਰੇਮਤਿਮੰਦਮਤਿਮੰਦਤਾਤੁਊਕਰੀ॥ਸ੍ਰਾਮੀ
 ਸੋਬਿਮੁਖਸਨਮੁਖਬਦਨਾਮੀਸੰਗਕਾਮੀਗੁਰਕਲਹੀਹਰ
 ਮੀਆਪਿਕੈਕਰੀ॥ਅਜਤੇਬਿਸ੍ਵਸਗਯੋਸਕਲਪਠਨਨਕੇ
 ਨਾਸਭਯੋਅਕਲਨਕਲਬਲਪੈਹਰੀ॥ਸੁਨਤਰਿਸਾਨਖਾਨਜੁ
 ਨਕੇਟਿਫਾਪਿਆਯੋਰਿਸਬਸਬਾਮਸੋਸਲਾਮਸ੍ਰਕਕੈਕਰੀ॥੩੦
 ॥ਬੋਲੋਮਹਾਰਾਜਸਾਂਚੀਕਹਨਸੁਰਾਊਰੀਧੋਬਾਊਰੀਹਮਾ
 ਗੀਜਾਤਬਾਤਸਹਿਨਾਸਕੈ॥ਮਾਰਨਮਰਨਤਾਪਆਪਸੋਸਰ
 ਨਸੰਗਦੋਊਲੋਕਾਨੰਦਧਰਨਹਮਤੋਤਕੈ॥ਭੂਬਥਸਮਰਸੁ
 ਧਪਾਰਥਲੈਸਾਰਥਕੈਗੁਰਸੂਰਸਮਰਸਕਰਥਸਥੈਬਕੈ॥
 ਫਈਸੋਤੋਭਈਅਨਭਈਕਬਊਨਭਈਨਈਤਨੋਭਈਚ
 ਲੀਅਈਕਰੈਕਾਜਕੈ॥੩੧॥ ਦੁਖਦਰਸੋਚਕਹੀਸੋਚ

ਸਠਭਲੀਲਹੀਕਰਕਰਵਰਕਰਵਰਜੁਪਜਵਤਾਤੀਅ
ਕੀਸਿਖਾਈਤੁਹਕਨਕੀਪਦਾਈਮਤਿਮੰਦਨਾਦ੍ਰਿਸ਼ਾਈਜੈ
ਸੀਉਗਅਨੁਭਵਤਾ।ਸੁਖਪੇਦੇਖਾਨਜਨਕੀਨਿਦਰਤਨਤ
ਨਤਉਦੇਖੁਨਲਾਗੇਕਲਬੁਧਕੀਬਿਭੁਵਤਾ।ਨੀਗੁਰ
ਸਹਾਰਣੀਨਵਰਕਰਵਰਧਰਸਮਰਪ੍ਰਚਰਸੋਸੀਘਸੁਜੋ
ਸਕੁਲਵਤਾ॥੩੧॥ ਕਰੁਨਾਨਿਧਾਨਉਰਕਰਨਮਹਾਨਅ
ਨਕਹੀਪੈਦੇਖਾਨਪਦਕਲਮਾਪ੍ਰਮਾਨਜੋਜਤੋਤੁਟਜਾਇ
ਭਵਕੀਪੈਕੋਪ੍ਰਬੰਧਸਾਰੋਹੋਇਨਾਬਹਿਸੁਮਾਰੇਜਾਇਕੈਜਿ
ਆਸਸੋਬੋਲੋਦੀਨਬੰਧਸਦਾਰਾਉਰੇਜਰਨਰਹੋਗਾਉਰੇ
ਤੇਹਯੋਰਭਯੋਸੁਰਨਸਮਾਨਕੋਕਲਮਾਸਮਾਨਨਾਬਚਰਨ
ਧਿਆਨਤੇਰਤਮਕਤਕਾਨਸੋਈਸਕੁਲਸਮਾਨਭੋ॥੩੨॥
ਪੇਦੇਖਾਨਸਰਤਪਠਨਮਹੇਜਨਜਨਪਾਰਕਮਲਾਖਸਾਖ
ਸਮਰਦਿਖਾਈਹੈ।ਭੁਗੋਕਫੁਭਗੁਲਸਮੀਪਸਾਹਜਹਾਂਸਾਹ
ਹਤਉਤਸਾਹਸਾਖੀਸੈਨਕੀਸੁਨਾਈਹੈ।ਸੁਨਸੁਨਸੁਧਸਿਰ
ਧਨਿਧਨਿਪਾਤਸਾਹਸਾਚੀਪਾਤਸਾਹੀਜਾਨਉਗਬਿਸਮਾਈਹੈ
॥ਇਤਗੁਰਬਰਪੁਰਕੀਰਤਚਢਾਈਕਰੀਕਰਪੁਰਕੀਰਤਸੋ
ਈਰਤੁਹੀਬਢਾਈਹੈ॥੩੪॥ ਗਾਇਕੋਪ੍ਰਬਾਇਗੁਰਗਾਇ
ਕੋਬਚਨਪਾਇਗੁਗਾਇਤਗਾਇਤਾਗਤਨਤਿਨਜੋਦਿਆਕਰ
ਕੈਪ੍ਰਸੰਸਸੀਅਮਰਸਤਗੁਰਅੰਸਅਨੰਦਭਗਤਸੇਵਅਨੰਦ
ਤਬੀਲਿਆ।ਗੁਰੁਹਰਿਗਾਇਕੋਬਿਠਾਇਨਿਜਥਾਇਪੁਰਪੇ
ਠਕੈਪਰਲਮੇਅਕਾਲਪਾਇਕੋਹਿਆਚੈਤਸੁਦੀਪਚੰਮੀ
ਮੇਪੂਰਨਭਗਤਪਰਿਪੂਰਨਜਗਤਪਰਿਪੂਰਨਪਦੈਬਿਅਮ॥੩
੫॥ ਬਰਵੈ ॥ਮਨਬਾਨੀਤੇਗਮਾਨੀਜਿਹਜਸਗਾਇ।ਕਸ

ਨਹੋਇਸਾਘਰਾਸੀਤਿਹਜਸਗਾਇ॥੧॥ ਇਤਿਸ੍ਰੀਗੁਰ
ਕੀਰਤਿਕਾਬਿਤਵਲੀਗੁਰਗੁਨਗਨਮੁਕੁਵਲੀਬਾਬਸੁਮੇਰ
ਸਿੰਘਬਿਧਕਰਸਦਨਵਾਹਾਸ੍ਰੀਗੁਰਕ੍ਰਿਤਪਗੀਪੁਰਨਪ੍ਰਾਪਤ
ਸੁਭਾਭਵਤੁਖਸਦਮੋਧਿਆਇ॥੬॥

ਅਚਸ੍ਰੀਗੁਰਕੀਰਤਿਕਾਬਿਤਵਲੀ ਪਾਤਿਸਾਹੀ॥

ਬਰਦੈ ॥ਬੰਦੋਗੁਰਬੇਦੀਬਰਜਗਤਪ੍ਰਸੰਸਾਬਰਨਹੁਗੁਰ
ਬਰਸਪਤਮਜਗਾਅਘਧ੍ਰਿਸਾ॥੧॥ ਕਾਬਿਤ ॥ਸਤਿਗੁ
ਰਗੁਰਿਗਾਇਪਰਮਰਸਿਕਗਾਇਬਗੀਬਰਕੰਨਜਾਅਸ੍ਰਕਸਦਸ
ਕੁਯੀਹਰਾਗਾਮਰਾਇਹਰੀਕ੍ਰਿਸਨਸੁਤਸਤਮਤਰਤਪਰਮਅਚ
ਰਕੋਬਿਰਬਅਤਹੀਕਰਾਨਵਰੰਗਨਵਰੰਗਦੰਗਸੋਕੁਢੰਗ
ਲਖਤਕੋਸਿਗਜਾਇਬੋਕੋਰਾਮਰਾਇਕੋਰਗਾਦੈਕੋਕਰਾਮਾਤ
ਮਾਤਕਰੀਨਿਪਕਰਾਮਾਤਗੁਨਗਨਜਾਤਸੋਅਜਾਤਸਤ੍ਰਤਾ
ਧਰਾ॥੧॥ ਤੀਨਸਤਸਾਤੁਸਿਖਸੰਗਭੁਗਵਾਨਗਿਰਸਰ
ਨਸਿਧਾਯੋਤਕੋਸਰਨਮੇਲੀਨੋਹੈ॥ਸ੍ਰੀਮਿਹਰਸਸਿਤੈਸੁਸਿ
ਪ੍ਰਦਾਇਦਯਾਇਦਯਾਲਮਗਹਸੁਦੇਸਮਾਹਿਤਾਹਿਬਿਰਕੀਨੋ
ਹੈ॥ਅਜਹੁਲੋਤਿਨਹੀਕੋਬੀਸਕੋਉਦਾਸੀਤਿਸਸੋਹਤਹੈਨਦੀ
ਅਸਿਸੁਪ੍ਰਸੰਸਬੀਨੋਹੈ॥ਦਰਾਕੋਸਿਖਾਗੁਰਾਗਾਨਅਘ
ਹਾਬਾਬਰਸੋਕਹਰਪਰਲੋਕਪਾਤਸਾਹਿਦੀਨੋਹੈ॥੨॥ ਜਾਇ
ਕਰਤਚਪੁਰਪਾਇਬਰਭਾਇਭਰਮਿਲਕਰਅਗਜਅਧਿਕਹ
ਰਖਾਨੋਹੈ॥ਜੰਗਲਮੇਮੰਗਲਕੋਮਹਾਰਾਜਮਹਾਰਾਜਕਢੇਪੈ
ਬਿਸਾਲੇਪ੍ਰੀਤਨੀਤਮਾਹਿਸਾਨੋਹੈ॥ਜੈਤਾਮਹਾਬਲਖਾਨਕਢੇ
ਮਯੋਸਾਵਧਾਨਪੁਨਪ੍ਰਭਤਾਪੈਕ੍ਰਿਪਾਰਸਸਰਸਾਨੋਹੈ॥ਪਟਿ
ਆਲਾਨਭਾਤਾਕੀਸੰਤੁਤਕੇਰਾਜੇਰਜੇਜਿਨੈਦੇਖਿਲਾਜੇਬਰੇਬ

ਤੇ ਬਲਵਾਨੇਹੈ॥੩॥ ਕਬਹੂੰਕ੍ਰਿਪਾਨਿਧਾਨਗਏਗਿਰਬਰ
 ਪਰਹੋਰਤਹੇਰਤਹੇਰਸਿਖਹੂੰਸੀਨਾਨੇਹੈ॥ਪੂਛੀਕਹਾਰੀਤਕਹੀ
 ਮਹਾਰਾਜਨੀਤਪ੍ਰੀਤਬੇਦੀਬਾਬਾਥਿਰਚਮੋਨਹਾਜਮਹਾਮਨੇ
 ਹੈ॥ਸੋਤੇਅਬਸੇਵਕਮਸੇਦਮਤਮੰਦਨਨੈਫੇਹਦਯੋਤਾਤੇਭਯੋ
 ਚਿੰਤਨਬਖਸੇਹੈ॥ਦਸਮਦਿਨੇਸਗੁਰਦੇਸਭੇਸਖਾਲਸਾਕੈ
 ਜੋਰਹੈਸੋਸੁਨਬਰਸਿਖਸੁਖਸਨੇਹੈ॥੪॥ ਕਾਹੂਦਿਜਬਰਕੋਸੇ
 ਮਕੇਸੁਤਬਰਤਿਨਗੁਰਬਰਪਦਤਰਾਨਪਰਦੀਨੇਹੈ॥ਸੀਗੁਰ
 ਬਖਾਨੀਕੋਉਹੋਇਸਿਖਦਾਨੀਦੇਇਆਯੁਜੋਆਪਨੀਸੁਨਜੀ
 ਵਨਨੈਕੀਨੇਹੈ॥ਜੀਵਨਜੀਵਨਦੈਬਾਲਜਿਆਯੋਬਿਪ੍ਰਯੋ
 ਬਰਦਾਨਮਾਭ੍ਰਿਭੁਕ੍ਰਿਪਦਲੀਨੇਹੈ॥ਸਾਹਸੁਬਰਕੈਪਾਤਸਾਹ
 ਸਾਰੇਗੁਰਬਰਸਾਹਿਬਸੰਗਤਸੰਗਸੰਗਤਪ੍ਰਬੀਨੇਹੈ॥੫॥
 ਲਘੁਸੁਤਬਿਸਨਹਰੀਕਿਸ਼ਨਗੁਰਬਰਕਰਆਪਪੁਨਆਪਨੇ
 ਸਰੂਪਮੇਸਮਾਏਹੈ॥ਗੁਨਗਨਗੁਨਿਗਨਗੁਨਿਗੁਨਿਗਾਏਸੋਊਅ
 ਮਿਤਲਖਾਏਤਉਮਾਬਹੀਨਿਵਾਏਹੈ॥ਕੀਰਤਸੁਨਤਉਰਕੀਰ
 ਤਿਬਢਾਏਚਿਤਚਢਤਅਨਿਤਸਤਚਿਤਨੰਦਭਾਏਹੈ॥ਪਢਤ
 ਸੁਨਤਉਰਗੁਨਤਗਿਨਤਜਨਆਪਹੁਤਰਤਤਪਹਰਤਾਤੁਗਾ
 ਏਹੈ॥੬॥ ਇਤਿਸੀਗੁਰਕੀਰਤਿਕਾਬਿਤਾਵਲੀਗੁਰਬਰ
 ਗੁਨਮੁਕਤਾਵਲੀਸ੍ਰੀਸੁਮੇਰਸਿੰਘਬਰਨਦੁਹਾਸ੍ਰੀਗੁਰਕ੍ਰਿਤ
 ਪਰਿਪੂਰਤਾਸੁਭਭਵਤੁ॥ਸਪਤਮੋਧਿਆਏ॥੭॥

ਅਬਗੁਰਕੀਰਤਕਾਬਿਤਾਵਲੀ ਪਾਤਿਸਾਹੀ੮ ॥

ਬਰਦੈ ॥ਬਾਲਾਕ੍ਰਿਸਨਹਰਿਕ੍ਰਿਸਨਦੇਵਉਰਧਾਗਾਬ
 ਰਨਹੁਬਿਮਲਾਬਿਸਦਜਸਮਤਿਅਨੁਹਾਰ॥੧॥ ਕਾਬਿਤੁ ॥
 ਗੁਰਗਾਇਹਠਿਰਾਮਸੁਤਰਾਮਰਾਇਜਾਇਤਰਕਨਗਾਇਕੇਦੇ

ਖਾਇਕਰਾਮਾਤਬਗ। ਤੀਨਸਤਸਤਾਰਧਤਉਨਹਿਉਰਮਧਭਾ
 ਵਸੁਅਰਧਪਲਠਹਰੋਸੁਭਾਇਕਰਾ। ਕਬਹੁਕਕਹੀਮਹਾ
 ਜਬੇਦੀਰਜਕਯੋਜਰਤਮੁਸਲਮਾਨਆਨਬਿਸਰਾਇਸਗ।
 ਸੀਲਕੇਸਕੋਚਮੋਚਤਜਲਜਲੋਚਪੋਚਕਯੋਬੇਈਮਾਨਸੇ
 ਮੁਸਲਮਾਨਨਹਿਚਗ। ੧॥ ਸੁਨਤਹੀਤਮਗੋਸੁਤਗਾਦੀਬੈਰੇ
 ਲਪੁਸੁਤਸਾਹਸੇਸਿਕਾਇਗੁਬਿਸਾਹਸੇਬੁਲਾਏਪੁਨਾ। ਮਗਮ
 ਹਿਪੰਭਿਕੇਪ੍ਰਸੂਕੋਅਪ੍ਰਸੂਕੀਨਗੁਤੁਹੀਕ੍ਰਿਸਨਗੀਤਾਅਰਬ
 ਸੁਨਾਏਗੁਨਾ। ਜਾਕੀਕਰਲਕੁਦੀਕੇਛੁਹਤਕੀਛੁਵਸੁਵਗਮ
 ਕੇਸਮੁੰਦਭਯੋਸਹੀਸਿਵਸੁਚਿਸੁਨਾ। ਸੇਵਕਮਹਾਨਭਯੋਉਰ
 ਅਭਿਮਾਨਗਯੋਜਨੀਜਨਜਨਗਯੋਗਮਾਨਸੇਅਗਮਾਨਪੁਨਾ।
 ੨॥ ਜੈਸਿਘਨਰੇਸਨਗੀਅਪਨੇਹੀਏਬਿਰਹੀਗੁਰੁਅਵਤਾ
 ਗੀਭਾਗੀਬਾਲਰੂਪਧਰਾਹੈ। ਬਸਨਮਲੀਨਪਧਬੈਰੀਸੋਬਿਲਗ
 ਨਰਬਸਨਨਵੀਨਨਰਸੇਵਕਿਨਕਰਾਹੈ। ਜੈਪੰਜਨੀਜਨਪੁਰੇ
 ਗੁਰੁਅਨੁਮਾਨਮਾਨਮੋਹਿਪਹਿਚਨਗੋਦਮੇਗੀਸੇਵਪਰਾਹੈ। ਤੋ
 ਤੇਮੇਰੇਪਾਪਤਾਪਛੁਟਜੈਹੈਸਭੁਆਪਸਕਲਸੀਤਾਪਯੋਬਿ
 ਲਾਪਸਾਪਭੁਰਾਹੈ। ੩॥ ਛੋਟੇਛੋਟੇਚਰਨਅਰੁਨਪਗਭਾ
 ਸ਼ੁਰਨਛੁਨਕਛੁਨਕਕਰਫੂਲਨਕੀਛੁਗੀਹੈ। ਸਭੁਹਨਸੀਸ
 ਏਕਏਕਛੁਗੀਦੈਅਸੀਸਯਹਿਨਹਿਯਹਿਨਹਿਕਹਿਭੁਖਭੁ
 ਗੀਹੈ। ਰਾਨੀਜੀਕੀਗੋਦਮੇਬਿਰਾਜੇਮਹਾਮੋਦਨਿਪਿਭਗਮ
 ਕੂਰੀਜਪੈਮੈਸੀਬਕਸੀਸਬਗੀਹੈ। ਹਰੀਭਵਤਾਯਫੰਸਸਾ
 ਚਕਰਨਕੀਰਸਤੁਰਕਵਿਸਦਾਸਤਮਾਗੁਚਿਨਾਰਿਧਗੀਹੈ।
 ੪॥ ਭਾਤਕੇਭਚਨਕਰਿਤਨਸੀਤਲਾਸਚਨਤੁਹੀਮਿਸਤ
 ਯਭੀਦੇਹਨੇਹਨਹਿਕੀਨਹੈ। ਸੇਵਕਨਤੁਏਕਯੋਬਾਧਸੀ

ਬਕਾਲੇਮਾਹਿ ਹਮਗੁਰੁ ਨ ਕਨਗਰ ਪਾਨ ਚੀਨੈ ਹੈ। ਲੀਨੈ ਨਦਿ
 ਦਰਸਾਹ ਸਾਚੇ ਪ੍ਰਭੁ ਪਾਤਸਾਹੈ ਕੈ ਸੀਸ ਤਰ ਛਰਸਾਹ ਸਾਹੀ ਛੀ
 ਨੈ ਹੈ। ਜਾ ਕੇ ਗੁਨ ਸੇਸ ਸੇ ਸੁਰੇਸ ਸੇ ਗਨਤ ਬਕੇ ਸੁਮੇਰੇ ਸਭਾ ਸੁਖ
 ਲਵਲੇਸ ਲੀਨੈ ਹੈ॥੫॥ ਬਰਵੈ ॥ ਬਾਲਾਕ੍ਰਿਸ਼ਨ ਹਰਿਕ੍ਰਿਸ਼ਨ
 ਬਿਸ੍ਨੁ ਗੁਰੁ ਗੁਰੁ। ਧਿਆਨ ਹੇਤੁ ਹਿਅ ਪ੍ਰਗਟੇ ਕ੍ਰਿਪਾ ਨਿਧਾਨਾ
 ॥੧॥ ਇਤਿ ਸ੍ਰੀ ਗੁਰੁ ਕੀਰਤ ਕਾ ਬਿਤਾਵਲੀ ਗੁਰੁ ਗੁਨ ਗਨ ਮੁ
 ਕਤਾਵਲੀ ਸੁਮੇਰ ਸਿੰਘ ਬਦਨ ਵ੍ਰਾ ਸ੍ਰੀ ਗੁਰੁ ਕ੍ਰਿਤ ਪਰਿਪੂਰਿਤ ਪ੍ਰ
 ਪਤਾ ਸੁਭਾ: ਭਵਤੁ॥ ਅਸਟਮੋ ਧਿਆਇ॥੮॥

॥ ਸ੍ਰੀ ਗੁਰੁ ਕੀਰਤਿ ਕਾ ਬਿਤਾਵਲੀ ਪਾਤਿਸਾਹੀ ੮ ॥

ਬਰਵੈ ॥ ਜਿਨ ਜਗਰਾਖੀ ਧਰਮ ਕਰਮ ਕੀਆ ਨਿਸੁਈ
 ਗੁਰੁ ਤੇਗ ਬਹਾਦਰ ਗੁਰੁ ਬਰਜਾਨ॥੧॥ ਕਬਿਤ ॥ ਬਚਨ ਬ
 ਕਾਲਾ ਬਾਬਾਰ ਚਨ ਰਜਾਲਾ ਸੁਨ ਸੋਇ ਨ ਬਿਸਾਲਾ ਮਨ ਹਰਖ
 ਪੁਜਾਯੋ ਹੈ॥ ਦੈ ਦੈ ਅਨਗਨ ਪਨ ਕੈ ਕੈ ਅਨ ਬਨ ਬਨੀ ਕੇ ਬਨ
 ਬਨ ਬੈਰ ਗੁਰ ਪਦ ਗਾਯੋ ਹੈ॥ ਮਹਿਤ ਮਸੰਦ ਮਤਿ ਮਦਿਨ ਕੀ ਮਤਿ
 ਅਨੁਪੰਦ ਨਤੇ ਸਿਖਨ ਕੋ ਹਿਯ ਗੁਰੁ ਮਾਯੋ ਹੈ॥ ਗਾਵੀ ਮੇਅ ਬ
 ਰੀ ਸਾਵੀ ਜਮਾਵੀ ਨਿਜ ਨਿਜ ਕਰ ਪੀਰ ਮਲ ਬੀਰ ਗੁਰੁ ਸਭ ਮੇਕਾ
 ਯੋ ਹੈ॥੧॥ ਤਾਹੀ ਸਮੇਸਾਹੁ ਕਚ ਮਖਨ ਨੈ ਬੋਹਿਥ ਕੋ ਬਾਰਿਧ
 ਮੇ ਬੁਝਤ ਬਿਲੋਕ ਕੋ ਬਿਕਲ ਹੋਇ। ਕੀਨੀ ਅਰਦਾਸ ਸਤ ਗੁਰੁ
 ਪੂਰੇ ਪਦ ਪਾਸ ਪਾਚ ਸਤ ਮੇਹਰ ਕੀ ਭਾਵਨਾ ਸਫਲ ਹੋਇ॥ ਸੇ
 ਵ ਕਉ ਬਾਕੁ ਜੈ ਸੇਗ ਜਕੋ ਉਬਾਕੁ ਜੈ ਨੀਕੇ ਕਾਰਜ ਸੁਧਾਯੋ
 ਅਯੋਦਰਸ ਸਕਲ ਹੋਇ॥ ਸਨਿਗੁਰੁ ਅਨਗਨ ਮਨੁ ਮਤਿ
 ਕ੍ਰਮ ਮਨਿ ਭੁਯੋ ਚਿਤ ਅਨੁਮਨ ਸਿਧ ਲਾਅਕਲ ਹੋਇ॥ ਕਰ
 ਅਰਦਾਸ ਗੁਰੁ ਪੂਰਨ ਪੂਰਨ ਪਾਸ ਪਾਚ ਪਾਚ ਮੇਹਰ ਤੇ ਲੈਸੁ

ਕੰਚਦਾਈਹੈਅਕਾਹੂੰਨੈਨਕਹੀਕਹੀਪਾਰਸਤਪਾਂਚਕੈਸੀ
 ਯਾਹੀਜਾਂਚਮਾਂਹਿਸਾਹਿਮਖਨਲਖਾਈਹੈ॥ਸਿਰੇਪਾਉਅ
 ਦ੍ਰਿਬਿਸਾਰਦਮਸਿਦਵਚੇਸੁਨਤਸੁਹਾਰਦਕੀਗੁਰੁਤਾਨਬਾ
 ਈਹੈ॥ਮਖਨਤਤਖਨਅਲਖਨਾਬਿਲੋਕਸੋਕਬੂਢਤ
 ਮਰੈਖਨਸੁਲਖਨਸਚਾਈਹੈ॥੩॥ ਕਾਹੂਏਕਦਾਸੀਨੈ
 ਪ੍ਰਕਾਸੀਸਾਹਮਖਨਕੋਪੂਛੇਤੇਬਿਲਾਸੀਪਾਤਸਾਹਸਚੇ
 ਮੇਰੇਜਾਨਾਨਾਮਮੇਬਹਾਦਰਭਗਤਜਾਕੀਹਾਦਰਹੈਨਦਾ
 ਰਨਦਰਗੁਰੂਤੇਗਬਹਾਦਰਗਿਆਨਾਘਰਹੀਮੇਰਹਤਨ
 ਕਾਹੂੰਸੋਕਹਤਕਛੁਮਹਤਮਸਿਦਨਕੀਸਹਤਨਕੋਊਕਾਨਾ॥
 ਬਾਉਰਜੋਬਿਕਲਬਜੋਗੀਜੋਅਮਲਪਕੋਧਰਤੀ
 ਸਕਲਕਰੈਅਕਲਨਕੋਊਮਾਨਾ॥੪॥ ਜਾਨਤਹੈਜੀਕੀ
 ਕਰੈਕਾਮਨਾਜੋਨੀਕੀਸਾਰਮਾਤਕੀਨਤੀਕੀਕਛੁਧਮਨਮੇ
 ਪਰੇਰਹੈ॥ਸਬਦਕੋਪ੍ਰੀਮੀਨੇਮੀਨਿਰਖਪਰਖਿਆਪਤਸੋ
 ਕਛੁਸਹਰਖਚਰਚਾਕਰੇਰਹੈ॥ਸਾਚੇਪਾਤਿਸਾਹਸਚੇਗੁ
 ਰੂਹਰਿਗੋਬਿੰਦਕੇਪੁਤ੍ਰਪ੍ਰਿਯੋਮਾਤਾਨਾਨਕੀਤੇਸੋਖਰੇਰਹੈ॥
 ਗੁਰਤੋਅਨੇਕਪੈਬਿਬੇਕਧਨਹੀਕੋਏਕਸਾਚੀਗੁਰਤਾਕੀ
 ਟੋਕਨੇਕਏਧਰੇਰਹੈ॥੫॥ ਸੁਨਸੁਪਦਾਈਭਾਈਮਖਨ
 ਕੇਮਨਭਾਈਅਤਿਸੁਖਦਾਈਸਿਅਗਾਈਬਿਰਹਾਗਹੈ॥ਅ
 ਤਗੁਹਰਾਈਸੁਨਦਾਸੀਦੋਰਦਾਰਆਈਸੁਪਪਹਰਾਈਪ
 ਈਸੁਪਸੁਖਲਾਗਹੈ॥ਦਰਸਨਕੀਨੋਜਾਇਸਤਿਗੁਰਗੁਨ
 ਪਾਇਮੋਹਰਚਫਾਇਪਾਂਚਉਰਅਨੁਗਾਹੈ॥ਸਾਦਰਸੁਬਾ
 ਨੀਕਹੀਸੇਵਕਪ੍ਰਮਾਨੀਸਹੀਪਾਂਚਸਤਹਾਨੀਭਾਵਪਾਚਕੋ
 ਬਿਰਹਾਹੈ॥੬॥ ਬੋਲਮਹਰਸਮੇਰੇਤੋਕਮੋਹਜਗਾ

ਇਤਆਯੋਮੇਅਗਾਜਹੇਕੁਮੇਅੰਗੀਪ੍ਰਕਾਰਕੋਤਾਂਤੇਪਾ
 ਚਪਾਂਚਬਰਸੋਹਰਚਫਾਇਜਾਇਯਾਹੀਮਿਸਜਾਂਚਲੀਨੇ
 ਗੁਰੁਤਾਅਪਾਰਕੋਸਾਚੇਪਾਤੁਸਾਹਉਤਸਾਹਮੇਰੇਪੁਰੇਕੀਓ
 ਨਿਜਮੁਖਮਾਂਗਲੀਓਨਿਜਅਧਿਕਾਰਕੋਭਾਰਕੋਉਤਰੁਜ
 ਗਗੁਰਤਾਅਚਚਧਾਰਦੀਜੀਏਦੀਦਰਦਰਸੰਗਤਖਤੁਹੋਕੇ
 ॥੭॥ ਚੜ੍ਹਕੇਚੁਬਰੇਉਚੇਸੰਗਤਗੁਹਰੇਸਭੁਪਲਕੇਓ
 ਹਾਇਹਲਕਰਗੁਰਪਾਏਹੈ॥ਮਾਤਿਭ੍ਰਮਭੁਈਸੋਤੇਭੁਈ
 ਅਨਭੁਈਸਭਮਤਭੁਮਰਹੇਲਹੇਦਰਸਨਭੁਏਹੈ॥ਸੰਗ
 ਤਬਿਕਲਧਾਈਸੁਨਸੁਨਸੁਧਆਈਗੀਤਗੁਰਤਾਈਪਾ
 ਈਚੀਤਹਰਖਾਏਹੈ॥ਧਨਹਿਚਫਾਏਰਜਮਾਥਹਿਲਗ
 ਯੇਸਾਹਮਖਨਸੁਹਾਏਸੋਅਸੀਸਨਭੁਰਾਏਹੈ॥੮॥
 ਜਾਹਿਰਜਹਾਨਮੈਮਹਾਨਭੁਏਗੁਰੁਜਸਧੀਰਮਲਰਿਸਕ
 ਰਈਰਖਾਬਫਾਈਹੈ॥ਸੰਗਲੈਸੁਰਾਈਪੂਜਾਛੀਨੀਜੋਚ
 ਫਾਈਸੁਨਸੰਗਤਿਰਿਸਾਈਧਾਈਧੀਰਮਲਪਾਈਹੈ॥
 ਪੂਜਾਅੰਰਦੁਜਾਹੁਸਬਾਬਸੋਸਬਾਬਜਨਬਿਨਾਹੀਅਜਾ
 ਬਲੁਟਕੂਟਲੀਨਜਾਈਹੈ॥ਸ੍ਰੀਗੁਰੁਅਲਾਈਅਹਿਉਚੁ
 ਤਨਆਈਸਭਸਾਮਾਸੋਫਿਰਾਈਆਪਕੀਨੀਸੋਚਫਾਈਹੈ
 ॥੯॥ ਮਗਮਾਹਿਆਵਤਕ੍ਰਿਪਾਨਿਧਾਨਸਾਚੇਗੁਰੁਗੰ
 ਥਹਿਬਿਲੋਕਜੋਸੁਸਿਖਨਨਦੀਨੋਤਬਾਬਜਾਸਾਮੈਬਿਰਾ
 ਜੋਕਹਯੋਕੀਜੈਏਕਕਾਜੋਦੀਜੋਧੀਰਮਲਸਾਚੇਹੈਅਮਾਨ
 ਤਸੇਮੇਰੀਅਬਾਅਹਿਮਿਤਧਾਰਅਹਿਮਿਤਪਰਿਹਰੁਆ
 ਯੋਗੁਰੁਗੰਥਪਾਏਭੀਜੋਕੋਉਕੋਉਪੜਜਬਾਮਾਥੇਵਾਲ
 ਆਏਪੁਰਮਾਨੰਦਬਸਾਏਮਾਥੇਨਾਮਸੋਪਾਏਗਾਏਗੁਨਲ

ਗੁਨਿਗਨਕਬਾ॥੧੦॥ ਸਿਖਨਉਧਾਰਤਸੁਧਾਰਤਧਰਮਪ
 ਨਪਾਰਤਅਧਮਜਨਅਧਮਤਾਪਨਹਨਾਤੀਰਬਕੀਜਾ
 ਤਾਕਰੀਸੀਗਲੈਕੁਟਿਬਹਰੀਕੁਰੂਖਮੇਤਰੀਗਾਆਦਿਆਏ
 ਤੇਮੇਤ੍ਰਿਬੇਨੀਧਨਾਦੀਨੋਦਿਜਪੀਨਨਕੋਬੀਨਸਰਬੀਸਦਾ
 ਨਕੀਨੋਜਸਭਾਨਕੋਪ੍ਰਕਾਸਅਪ੍ਰਮਾਨੋਪਨਾਅਵਕਾਸਪਾਉ
 ਆਇਕਰਮਰਦਾਸਮਾਗਯੋਸੁਖਰਾਸਪਾਸਪੁਤ੍ਰਪਾਵਨਪ
 ਰਮਮਨ॥੧੧॥ ਬੋਲੇਅਸਧੁਜਆਪਮੇਹੈਅਸਧੁ
 ਜਜਕੋਜਪਤੋਹੈਜਪਗੁਰੂਨਨਕਅਕਾਲਕੋਆਰਿਕੈਮ
 ਲੇਛਨਮਸੀਦਨਕੋਟਾਰਿਕੈਕੈਧਾਰਿਕੈਅਨੰਦਪੰਥਕਰਿਹੈ
 ਕ੍ਰਿਪਾਲਕੋਤਾਹੀਅਰਦਾਸਤੇਪ੍ਰਕਾਸਭਯੋਸੀਗਾਰਕੋ
 ਆਏਪੁਨਿਕਾਸੀਮਾਹਿਸੀਗਤਿਨਿਹਾਲਕੋਸਬਦਕੋਕੋ
 ਠਕਰਿਸਭਸੁਖਸੇਠਕਰਪਾਪਨਕੋਪੋਠਕਰਸੀਗਤਬਿਸਾ
 ਲਕੋ॥੧੨॥ ਗਏਪੁਨਸਾਹਿਬਮੁਸਾਹਿਬਭਗਤਸੀਗਸ
 ਹਿਰਸੁਨਾਮਕਸਹਸਰਾਉਜਕੋਹੈਸੇਵਕਸੁਸਾਚਚਰਾ
 ਫਗੁਨਾਮ ਤਾਪੇਹੋਰਕ੍ਰਿਪਸੋਓਬਾਰਚਚਤੁਭੇਨਾਮ
 ਤਾਕੋਹੈਅਮਘਰਨਘਰਨਾਸੁਜਸਸਤਗੁਰੂਜੁਕੋਪਟਨਾ
 ਬਿਰਾਜਤਾਯੋਨਿਪਬਕੋਹੈਤਾਹੀਕੀਸਹਾਇਹੇਤਤਾਕੋ
 ਸੰਗਜਾਇਭਾਉਤਾਹਿਸੋਜਿਤਾਇਰਾਖੋਜਨਪਨਸਾਕੋਹੈ
 ੧੩॥ ਸੁਰਤਬਿਰਾਗਕੀਬਿਸੁਰਤਰਹਤਸਦਾਗਮਾਨੁਕੀਮੁ
 ਰਤੇਸੇਸੁਰਤਰਹਤਹੈਸਮਦਮਦਆਤਪੋਤਤਿਖਜਾਆਦਿ
 ਸਾਧਨਕੀਸੈਨਾਸੋਅਵਾਪਨਕੀਨੁਰਤਰਹਤਹੈਸਚੇਪਾਤਿ
 ਸਾਹੰਅਸਧੁਜਹੋਗਸਿਖਮੰਡਲੀਕੀਸਿਧਪੁਰਤਰਹਤਹੈ
 ॥ਤੂਰਤਰਹਤਮਹਾਮੋਹਜਾਲਸਿਖਲਕੋਭਾਕ੍ਰਿਗਮਾਨਭਾ

ਨਭਾਉ ਧਰਤਰਹਤਹੈ॥੧੪॥ ਬਰਵੈ ॥ ਜਾਹਿਗੁਨਗਾਵੈ
 ਤਪਾਵਤਸੇਸਨਅੰਤਿ॥ਤਿਹਗੁਨਇਤੋਕੋਕਰਸਕਅਮਿਤਅਨਿ
 ਤ॥੧॥ ਇਤਿਸ੍ਰੀਗੁਰਕੀਰਤਿਕਾਬਿਤਾਵਲੀਗੁਰਗੁ
 ਨਗਨਮੁਕਤਾਵਲੀ ਬਾਬਾਸੁਮੇਰਸਿੰਘਬਿਧਿਕਰਬਦਨਵਰ
 ਸ੍ਰੀਗੁਰਕ੍ਰਿਤਾਪਰਿਪੁਰਤਪ੍ਰਾਪਤਾਸੁਭਾਭਵਤੁਭਵਤੁਭਵਤੁਭਵਤੁ
 ੧੬ ਸਤਿਗੁਰਪ੍ਰਸਾਦਿ॥
 ਸ੍ਰੀਗੁਰਬੇਦੀਬੀਸਬਰਸੋਢੀਬਰਗੁਰਦੇਵ॥ਬਾਬਾਸਾਧੁਸਿੰਘਪ
 ਦਬੰਦਹੁਹਰਕੁਦੇਵ॥੧॥ਕਲਗੀਧਰਚਰਿਤਾਵਲੀਕਾਬਿਤਾ
 ਵਲੀਅਘਾਗਾ॥ਸਿੰਘਨਉਰਹਰਿਆਵਲੀਸੋਕਾਵਲੀਸਿੰਘ
 ਗ॥੨॥ਸਾਹਿਬਸਿੰਘਤੇਆਦਿਸਬਸਿੰਘਸੂਰਸਰਦਾਰ॥ਸਾਹ
 ਬਰਾਮਕੁਅਗਨਿਕਟਆਵਤੁਭੇਇਕਬਾਗ॥੩॥ਸ੍ਰੀਗੁਰਗੁਨ
 ਗਨਸੁਨਨਕੀਸਰਧਾਕਰੀਪ੍ਰਕਾਸਾ॥ਸਾਰਿਬਰਾਮਕੁਅਰਕ
 ਗੀਪੁਰਿਆਸਅਰਦਾਸ॥੪॥ ਕਬਿਤੁ ॥ਕਠਿਨਕਰਾਲ
 ਕਾਲਿਕਾਲਕੋਸਮੇਬਿਸਾਲਧਰਮਰਸਾਲਤੇਬਿਹਾਲਭੁਏਦਿ
 ਜਬਗਾ॥ਸਾਧੁਸਾਧੁਸੰਗਤਿਨਸਾਧਹਿਅਸਾਧਜਨਸਾਧੈਸੋਅ
 ਸਾਧਨਕੀਸੰਗਤਅਧਿਕਤਗਾਪੁਰਿਤਅਨਿਗਰੰਗਅੰਗਅੰ
 ਗਨਪ੍ਰਸੰਗਅਤਹੀਕੁਢੰਗਨਪਛਾਨੈਨਿਜਪਰਪਰ॥ਨਿਰਖ
 ਨਿਰੂਪਕੰਨਰੰਗਨਮਨਰਪਤਿਨਿਖਲਨਰਨਕਰਤੁਰਕਅਧ
 ਜਹਰਿ॥੧॥ ਹੇਰਾਮੇਸੋਖਾਲਸੀਅਕਾਲਜਨਪ੍ਰਤਿਪਾਲਸੀ
 ਗੁਰਗੁਬਿੰਦਸਿੰਘਪਧਰਧਾਏਧਰਾਅਘਟਨਘਟਨਸੁਪ
 ਟਨਪੁਰਨਪੁਰਖਸੁਦੀਸਤਮੀਮੈਪ੍ਰਗਟੇਪੁਰਮਿਪਰਾਹੇਰਿਓ
 ਰਿਹਰਹਰਿਹਿਅਹਰਖਤਭੁਏਬਰਖਤਭੁਏਧਨਪਰਖਿਪਰ
 ਖਨਗਾਨਵਹੈਗੁਰਨਕੋਮਨਾਇਨਾਇਮਾਬਹਾਬੋਜੋਰੋਰ

ਨਾਨਕੀਜੀਗੁਜਰੀਅਧਿਕਤਰ॥੨॥ ਸੁਨਸੁਪਸਹਰਅਸ
 ਮਕੇਸਮੀਪਗੁਰਸਿਖਨਸਮੇਤਸਾਧੂਭੁਜਗਜਿਮਾਏਹੈ॥ਦਾ
 ਨਮਾਨਅਨਅਨਅਨਕਬਜਾਇਗਾਇਗੁਰਗੰਥਸਬਦਸੁ
 ਰਦਹਰਖਾਏਹੈ॥ਪੁਤ੍ਰਪ੍ਰਿਅਪ੍ਰਾਪਤਕੋਪੂਰਨਅਨੰਦਪਰਿਪੂਰ
 ਨਅਨੰਦਸਤਚਿਦਾਨੰਦਪਾਏਹੈ॥ਬਤੀਸਰ ਬੰਦੀਜਨਬਿਪ੍ਰ
 ਹੁਬਿਬਿਪਬਿਪਿਬਸੁਬਸਨਾਦਿਸੋਬਿਸੇਸਬਰਸਾਏਹੈ॥੩॥
 ਤੋਗਬਹਾਦਰਨੰਦਸੀਗੁਰਗੁਬਿੰਦਸਿੰਘਅਨੰਦਮੁਕੰਦਬਲ
 ਲੀਲਾਨਿਤਕਰਹੀ॥ਪੁਰਪ੍ਰਤਿਪੋਰਪੋਰਪਟਨਾਮੇਪ੍ਰਭਕਰਪਾ
 ਰਮਪ੍ਰਕਾਸਤਪ੍ਰਤਾਪਹਿਪ੍ਰਚਰਹੀ॥ਆਵਤਜੇਦਰਸਤਪਾਵਤ
 ਸੋਮਨਚਿਤਗਾਵਤਸੋਗੁਨਕਿਤਹਿਤਅਨੁਸਰਹੀ॥ਨਿਧਨੀ
 ਕੇਧਨਜੋਦਗਾਵਤਉਛੰਗਮਤਤਉਕਰਾਮਤਕੇਜਮਤਨਪ
 ਸਰਹੀ॥੪॥ ਉਤਗੁਰਗਾਇਨਰਗਾਇਕਾਜਕਰਕਰਕਾਇ
 ਕਰਪਟਨਾਮੇਪੁਤ੍ਰਪ੍ਰਿਅਹੋਰੇਹੈ॥ਅਨੰਦਕੋਕੰਦਨਾਮਗੋਬਿੰਦ
 ਮ੍ਰਿਗੰਦਪਰਾਇੰਦਜੋਮੁਖਗਬਿੰਦਚੰਮਿਚਹਚੇਰੇਹੈ॥ਦੈਕੇਬ
 ਰਭ੍ਰਮ੍ਰਦੇਸਗਾਏਅਸਿਧਜਜਸਧਜਚਰਓਰਕਰਤਉਜੇ
 ਰੇਹੈ॥ਇਤਨਿਤਚਿਤਰਤਿਤਿਤੀਪਧਾਰਨਕੀਧਰਮਉਬ
 ਰਨਕੀਧਾਰਨਕੀਬੇਰੇਹੈ॥੫॥ ਨਿਰਖਿਬਨਰਸਬਨਰਸ
 ਸਰਬਭਾਂਤਿਅਵਧਅਵਧਲਖਨੋਰਮੇਬਿਰਾਜੇਪੁਨਾਉਤਉ
 ਤਪਾਤਮਹਾਂਕੀਨਨੀਚਨਵਰੰਗਮਾਚਅਪਨੀਕੇਭੀਚਸੀਚ
 ਬਿਖਸਿਖਗੁਨਾਬਸੀਮਤਨਸੀਮਤਨਸੀਕੋਰੋਸਬਨਕੀਹੀ
 ਸੀਜਤੇਆਰਜਨਜਸੀਤੁਰਕਨਸੁਨਾਤਤੇਤਾਕਚਾਰੁੰਬਰਨ
 ਤੇਬਰਜੁਬਿਪ੍ਰਬਿਸਹਿਬਿਸੇਸਛਿਪ੍ਰਧਰਮਕਰਮਹੂਨਾ॥੬॥
 ਤੁਬਸਭੁਤੁਸੁਰਮਹੇਸਕੀਸਰਨਸਰਅਭਿਧਾਅਸਨਾਥ

ਨਾਮਕਤੀਰਬਬਗ। ਕੀਨੇਨਿਰਾਹਾਰਬ੍ਰਤਸਤਚਿਤਮਤਰਤਿ
 ਵੇਹੋਇਤਪ੍ਰਸਦਨਲੋਹੈਕੈਬਰਦਬਗ। ਕੇਤੇਕਾਲਮਾਹਿਮਿਲੀ
 ਪ੍ਰਤਕਾਰਸਾਲਜਾਮੇਲਿਖਿਓਪ੍ਰੇਤਪਾਲਜੁਨੈਸਰਬਸਸੁਰਬ
 ਗ। ਅਨੰਦਨਗਰਪਤਿਤੇਗਬਹਾਦਰਸਤਤਿਨਤੇਸਧੈਗੋਸੁ
 ਧਸੁਧਰਮਧਰਬਗ॥੭॥ ਇਹਕਾਲਮਹਾਕਾਲਨਨਕਸਰੁ
 ਪਧਰਤਿਨਹੀਮੇਹਮਸਬਰਹਤਸੁਨਿਤਪ੍ਰਤਿ। ਤਿਨਤੇਨਭਿੰਨ
 ਹਮਨਾਹਿਨਅਭਿਨਕਛੁਭਿੰਨਜੇਭੁਨਤਛਿੰਨਭਿੰਨਤਿਨਾਸੇ
 ਤਿਗਤਿ। ਤਬਸਭਧਰਉਰਧੀਰਜਮਹਾਨੁਭਵਆਏਸਰਆ
 ਨਦਸੇਅਨੰਦਨਗਰਪ੍ਰਤਿ। ਕਰਿਗੁਰਦਰਸਨਹਰਦੁਰਦਰਸ
 ਨਭਰਉਰਹਰਸਨਸੁਰਸਨਗਰਿਗਤਿ॥੮॥ ਕਹੀਕਰੁਨੇਸਕ
 ਜਕੋਰੋਗੋਬਿਸੇਸਸੋਈਭੂਸੁਰਸੁਰੇਸਸੀਤਗਾਇਹਿਤਜਾਮੇਹੈ॥
 ਕੋਰੁਰਕੇਸੋਭੈਕੋਰੋਤੁਰਕਗੁਰਤਉਤੋਹਮਸਬਅਬਤੁਰਕਤਮਾ
 ਮੇਹੈ॥ ਤਿਨਤਥਾਕੀਨਸਰੇਅਹਿਦੀਜੇਪੀਨਇਤਗੁਰਬਰਉਰ
 ਬਰਅਰੋਥਾਮਥਾਮੇਹੈ॥ ਪੰਚਅਸਵਾਰਸੇਸਵਾਰਸਰਕਾਰਸਰੇ
 ਅਗਰੇਮੇਬੰਧੇਬੰਧੁਆਨਜੇਯੋਅਨਾਮੇਹੈ॥੯॥ ਉਤਗੁਰੁਦ
 ਸਮਰਸਮਸਭਕਰਕਰਕਰਮਧਰਮਧਰਮਅਨੰਦਨਗਰਗੋ। ਇ
 ਤਗੁਰਨਵਮਪਰਮਪਨਪੂਰਨਕੈਧਰਮਉਬਾਰਅਧਰਮਹਨਸ
 ਰਗੋ। ਅਰਜਧਰਮਦੀਕਾਰਖਕੋਜਨੇਉਟੀਕਾਤਿਨਾਇਵਤਨ
 ਤਜਪਨਪ੍ਰਤਿਪਰਗੋ। ਨਿਜਕਰਦਸਮਰਸਮਸਭਕਰਜਗ
 ਭਸਮਤੁਰਕਜਰਕਰਬੇਮੇਅਰਗੋ॥੧੦॥ ਸੁਖਹਸਿੰਘਾਸ
 ਨਸੁਗੁਰਕੇਸੁਭਾਇਮਾਨਬੈਠਸੇਸੁਭਾਇਮਾਨਸਤਗੁਨਕੀਨੇਹੈ। ਤ
 ਤਾਨਸੁਰਗਨਸਿਖਗਨਅਨਗਨਚੰਦਜੇਗੁਬੰਦਸਿੰਘਸੁ
 ਰਪਤਿਪੀਨੇਹੈ। ਜੇਜੇਪਿਤਾਮਹਕੇਨਿਕਟਮਹਸੁਨਸਿਖਤਿਨ

ਕੀਸਤਤਮਹਬੋਜਬੋਜਲੀਨੋਹੈ॥ਰਖੇਤੇਈਨਿਕਰਨਿਪਟਭ
 ਟਭਵਹਰਖਟਪਟਝਟਪਟਹਰਸੁਖਦੀਨੋਹੈ॥੧੧॥ ਕਬਧੁੰ
 ਕਹਰਿਜਸਸੁਭਿਖੀਸੁਰਸਰਸਤਨਯਕੋਬਰਬਸਸਰਬਸਅ
 ਰਪਯੋਸੁੰਦਰੀਸੁਨਾਮਬਾਮੁਦਿਰੀਕੇਨਗਸਮਅਤਨਕੀਸੁੰ
 ਦਰੀਹੁੰਲਖਚਿਤਬਰਪਯੋ॥ਤਾਹੀਕੇਕਾਰਨਗੁਰੁਕਰਨਕਰਨਕ
 ਰਲਵਪੁਰਨਵਬਰਤੀਰਬਸੁਬਰਪਯੋ॥ਨਿਤਨਵਅਨੰਦਸੁ
 ਮੇਰਸਿੰਘਅਨੰਦਪਅਨੰਦਪੁਰੀਕੋਲਖਸੁਰਪੁਰਝਰਪਯੋ
 ੧੨॥ ਸੁਮਤਿਮਸੰਦਹੁਤੇਕਾਬਲਬੁਲਕੀਦਾਸਅਰਦਾਸ
 ਸਵਾਲਬਿਚਾਰਨੀਪਠਾਈਤਿਨ॥ਤੁਯੋਹੀਸੁਰਤਨਰਾਇਦੇਸ
 ਅਸਾਮਪਿਆਇਜਤਨਰਤਨਚਾਰੁਚਰੁਹੀਚਢਾਈਦਿਨਾ॥
 ਜਧਜਧਾਰਤਬਾਏਕਬਰਚੋਕੀਚਰਸਸੁਪੰਚਕਲਾਤੁਯੋਹੀਪਾ
 ਤਗੁਨਗਾਈਗਿਨਾ॥ਬਰਯੋਬਰਅਨਕਨਨਕਨਾਮਰਦਜੀ
 ਤਾਗਿਰਪਤਿਭੀਮਸਸਿਮਤਿਭਗਮਾਈਜਿਨਾ॥੧੩॥ ਮੰਗੀ
 ਰਹਿਓਗਜਨਹੀਦੀਨਜਬਅਜਗੁਰੁਮੰਤੀਕੋਦਵਾਰਹਰਹਾਰ
 ਕਹਿਓਗਗੋ॥ਅਤਿਹੀਨਿਕੀਮਾਪਰਮਾਨੰਦਸੁਹੈਪੀਮਾਸਾਬ
 ਕੇਸਰੀਨਿਪਤਿਪਰਯੋਸੋਉਨਹਿਬਿਰਗੋ॥ਭੁਨੇਗੁਰੁਯਹਤੋਰ
 ਢਯੋਜਬਸੇਵਕਨੋਕਯੋਕਾਹੁਦੀਜੀਮੇਨਬਚਨਉਚਰਗੋ॥ਹਿ
 ਤਹੋਤਬਾਤਬਾਤਬੀਹੂਹੀਮੈਬਿਗਰਗੀਕਿਸਰੀਜੁਕੇਸਰੀਸੁਪਗ
 ਧਰਗਿਰਗੋ॥੧੪॥ ਤੁੰਦਿਨੈਤੈਭੀਮਸਸਿਕਹਿਉਗਅਤਿਹਿਸ
 ਨਿਜਮਤਿਸਰਿਸਉਪਾਉਜੀਰੁਹੀਨੋਹੈ॥ਤਲੋਮੇਦਨੀਪ੍ਰਕਾਸ
 ਨਾਹਨੇਸਪਤੀਪਰੀਦਰਸਨਸਰਸਨਉਗਅਤਿਭੀਨੋਹੈ॥
 ਸਭਕੀਸਲਾਹਮਰੇਨਾਹਨਕੇਸੋਫੀਨਾਹਪਾਉਦਾਸਹਰਮਾਹਿਬ
 ਸਨਿਜਕੀਨੋਹੈ॥ਮੇਦਨੀਪ੍ਰਕਾਸਫਤੇਸਾਹਕੇਮਿਲਾਇਦੀਨੋ

ਕਾਲਿਦੀਕੇਕੁਲਕ੍ਰਿਸਨਕ੍ਰੀੜਾਕਾਬਜਕੀਨੋਹੈ॥੧੫॥ ਤੁਲਿਜ
 ਨਜਤਲੇਬਰਤਸਜਭੀਮਚੰਦਅਤਿਮਤਿਮਦਮਯੋਸ਼ੀਨਗਰ
 ਨਿਪਕੇਸੋਚੀਸੋਸਲਾਹਲੈਕਦੇਚੀਨਿਪਪੋਚੀਮਤਿਲੋਚੀਫਤੇ
 ਸਾਹੁਸਕੇਚੀਜੰਗਾਭਿਪਕੇ॥ਕੋਯੋਰਾਜਧਾਨੀਕੀਸਕੇਲਸੈਨ
 ਆਨੀਸੋਭੀਗਾਨੀਮਾਹਿਰਾਨੀਸਾਵਧਾਨੀਖੰਭਾਖਿਪਕੇ॥ਸੁਨਸ
 ਚੇਸਾਹਪਾਤਸਾਹਸੀਗੁਭਿੰਦਸਿੰਘਅਤੀਉਤਸਾਹਭੇਅਗਾਹ
 ਸੈਨਰਿਪਕੇ॥੧੬॥ ਨੰਦਚੰਦਸੂਰਮਾਕ੍ਰਿਪਾਲਚੰਦਲਾਲਚੰ
 ਦਗੀਗਰਾਮਦਮਾਮਸੀਸੰਗਾਮਸਾਹਕੋ॥ਸੁਪੁੰਬੁਪੁਸਾਹਮ
 ਵਿਕਸਕੇਲਸੈਨਅਨਕਬਜਯੋਦਾਰੂਨਾਨਕਸਰਾਹਕੋ॥ਚੁਨ
 ਚੁਨਮਾਰੇਖਾਨਨਿਪਗਨਕੇਜਵਾਨਬੜੇਗੀਲਵਾਨਜੋਨਹਥੈਜੰ
 ਗਕਾਹਕੋ॥ਏਕਹਗੀਚੰਦਸੂਰਲਕੋਰੋਰਸਪੁਰਮਾਰੋਸੋਹ
 ਜੂਰਭਾਜੋਭੀਮਚੰਦਚਾਹਕੋ॥੧੭॥ ਜੰਗਜੀਤਆਏਦੀ
 ਹੋਨੋਬਤਬਜਾਏਦਾਨਜਚਕਨਪਾਏਗਾਏਗੁਰਗੁਨਸ੍ਵਾਮੀਕੋ
 ॥ਸਭਮੈਬਖਾਨੀਲਾਜਰਾਖੀਸ੍ਰੀਭਵਾਨੀਜਾਤੇਛੋਗੀਰਾਜਧਾ
 ਨੀਦੇਖੇਹਾਬਭੂਪਨਾਮੀਕੋ॥ਕਰਤੁਅਨੰਦਪਦੁਅਨੰਦਅਮਦਿ
 ਮਤਿਅਨੰਦਨਗਰਸਰੇਅਨੰਦਮਦਾਮੀਕੋ॥ਬਾਗਬਨਬੇਸ
 ਮਬਨਾਇਬਿਗਰੇਜੇਬਰਅਗੇਉਤੇਆਠਗੁਨੇਅਮਿਤਮੁਕ
 ਮੀਕੋ॥੧੮॥ ਆਖਸੁਦੀਚੋਬਸੀਅਜੀਤਸਿੰਘਸਾਹਿਬ
 ਭੇਸੁਖਅਵਗਾਹਬਭੇਰਾਹਬਭੇਰਿਤਕੋ॥ਅਮਿਤਉਧਰੇਜ
 ਨਦੈਦੈਸਤਨਾਮਧਨਗਾਏਅਨਗਨਗਮਧਾਮਧਾਮਹਿਤਕੇ
 ॥ਕੋਨਕਥਿਕਹੈਕਥਾਕਲਗੀਧਰਨਜਥਾਕਾਹੁਮੈਨਮਤਿਤ
 ਥਾਚਹਿਤਜੇਨਿਤਕੇ॥ਤਾਰੇਨਿਜਮਤਿਮਿਤਰਸਨਾਪਾਵਿਤੁ
 ਹਿਤਕੀਨੇਜਤੁਸੁਕਥਿਤੁਨਤਿਨਤਿਕੇਤੁਕੇ॥੧੯॥ ਆਇ

ਰੂਪਭੀਮਚੰਦਨਿਪਤਿਕਮਲਚੰਦਰਦਿਵਸਕੋਚੰਦਰਭੀਮਚੰਦਮਤੁਘੋ
 ਗੀਐ॥ ਨਿਪਟਕਪਟਰਤਿਕਰਿਕਰਮਤਮਤਸਤਗੁਰੁਸਰਨਸੁਹਾ
 ਵਨੀਸੁਹੇਗੀਐ॥ ਗੁਰੁਘਰਕਰਪਨਦਰਪਨਦਿਵਸਦਾਹੁਚਿਅਰ
 ਪਨਿਜਬਾਨਰਪਨਨੇਗੀਐ॥ ਦੋਕੈਸਿਰੇਪਾਉਭਾਉਰਾਉਸਭਸੁਭ
 ਕੈਕੈਸਾਚੇਗੁਰਗਾਉਰਾਖੀਰੁਚਿਬਹੁਤੇਗੀਐ॥ ੨੦॥ ਕਬਹੂੰਨ
 ਰੰਗਸਾਹਨਦੋਨਪਠਯੋਖਾਨਅਲਿਫਸਖਾਨਜੈਨਾਮਸਤੁਰੇ
 ਪਰਗੋ॥ ਕਪਟੀਕਦੋਚੀਮਿਲਅਲਫਅਲਫਭੇਯੰਭੀਮਸੀ
 ਗਸੇਨਸਭਗਿਰਨਰਬਰਗੋ॥ ਬਿਨਯਬਨਾਇਭਾਇਪੁਰਨਾਦਿ
 ਖਾਇਬਰਪਤ੍ਰਿਕਾਪਠਾਈਗੁਰਗਾਈਹੁੰਸਭਦਰਗੋ॥ ਹਨਏਕ
 ਏਕਦੇਕਗਖਨਿਜਸੇਵਕਕੀਰਹਿਅਹਿਅਠਪੁਨਅਨੰਦ
 ਨਗਰਗੋ॥ ੨੧॥ ਇਤਹਿਤਕਥਾਰਹੀਉਤਰਿਸਕਥਾਲ
 ਹੀਕਪਟਕਦੋਚੀਭੀਮਆਪੁਸਮੇਮਿਲਮਿਲਾਗੁਹਨਗੁ
 ਪਾਲਗੁਆਲੇਗੀਕੋਗੁਹਰਗੁਰਬਰਉਰਧਾਰਤਾਕੀਫਤੇਕ
 ਰੀਪਿਲਪਿਲਾਸੁਰਨਕੇਅੰਗਕਾਦੇਛਾਟੇਛੋਨਛਿਨਭਰਸ
 ਰਿਸਸੁਬਾਂਦੇਮਨੋਭਯੋਸੰਗਤਿਲਤਿਲਾਮਰੰਗਹੁਸੈਨੀਅੰ
 ਕ੍ਰਿਪਾਲਸੰਗਸੰਗਤੁੰਜੀਤਕੈਗੋਪਾਲਗੁਰਲਾਲਕ੍ਰਿਪਾਖਿਲ
 ਖਿਲਾ॥ ੨੨॥ ਜੋਰਾਵਰਜੋਰਾਵਰਸਿੰਘਸ੍ਰੀਜੁਸ੍ਰਾਰਸਿੰਘਫਤੇ
 ਸਿੰਘਸਾਹਿਬਜਨਮਕ੍ਰਮਕ੍ਰਮਕਗਾਚਾਰਤੁਤਨਿਰਖਿਨਿਰਖਿ
 ਹਰਖਿਤਿਹਿਅਸਿਖਸੇਵਕਸਮੂਹਸੁਮਤਿਸੁਘਰਨਗਾਭਾਂਤੁਰੇ
 ਤਲੀਲਾਕਰੀਆਨੰਦਆਨੰਦਪੁਰੀਗੋਬਿੰਦਮ੍ਰਿਗੀਦਨੰਦਕੋ
 ਬਿੰਦੁਸੁਗੁਨਰਗਾਕਬਿਨਕੋਸਨਮਾਨਦੈਦੈਅਗਨਿਤਦਾਨਜਾ
 ਨੀਜਾਨਮਹਿਮਾਂਮਹੰਪਸਗਾਈਧਰਾ॥ ੨੩॥ ਪੁਰਬਲੀ
 ਪੀਤਗੀਰਧਚੀਤਮੇਂਪੁਨੀਤਨੀਤਕੇਨਿਪੁਨਗੀਤਜਗੰਗੀ

ਬਿਬਹੀਐ ਦੇਸ ਕ੍ਰੇ ਦਿਜੇ ਸਭੇ ਸਭੇ ਸਕੇ ਬੁਲਾਇ ਬਰਖ ਪ੍ਰਮਾਨ
 ਪੂਜਿਕਾ ਲਿਕਾ ਨਿਹਾਈਐ। ਜਗ ਮਕਰਿ ਪੂਰਨ ਸਦਾ ਹੀ ਪਰਿਪੂਰ
 ਨ ਸੇ ਪਾਇ ਪ੍ਰਿਅ ਪੂਰਨਿ ਮਨੋ ਰਥ ਅਪਾਰੀਐ। ਸਵਾਲਾ ਖਲਾ ਖ
 ਦਈ ਦਛੀਨਾ ਦਿਜੇ ਕਨਕੇ ਪੂਰੀ ਅਭਿਲਾਖ ਸਾਖ ਬੇਦ ਕੀ ਬਿਚਾਰੀ
 ਐ॥ ੨੪॥ ਮਹਤ ਮਸੀਦਨ ਕੇ ਮਾਨ ਮਰਦਨ ਕਰਿ ਗਰਦਨ ਕਟੀ
 ਵਰਦਨ ਉਰਧਾ ਗਈਐ। ਪ੍ਰਿਅ ਉਤੇ ਪ੍ਰਿਅ ਮੇਰੇ ਪਰਮ ਪ੍ਰਮਾਨੇ ਮਜੇ
 ਸੇਵਕ ਸਿਖਨ ਦੁਖ ਦੇਖਦਾ ਧਾਰੀਐ। ਅਪਨੇ ਹੀ ਕਰਕਰ ਸਕੁਕ
 ਰਨਾ ਕਰਨ ਕਾਰਨ ਕਰੂੰ ਜਾਗੀ ਨੀਤੁ ਨਿਰਧਾਰੀਐ। ਅਗਾ ਪਤ੍ਰ
 ਜਤ੍ਰ ਤਤ੍ਰ ਸਿਖਨਾਇ ਕਤ੍ਰ ਕਰ ਸਰਬਤ੍ਰ ਸੰਗਤ ਕੀ ਪੰਗਤ ਨਿਹਾਰੀਐ
 ੨੫॥ ਅਬ ਸਮਰਥ ਗੁਰੁ ਪਥਾਨਿ ਰਮਾਣਾ ਹਿਤੁ ਅਕਥ ਕਥ
 ਨ ਮਥ ਸਿਖ ਮੁਖ ਸੁਖ ਸਗਾ ਜਾਂਚ ਕਰ ਅੰਚ ਸਾਂਚ ਖੜਗ ਕੀ
 ਪਾਂਚ ਕਾਢੇ ਕਾਚ ਪਨਡਾਢੇ ਬਾਢੇ ਪਮਾਰੇ ਸੰਗਾ ਸੁਖ ਕਗਾ ਖ
 ਰ੍ਹਗੀ ਜਗਾ ਕਰ ਖੜਗੀ ਪਾਈ ਕਰ ਖੜਗ ਪਰੀਛਾ ਕਰ ਖੜ
 ਗ ਅੰਮ੍ਰਿਤ ਕਗਾ ਦਾਜਾ ਸਿੰਘ ਸੇਫਤੀ ਧਰਮ ਸਿੰਘ ਸਾਹਬ ਸਿੰ
 ਘ ਮੁਹਕਮ ਸਿੰਘ ਹਿੰਮਤ ਸਿੰਘ ਹਿੰਮਤ ਧਰਮ॥ ੨੬॥ ਕੀਨੇ ਸੁ
 ਰਨ ਰਤੇ ਪਿਨਾਇ ਕਛੁ ਕੇ ਸਕਰ ਕ੍ਰਿਪਾਨ ਕੇ ਘਾਕੜਾ ਭੇਖ ਕਰ ਖਾ
 ਲ ਸਾਗ ਪੂਰਨ ਕਰਨ ਹਾਰ ਸਦਾ ਦਿਜ ਦੀਨ ਨ ਕੀ ਗਾਇਕੀ ਗਾਹੁ
 ਸਾਧ ਸੰਤ ਨ ਕੀ ਲਾਲਸਾ। ਭੂਤ ਨ ਭਵਿਖਾਨ ਬਰਤ ਮਾਨ ਮੇਸੇ
 ਕੇ ਉਪਸਰ ਦੁਸਰ ਦਮਨ ਸੇਵ ਉਲੋਕ ਕਾਲਸਾ। ਏਕ ਏਕ ਮਹੀ
 ਸਵਾਲਾ ਖ ਕੀ ਸਕਤਿ ਦਈ ਭੁਗਵਤ ਧਰਮ ਪ੍ਰਪੰਨਾ ਤਾ ਪ੍ਰਪਾ
 ਲਸਾ॥ ੨੭॥ ਸੁਨ ਸੁਨ ਸੁਪ ਸਭ ਮਾਇਆ ਏ ਸਿੰਘ ਭੁ
 ਏ ਜਿਨ ਜਨ ਹੁਕੇ ਜਾਗੇ ਭੁਗਾਲ ਗਧਾਰੀਐ। ਜਿਨ ਕੇ ਧਰ
 ਮ ਹਰੇ ਅਧਰਮ ਨਿਤ ਕਰੇ ਤਿਨਾ ਇਨ ਧਰਮ ਕੀ ਨਿੰਦਨਾ ਨਿਕ

ਗੀਐ। ਜਦਪਿ ਜਗਤਹਿ ਤੁ ਦਿਜਹਿ ਤਚਿਤਕਰਿ ਕਰੀਏਤੀਪੁਜ
 ਨਸਕਤਕੀਅਘਾਗੀਐ। ਤਦਪਿ ਬਿਕਾਰੀਉਰਨਾਹਿ ਬਿਚਰੀ
 ਉਰਪੰਗਤਿਨਿਕਾਰੀਗੁਰਸੰਗਤਿਨਿਕਾਰੀਐ॥੨੮॥ ਦਿਨ
 ਦਿਨਦੂਨੇਦੂਨੇ ਬਾਢਤਪ੍ਰਤਾਪਲਾਖਿਚਖਚਕਚੋਪੀਭਈਦਿਨੋ
 ਪੀਗਿਰਪਤਿਕੋ। ਬਾਰਬਾਰਲਲਰਹਾਰਹਾਰਨਰਬਰਤਉਕ
 ਰੋਸਰਬਰਹਰਬਰਮਤਕੋ। ਕਬਹੂੰਪਕਾਰਕਰਿਸੂਬਾਜੇਸੁਪਹ
 ਕਰਪੇਡੇਖਾਂਪ੍ਰਚਾਰਕਰਅਯੋਗਰਹਕਿਕੋ। ਮਾਯੇਗੁਰਨਿਜ
 ਕਰਗਯੋਸੁਰਸੁਰਪੁਰਸੈਨਬਚੀਪੁਰਪੁਰਭਾਜੀਹਤਗਤਿਕੋ॥
 ੨੯॥ ਪੁਨਭੀਮਚੰਦਰੂਪਚੰਦਅਘਮਿਠਚੰਦਚੰਦਕੇਸਹੀ
 ਤੇਆਦਿਨਿਪਨਕੋਮਿਲਕਗ। ਸੂਬਾਕੀਸਹਾਇਸੁਰਭਾਉਸੇਮਿ
 ਲਾਇਚਤੁਰੰਗਨੀਬਨਾਇਤੀਨਲਾਖਅਯੋਜੋਰਕਗ। ਮਾਇਸ
 ਪਿਤਸੇਸ਼ੀਅਜੀਤਸਿੰਘਜੰਗਜੀਤਭਾਉਜੋਅਭੀਤਹਤਯੋ
 ਜੈਸੇਬਾਲਖੇਲਕਗ। ਜੈਸੇਸੇਰਕਮਲਮੈਕਰੀਬਰਕੇਲਕਰਿ
 ਕਮਲਸਕੇਲਕਰਮਰਦਤਬੇਲਕਗ॥੩੦॥ ਮੰਤ੍ਰੀਪਤਿਸੁ
 ਮਤਿਜਦਪਿਦਈਸੁਮਤਿਪੈਕੇਸਹੀਕੁਮਤਿਭੇਕੁਪਤਿਭੇਕੁਪਤਿ
 ਸਬਾ। ਕਰੀਕੀਸਲਾਹਕਰੀਤਾਧੀਦਾਰੇਜੀਤਰਹੀਸਮਸ਼ੀਨ
 ਕਰੀਕਰੀ। ਸਿੰਘਬਰਾਬਰੀਕਬਾ। ਸੁਨਿਸੋਊਦਿਤਸੋਢੀਕਿਤਮੁ
 ਸਕੀਤਕਹੀਕਰੈਕੈ। ਇਕੀਤਕਾਲਦੁਨੀਚੰਦਅਗੇਅਥਾ। ਸੁਨਤੁ
 ਭਰਮਗਈਸੁਮਤਿਜਰਮਗਈ। ਸੁਭਿਤਧਰਮਗਈਜਮਰ
 ਈਜੀਅਜਬਾ॥੩੧॥ ਅਤਿਅਕਲੇਕਸੇਮਧੈਲਨਕਲੇ
 ਕਲਾਇਸਭਨਸੁਨਾਇਭਾਜਕੇਦਿਫਾਪਿਪਕਰੇ। ਦੁਰਗਾ
 ਈਟਾਂਗਟਾਂਗਖਦਿਆਲੈਗਏਮਾਗੇ। ਅੰਮ੍ਰਿਤਸਰੋਵਰੋਜਗਪੁ
 ਕਾਦੇਯੋਰੋਯੋਯੋ। ਨਿਸਕੀਰਚਨਸੁਨਿਸੀਮਖਿਬਦਰਕੇ

ਨੇਜਾਹੀਰੁਤਿਭਜੇਭਾਈਸੋਈਆਗੈਕਰੇਯੋ। ਸੀਸਾਰਸੁਮਤ
 ਸਿੰਘਸੁਰਮਾਸਮਰਸਿੰਘਆਗਯਾਲੈਬਚਿਤ੍ਰਸਿੰਘਆਗੈਆਇ
 ਅਕੇਯੋ। ੩੨॥ ਆਯੋਸਾਜਿਸਾਮੁਹੇਸੁਗਜਨਈਧਜਸਾਬ
 ਜਾਕੇਹਾਬਸੈਫਬਧੀਆਇਸੁਸੇਮਦੇਯੋ। ਸਦਮਦਉਨਮਦਜਕੇ
 ਬੜੇਬੜੇਰਦਬੜੇਕਦਕਜਲਕੇਕੂਪਰਸੇਠਦੇਯੋ। ਹੋਰਿਹਨਜੇ
 ਨੇਜਾਸੋਕਰੇਜਾਗਯੋਬੇਧਵੇਰਗਯੋਮਦਕੇਮਜੇਜਾਭੇਜਾਨਿਜ
 ਚਿਰਚਦੁਯੋਯੋ। ਗਈਜਸਵਹੀਬਾਤਭਈਸੋਅਜਸਵਹੀਜ
 ਸਵਹੀਕੇਸਗੀਸੋਕੇਸਗੀਜੋਬਦੇਯੋ। ੩੩॥ ਮੁਹਕਮਸਿੰ
 ਘਜੁਬਹਾਦਰੀਕਰੀਹੈਕਰੀਕਰਕਰਵਾਰਕਟਸੈਨਹੁੰਸਿੰਘਹੀ
 ਯੋ। ਨਾਹਰਸਿੰਘਦੇਨਿਜਪੈਰਖੁਪ੍ਰਮਾਦਬਿਨਕਰਸਿੰਘਨਾਦਸੈ
 ਨਾਗਿਰਿਨਬਿਤਾਰੀ। ਜੁਦਪਿਨਿਗਲਮੇਮੇਮਾਲਮਸਰਬਨ
 ਬਆਲਮਮ੍ਰਿਗੋਸਏਕਲਾਲਿਮਾਬਿਚਹੀਯੋ। ਭੇਜੀਏਜੀਕੋ
 ਉਸਿੰਘਮਾਰੈਜੋਕੇਸਗੀਸਿੰਘਸੀਗੁਬਿੰਦਸਿੰਘਕਹੀਉਦੈਸਿੰ
 ਘਪਾਹੀਯੋ। ੩੪॥ ਉਦੈਸਿੰਘਸੁਨਤਹੀਉਦੈਸਿੰਘਸਮ
 ਭੁਯੋਧਸਿਗਯੋਕਦਕਮੇਖਟਕਨਕਰੀਯੋ। ਦੋਇਚਰਵਾਰ
 ਇਤਉਤਤੇਬਚਾਇਕਹੀਅਰੇਕੂਰਕੇਸਗੀਸੋਤੇਗੀਸੋਤਖਗੀਹੈ
 ਬੇਲਜੇਤਬਕੇਸਗੀਮੇਕਰੀਸਾਕਕੇਸਗੀਸੀਉਦੈਸਿੰਘਕਹੀ
 ਸਹੀਕਰੀਹੀਕੀਕਰੀਯੋ। ਅਮੇਸੇਕਹਿਸਹਿਤਬਤੀਨਬਬਕੇਸ
 ਗੀਕੋਉਦੈਸਿੰਘਕਹੀਜਸਵਹੀਸਾਕਧਗੀਯੋ। ੩੫॥ ਪਾ
 ਨੀਮੇਰਲਤਕਿਯੋਮਾਖਨਕੋਗੋਲਨਪੈਕਰਕੀਸਫਾਈਕਰ
 ਵਾਰਸੋਭੁਮਾਈਯੋ। ਇਤਉਤਚਕਿਮਾਹੀਤਾਕੇਸੀਸਤੁਕਰਿ
 ਭੇਜੇਸੀਸਧਕਧਕਸੈਨਸਤੁਨਪਰਾਈਯੋ। ਨੇਜਾਮੇਪਿਰੇਇ
 ਤੇਮਜੇਜਾਵਾਰਸਿਰਬਰਸੈਤਿਗੁਰੁਪਗਤੁਰਪਗਸਿਰਨਈ

ਚੈ। ਸੁਰਤਾ ਬਰਾਈ ਗਾਈ ਸੀ। ਮੁਖਿ ਸੋ ਗੁਰੁ ਰਾਈ ਧੰਨ। ਕੇ ਸਗੀ
 ਨੈ ਕੈ ਸੀ ਨੀ ਕੀ ਮ੍ਰਿਤ ਪਾਈ ਹੈ॥ ੩੬॥ ਤੁਲੇ ਜੀ ਗਜੀ ਤਮਾ
 ਦੇ ਸਭ ਸੁਰ ਬਰਗੀਤ ਅਤ ਹੀ ਅਭੀਤ ਗੁਰੁ ਪ੍ਰੀਤ ਮੇਂ ਪ੍ਰਸੰਨ ਹੈ। ਧੀ
 ਨਾਪਿਤ ਮਾਤਾ ਜਿਨ ਜਾਏ ਮੇਸੇ ਸੁਰ ਬੀਰ ਰਨ ਪੀਰ ਪਰ ਪੀਰ ਹਨ
 ਨ ਪ੍ਰਪੰਨ ਹੈ। ਸ੍ਰੀ ਮੁਖ ਸਰਾਹੀ ਸੇਵਕਾਈ ਦੇ ਉਤ੍ਰਾਤ ਨ ਕੀ ਅਤਿ
 ਮੇਸਹਾਈ ਮੇਰੇ ਭਗਤ ਅਨੰਨ ਜ ਹੈ। ਫਤੇ ਬੋਲੀ ਵਾਹਿਗੁਰੂ
 ਫਤੇ ਕਰੀ ਵਾਹਿਗੁਰੂ ਕਰ ਕੇ ਕੜਾਹ ਵਾਹਗੁਰੂ ਕੀ ਰਭਨ ਗਨ ਜ
 ਹੈ॥ ੩੭॥ ਗਿਰਿ ਬਰਨ ਰਮਿਲਿ ਮਸਲਤ ਕਰੀ ਬਰ ਪੀਮ ਕੋ
 ਬਲਾਇ ਕਰ ਕਹੀ ਕਹਾਂ ਕਰੀਏ। ਧਰਮ ਰਹੈ ਧੰਨਾਇ ਯਾ ਕੀ
 ਨਾਹਿ ਪਰਵਾਹਿ ਜੇਨ ਕੇਨ ਕੈ ਉਪਾਇ ਗੁਰ ਕੇ ਨਿਕਰੀਏ। ਤੁ
 ਬਹੀ ਨਿਕੀ ਮਾਕਾ ਮਜ਼ਬੇ ਏਕ ਪੀਮਾ ਜੀਨੇ ਆਟੇ ਕੀ ਬਨਾਇ
 ਗਾਇ ਪੁਰ ਪੀਰ ਧਰੀਏ। ਤਾ ਕੇ ਗਰੇ ਪੜਕ ਰਿ ਮੇਰੇ ਕਹੇ ਗੁਰੂ
 ਬਰ ਲਰਿ ਹੈ ਨਾਗਿਰਿ ਬਰ ਪੁਰ ਪਰਹਰਿਏ॥ ੩੮॥ ਗਾਇ
 ਕੀ ਸਪ ਬਮਾਨੀ ਤਮਾਹੀ ਨਿਜ ਰਾਜ ਧਾਨੀ। ਭੀਮ ਚੰਦ ਜੀ ਅ
 ਜਾਨੀ ਅਬ ਬਨ ਪਰੀਏ। ਸੁਬਾ ਸਿਰਹਿ ਦਕੀ ਗੁਹਰ ਲੈ ਕੈ
 ਲਭੇ ਆਇ ਬਨ ਨਿਰਮੇ ਹੋਤੁ ਉਹਾਰ ਹਰ ਧਰੀਏ। ਦੇਖੋ
 ਇਨ ਨਿਪਨ ਕੀ ਕੈ ਸੀ ਮਤ ਤੁਝੀ ਹਤੁ ਲੋਕ ਪਰ ਲੋਕ ਓਕ
 ਅਨੰਦ ਕੀ ਹਰੀਏ। ਸਰਨ ਬਿਸਾਲੀ ਨਿਪ ਹਾਲੀ ਲਈ ਲ
 ਲੀ ਰਹੀ ਪੁਰ ਪਧਰਾਏ ਪਾਂਉ ਪ੍ਰੇਮ ਸੇਵਾ ਕਰੀਏ॥ ੩੯॥
 ਪੁਨ ਪੁਰ ਬੀਭੋ ਰੋਕੇ ਨਿਪਤਿ ਸਰਨ ਆਯੋ ਤਾਹਿ ਗਰਲਾਏ
 ਪਧਰਾਯੋ ਪੁਰ ਪਗ ਗਗਾ। ਦੇਉ ਨ ਕੇ ਅਭੈ ਬਾਂਹ ਦੀ ਨੀ ਗੁਰ
 ਬਰ ਵਾਹ ਤੋਲੈ ਸੁਨੀ ਕਲਮੋਟੀ ਖੋਟ ਸੇ ਸੰਗਤ ਪੁਗਾ। ਲੁਟ
 ਕਲਮੋਟ ਬਿਖਸੰਗਤ ਕੀ ਓਟ ਪ੍ਰਭੁ ਆਇ ਪੁਰ ਕੋਟ ਪੁਨ ਅ

ਨੈਦਸੁਧਾਰੇਸੁਗ। ਕਪਟੀਪਰਮਮੰਦਮਿਲਜੇਪੰਮਾਭੀਮ
ਚੰਦਤਿਨਪੁਨਮਿਲਕੀਨੋਮੇਲਕੋਸਮਾਨਫੁਗ॥੪੦॥
ਤਾਹੀਕੀਸਲਾਹਸੋਕਟਾਹਗਏਗੁਰੁਬਰਮਾਇਮਿਲੇਨ
ਰਬਰਬਾਇਸਧਾਰਨਕੇ। ਭਾਂਤਿਭਾਂਤਿਭੇਟਾਦਈਦਰਸਤ
ਸਾਂਤੀਭੁਈਗੁਨਹਫੁਮਈਲਈਕੁਰਨਕਾਰਨਕੇ। ਗਏ
ਗਿਰਿਮਾਣਵੀਪੈਤਹਾਂਗਜਫੁਨਕੋਨਿਤਿਕੋਸਮਰਟਾ
ਕੋਬਚਨਬਿਚਰੁੰਕੇ। ਤਿਨਕੀਜਬਹਿਸਖਾਲਸਾਬਦੇ
ਗੋਬੀਸਤਬਹਮੰਕਾਰਿਹੈਸਹਾਇਤਾਪਾਰਨਕੇ॥੪੧॥ ਅ
ਏਪੁਰਮਨੀਦਗੋਬਿੰਦਸਿੰਘਪੁਰੁਬਰਗਹਿਕਫੁਕਲਪਾਲ
ਪ੍ਰਜਾਜੋਪਿਅਗੀਹੈ॥ ਦਿਨਕਰਗਹਿਨਕੀਕੁਰਖੇਤ੍ਰਜਾਤ੍ਰਕ
ਰੀਨਹਾਇਆਇਉਤਰੇਜੇਚਮਕੋਰਬਗੀਹੈ। ਭੀਮਚੰਦਮੰ
ਦਮਨੇਰਬਲਪੁਸੈਨਜਾਨਹੇਰਕੈਅਲਫਖਾਨਸੈਦਬੇਗ
ਭਾਗੀਹੈ। ਸੈਨਸੋਸਹਸ੍ਰਦਸਅਇਲਠੇਕਰਹਿਸਸੈਦਬੇ
ਗਸਤਿਗੁਰੁਸਰਨਸੁਧਾਰੀਹੈ॥੪੨॥ ਲਰਤਪਠਨਜੇ
ਸਖਾਨਸੇਅਲਫਖਾਨਪ੍ਰਾਨਹਾਨਕਰਿਭਾਜੇਲਾਜੇਜਵ
ਜੀਅਮੇ॥ ਸੈਦਬੇਗਕਹੀਸਭਦੇਰਭੀਮਭੂਪਤਿਕੀਕਹੇ
ਗੁਰੁਸੁਰਨਮੇਪ੍ਰੇਮਪਗਸ਼ੀਅਮੇ॥ ਕਾਹੁਦਿਨਬਰਕੀਬਿਧੁ
ਕੋਬਰਅੰਗਹੇਰਹੀਤੁਰਕਨਸੋਹੀਕਾਰਕਰਹੀਅਮੇ॥ ਫਿੰ
ਜਸਰਸਰਨਗੁਰੂਕੀਲਈਆਇਕਰਸ਼ੀਅਜੀਤਸਿੰਘ
ਧਾਇਲਾਇਦਈਤਕੀਤੀਅਮੇ॥੪੩॥ ਕਬਹੂੰਕਭੀਮ
ਚੰਦਮੰਦਸੁਮਨੇਰਬਕਰਸੈਨਦਸਸਹਸਲੈਸਾਮੁਹੇਸੋਭਯੋ
ਹੈ॥ ਆਰਸੈਸਵਾਰਸਿੰਘ ਸੰਗਸ੍ਰੀਗੋਬਿੰਦਸਿੰਘਜੀਤ
ਰਨਭੀਤੁਨਫੁਗਾਇਸਿਖਹਯੋਹੈ॥ ਪੁਨਸੇਵਜੀਦਖਾਨਪ

ਸਭੀ ਮਚੰਦ ਅਨ ਆਪ ਨੀ ਸਹਾਇ ਸਾ ਬ ਸਵਾਲਾ ਖਲੋ
 ਹੈ। ਸੈਨ ਸਰਦਾਰ ਸੈਦ ਖਾਨ ਸੈਦਿ ਦਾਰ ਕਰਿ ਤਾਗਾ ਘਰਬ
 ਰਸੁ ਧਸੇ ਵਕਏ ਗਏ ਹੈ। ੪੪॥ ਇਤ ਬਿਧਿ ਇਤਿ ਨਿਤ
 ਉਛਵ ਅਮਿਤ ਭਏ ਉਤ ਕਪਤਿ ਨ ਕੀ ਕੁਮਤਿ ਸਤਿ ਹਰੀ ਹੈ
 ॥ ਸਰਨ ਨ ਬਰੀ ਅਸਰਨ ਕੀ ਸਰਨ ਸੁਧ ਅਕਰਨ ਕਰਨ ਕੀ
 ਮੈਂ ਹੋ ਸਕੀ ਹੈ। ਸਿਰਹੰਦ ਸੂਬਾ ਪੇਪੁ ਕਾਰ ਕਰੀ ਜਾਇ ਕਰ
 ਪੁਨ ਦੇਹ ਲੀ ਮੈ ਕਰੀ ਮਸਲਤ ਖਰੀ ਹੈ। ਬਜਗ ਬਚ ਬਦ
 ਤਨੁ ਰੰਗ ਸਾਹਿਗ ਜਾਇ ਗੁਰ ਕੇ ਕੁੰਦ ਗਗਾਇ ਕਰੀ ਸੈਨ
 ਮਰੀ ਹੈ। ੪੫॥ ਨੌਰੰਗ ਨਿਪਤਿ ਕਹੀ ਅਤੁ ਅਚਰ ਜਬ
 ਤਤੁ ਮਤੇ ਹੋਇ ਦੂਗੁਰੁ ਹਿੰਦੁ ਨ ਕੇ ਪੀਰ ਹੈ। ਹਿੰਦੁ ਨ ਕੇ ਹਿਤ
 ਪਿਤ ਇਨ ਕੇ ਦੀਓ ਹੈ ਸੀਸ ਸੁਨਹੁ ਗਿਰੀ ਸਕਹੇ ਨਿਜ ਰਿ
 ਜੁ ਪੀਰ ਹੈ। ਬੋਲੋ ਭੀ ਮਚੰਦ ਸੁਨਹੁ ਨਿਪਤ ਨ ਖਤ ਚੰਦ ਸੀ
 ਗੁਬਿੰਦ ਸਿੰਘ ਸਾਂਚ ਆਰਜ ਅਮੀਰ ਹੈ। ਆਪ ਸੋ ਸੋ ਬੈਰ
 ਨਿਜ ਬਾਪ ਕੇ ਚਹਤ ਲਯੋ ਆਪ ਹੀ ਕੇ ਬੈਰ ਬੈਰ ਹਮਰੇ ਤੋਪ
 ਰ ਹੈ। ੪੬॥ ਬੋਲੋ ਸਾਹ ਕੇ ਤੀ ਸੈਨ ਕੇ ਤਨੇ ਧਰਤ ਬਲਏ
 ਤਨੇ ਪ੍ਰਬਲ ਪਨ ਲਾਖਨ ਸੇ ਲਰੇ ਹੈਂ। ਭੀ ਮਚੰਦ ਕਹੀ ਜਾਪ
 ਨਹ ਕਾਹੁ ਤਕਹੇ ਸੀਗ ਮੈਨ ਸੈਨ ਪਨ ਰਾਜਾ ਨਾਹਿ ਧਰੇ
 ਹੈਂ। ਪ੍ਰਗਟੁ ਭਵਾਨੀ ਕਰੀ ਮਹਿ ਮਾਮਾਨੀ ਕਰੀ ਪੰਥ ਸ
 ਵਧਾਨੀ ਕਰੀ ਨਯੋ ਦੁਗਦੁ ਰੇ ਹੈਂ। ਸੁਨੇ ਭੀ ਮਭਾਰਥ ਮੈਂ
 ਪਾਰਥ ਮੈ ਸੁਰ ਸਾਹਤਿ ਨ ਹੁੰਤੇ ਸੋਗ ਨੇ ਜੋਹ ਮੇ ਦੇਖਿ ਪਰੇ
 ਹੈ। ੪੭॥ ਬੋਲੋ ਸਾਹ ਜਹਾਨੰਦ ਸੁਨੇ ਭੁਪ ਭੀ ਮਚੰ
 ਦ ਅਬਏ ਕਬਾਰ ਗੀ ਸਕਲ ਸੈਨਾ ਜਾਇ ਗੀ। ਅਨਮਤ
 ਗਹੀ ਅਜਮਤ ਕੀ ਜਿਤੀ ਕਬਾਤ ਅਜਮਤ ਸਾਹਿ ਤੇ ਸੋ

ਲਸਿਰਾਇਗੀ। ਸੁਬ। ਸਿਰਹਿ ਦਕੇਲਹਿ ਰਮਹਿ ਦਿਹਲੀ ਕੋ ਦਸ
 ਲਾਖ ਘੋਰਨਕੀ ਘੋਰਪੁਨਿਧਾਇਗੀ। ਭਈ ਸੋਈ ਭਈ ਜੋਨਾ
 ਕਾਹੂ ਸੰਗ ਭਈ ਕਬ ਸੋਈ ਭਈ ਚਾਹਤੁ ਅਵਧ ਅਬ ਆਇਗੀ।
 ੪੮॥ ਹਿੰਦੁਨ ਕੀ ਦੁਜੰਤੁ ਜਿਤੀ ਕਥੈ ਹਮਾਰੇ ਸੰਗ ਇਨਹੀ ਕੋ ਸੀ
 ਗਮਿ ਰਾਸ ਰਬ ਸੁਬ ਨਿਹੈ। ਲਿਖੇ ਪਰਵਾਨੇ ਆਏ ਲੈ ਲੈ ਨਿ
 ਪਗਨੇ ਮਨ ਜਾਨੇ ਅਬ ਠਨੇ ਮਨ ਭੁਨੇ ਚਾਉ ਠਨਿ ਪੈ। ਬਾਈ ਸ
 ਧਾਰਨ ਕੀ ਸਕੇਲ ਸੈਨ ਸਾਰਨ ਕੀ ਸਤਿਗੁਰੁ ਮਾਰਨ ਕੀ ਟਰਨ
 ਕੀ ਪਨਹੈ। ਮਿਲੇ ਗੁਰੁ ਮਾਰੇ ਬਾਪ ਮਾਰੇ ਕੀ ਸਹਾਇ ਸੀ ਹੀ ਜੁਰਕੈ
 ਹਤ ਯਾਰੇ ਚਲੇ ਬੁਝੇ ਲੋਭੁ ਪਨਹੈ। ੪੯॥ ਸਾਹਜਹਾਂ ਨੇ ਦਲਿਖ
 ਜੇ ਸੀ ਗੁਬਿੰਦ ਸਿੰਘ ਸੁਨੇ ਸਰਨ ਸਿਧਾਓ ਗੁਰੂ ਗੋਬਿੰਦ ਬਨੇਰ
 ਹੋ। ਨਤੋ ਮੇਨ ਰਾਖੀ ਕਾਹੂੰ ਦੇਵਤਾ ਕੀ ਸਾਖੀ ਮਾਰੇ ਪੀਰ ਅਠਕੀ
 ਰਜੇ ਬੇਸਰਨ ਸੁਨੇ ਰਹੇ ਪਨਾਨ ਕਗੁਰੂ ਕੀ ਗਾਦੀ ਜਨਤ ਜਹਾਨ
 ਜਾਹਿਤਾ ਕੀ ਹਾਨ ਕਰੈ ਨਾਹਿ ਗੁਨ ਨ ਭੁਨੇ ਰਹੇ। ਨਈ ਗੀਤੁ ਨਈ
 ਨੀਤ ਨਈ ਪੰਥ ਕੀ ਪ੍ਰਤੀਤੁ ਜਕੈ ਕੁਰੀਤ ਗੀਤੁ ਪੁਰਬ ਪਨੇ ਰਹੇ। ੫੦
 ॥ ਪਠਸਾਚੇ ਸਾਹਿਬ ਗੁਬਿੰਦ ਸਿੰਘ ਗੁਰੂ ਬਰ ਉਤਰ ਅਜੁ ਬ
 ਲਿਖੇ ਜੇਤੁਰ ਕਨਰੇ ਸੋਕੇ। ਨਿਰੰਕਾਰ ਨਾਨਕ ਨਿਰੰਜਨ ਨੈਬਾ ਬਰ
 ਕੋ ਬਾਵਸਾਹੀ ਬਖਸੀ ਹੀ ਬੀਸਾ ਬਿਸੇਧੇ ਸੋਕੇ। ਸੇਵਤ ਹਿਮਾਯੀ
 ਅਕਬਰ ਜਹਾਗੀਰ ਹਯੇ ਸਾਹਿਜਹਾਲ ਕਯੇ ਬੰਨੇ ਕਾਜਨਾ ਬਿਸੇ
 ਸੋਕੇ। ਹਿੰਦੁ ਕੀ ਪਨਹ ਪਾਤਿਸਾਹ ਅਵਰੀ ਗਏ ਕੈ ਹਿੰਦੁ ਸੋ ਬਿ
 ਗਰੀ ਸਤੋਰੀ ਹੁਮੇ ਸੋਸੇ। ੫੧॥ ਦੀਨੋ ਦਖਗਾਇਨ ਕੋ ਬਿਪ੍ਰਨ
 ਕੋ ਭਾਇਨ ਕੋ ਬਾਪੁ ਕੋ ਮਾਰਕੋ ਕਾਜ ਕੀਨੋ ਕੋ ਨੀਕੋ ਹੈ। ਸਾਧਸੀ
 ਤਹਿੰਦੁ ਅੰਮ੍ਰਿਤੁ ਮਤੁ ਵਧੇ ਮਾਰੇ ਕਰੇ ਕਾਜ ਭਾਰੇ ਕੋ ਗੁਮਾਨ ਕੋ
 ਨਈ ਕੋ ਹੈ। ਧਰਤੀ ਪ੍ਰਕਾਸੁ ਨ ਸਾਚੇ ਸਰਕਾਰ ਬਰਮੇ ਹਿਹੈ ਪ

ਠਏਰਾਖੇਧਰਮਧਨੀਕੋਹੈ॥ ਆਪਨੇਜੇਰਾਹੈਭਲਤੁਤੋਆਪ
 ਆਇਮਿਲਹਲਿਹੈਨਛਲਬਲਕਲਨਹਤੀਕੋਹੈ॥ ੫੨
 ॥ ਜਾਨੀਨਵਰੰਗਸੈਨਗਨਤੀਪਰਤਹੈਨਏਕਏਕਸੂਬਾਸੀ
 ਗਮਮਿਤਹੀਸੈਨਹੈ॥ ਸਤਕਸਤਾਇਸਨਗਾਰੇਅੰਨਿਸਾਨਜ
 ਨਤੀਨਹੂਸੂਬਨਸੀਗਸਟੁਧਨਨੈਨਹੈ॥ ਬਾਇਸਧਰਨਸੁਰ
 ਸਮਰਸੁਰਸਪੁਰਉਤਰੇਅਨੰਦਪੁਰਇਤਉਐਨਹੈ॥ ਤਉ
 ਸਕਪਕਉਰਕਰਧਕਧਕਨਿਤਰਹੈਚਕਚਕਅਕਬਕਬਕ
 ਬੈਨਹੈ॥ ੫੩॥ ਚਰੋਓਰਾਸਪਾਸਭੇਕਦਯੋਦਨਾਘਾਸ
 ਪਹੁਚੈਨਅੰਨਐਸੁਪਾਸਸਭਹੀਗਯੋ॥ ਕਈਬਾਰਘੋਰਘ
 ਮਸਾਨਭਏਸੁਰਨਕੇਹੂਰਨਕੇਹਿਯਕੇਹੁਲਾਸਅਤਹੀਭਯੋ॥
 ਬੀਤੇਅਠਮਾਸਭਏਸਭਹੀਨਿਰਾਸਕਹੀਭੀਮਸਸਿਆਸੁਹੈ
 ਸੁਪਜੰਹੀਨਸੋਕਯੋ॥ ਕਹੀਭੀਮਮਥਸਾਮਪਥਹੈਸੁਪਥਮਾਨੰ
 ਮਿਣਕੈਕੁਪਥਕਰਸਪਥਾਲਿਖਿਦਯੋ॥ ੫੪॥
 ਸਾਚੇਪਾਤਿਸਾਹਸੀਗਾਬੰਦਸਿੰਘਮਹਾਰਾਜਯਾਹੀਮਿਸ
 ਸਿੰਘਨਪਹੀਖਾਕਰਲੀਨੀਹੈ॥ ਮਰੇਪਰਸਾਦੀਆਦੀਹਯ
 ਗਯਤਸਮਾਖਕਾਰਨਕਰਨਕਛੁਚਿਤਾਨਾਹਿਕੀਨੀਹੈ॥ ਸੁ
 ਕਗਐਰਕਤਸਕਤਤਨਮੈਨਰਹੀਤਉਨਤਭੁਗਤਜਗਤਸੁਨ
 ਵੀਨੀਹੈ॥ ਸਹਤਕਸੋਟੀਸੀਸਲਹਤਅਸੀਸਗੁਰਮਹਤਮੈਨ
 ਰਥਕੀਬਾਰੀਸੀਚਪੀਨੀਹੈ॥ ੫੫॥ ਆਇਕਹੀਦੂਤਨਨ
 ਮਾਨੀਗੁਰਬਰਤਬਮਾਤਹਿਸੁਬਾਤਹਿਬਨਾਇਸਮਝਾਯੋਹੈ॥
 ਵੀੜੀਕੇਸਮਾਨਦਲਆਯੋਐਰਾਮਾਵਤਹੈਅਜੋਜੀਤਰਾਉ
 ਗੰਨਭੀਤਕਛੁਪਯੋਹੈ॥ ਪਮੇਕੀਧਰਮਕੀਸਪਥਗਾਇਬ
 ਮਨਕੀਜਾਮਿਨਹਮਹੈਸੀਸਾਲਿਗਰਾਮਗਯੋਹੈ॥ ਪ੍ਰਕ੍ਰਿ

ਤਕੀਰੇਗੀਮਤਬੇਗੀਬੇਗੀਬਾਤਨਮੇਘਾਤਨਮੇਪੰਮੇਕੀਸਪੁ
 ਤਨਸਮਸ਼ਾਯੇਹੈ॥੫੬॥ ਸੁਨੇਮਾਤਬਾਤਘਾਤਪੰਮੇਹੈ
 ਕਰਤਨਿਤਪੁਰਤਜੋਪਾਂਉਟੇਭੰਗਾਣੀਮਾਹਿਲਰੇਹੈਪੁਨ
 ਗਾਇਗਰੇਇਨਕੁਪਤਿਕੁਪਬਿਗਨਸਪਥਤੇਤਜੋਪੁਰਤ
 ਉਗਰੇਪਰੇਹੈ॥ਅਬਸਬਕਹੇਤੇਖਜਾਨੇਜਾਨਲੁਟਿਲੁਯੋਇ
 ਨਕੋਨਇਸਦਕੋਊਯੋਹੀਕੁਰਰੇਹੈ॥ਬਾਪਸੇਬਿਗਾਰੀਪਾਪ
 ਕੀਨੋਸਾਪਦੀਨੋਤਿਨਆਪਇਨਬਾਤਨਪੈਬਿਸੁਸਾਬਿਬਾ
 ਧਰੇਹੈ॥੫੭॥ ਤੁਲੋਕਾਜੀਬਰਲੈਕੁਰਾਨਨਿਜਕਰਆਯੋ
 ਲਿਖਾਇਕਰਾਰਨਾਮਾਲਾਯੋਬਾਰਸਾਹਕੋ॥ਸੁਬਨਕੀਸਹੀ
 ਸਾਬਅੰਰਹੁਕਗਾਦਹਾਬਤਬਾਨਰਨਾਬਨਕੋਬਚਨਬਿਸਹਕੋ
 ॥ਬਿਪ੍ਰਕਰਧਰਕਰਬਹੀਮਾਹਿਗਊਬਰਨਿਕਟਸਾਲਿਗਰਾਮਸ
 ॥ਬਸਰਹਕੋ॥ਤੁਮਸੇਬੁਰੇਜੋਕਰੈਤਕੋਬੁਰੈਹਰਿਕਰੈਪਰੈਮਰ
 ਤਪੈਹਰੈਧਰਮਸਦਾਹਕੋ॥੫੮॥ ਮਾਤਾਮਨਿਕੀਨੋਹਰ
 ਸਾਰਹੈਕਹਤਸਨਸਿੰਘਨਹੁੰਕਹੋਅਬਪੁਰਪਰਹਰੀਏ॥
 ਸਤਿਗੁਰੁਕਹੀਤਾਤਘਾਤਕਰੈਕਰੇਜਾਤਅਪਨੀਹੈਘਾਤ
 ਸਾਤਦਿਨਪੀਰਧਰੀਏ॥ਹੋਇਸਦਾਭਰਮਾਸਮੁਰਾਜ
 ਹੋਇਰਸਰੁਦਮੇਮਗਨਮਨਕਾਹੁੰਤੈਨਰੁਗੀਏ॥ਨਤੋਲਿਖ
 ਦਾਵਾਕੋਇਦਾਵਾਮਨਭਾਵਾਅਬਆਵਾਜੈਨਜੀਅਮੈਸੋ
 ਭਾਵਾਕਾਜਕਰੀਏ॥੫੯॥ ਮਾਰੇਭੂਖਪਾਸਆਸਰਹੀ
 ਨਾਹਿਜੀਵਨਕੀਸੁਕਗਾਏਮਾਸਅਰਦਾਸਕਰੈਜੋਰਕਾਰੀ॥
 ਘਾਲੀਘਾਲਹਾਲਸੀਰਸਾਲਅਰਿਘਾਲਪ੍ਰਭੁਜਨ
 ਪ੍ਰਤਿਪਾਲਨਾਬਿਗਾਰੈਦਾਵਾਦਿਸੁਕਾਰੀ॥ਕਹੀਗੁਰਕਹੀ

ਮਨੋਰਹੀਜਾਤਸਹੀਬਾਤੁ ਨਹੀਤੋਬਿਦਾਵਾਪਰਦੇਇਮਤੇਏ
 ਕਕਗ।ਐਸੀਬਾਇਬਹੀਤਮੇਕਰੀਸਭਸਹੀਲਾਜਸੇਵਕੀ
 ਨਿਬਹੀਰਹੀਸਹੀਚਾਲੀਸਨਕਗ।੬੦॥ ਸੋਕਮੋਹਕੇ
 ਹਛੋਧਾਜਿਨਕੇਨਜੀਕਨਾਹਿਦੇਹਗੇਹਨੇਹਤੁਆਗਤੁਰਗਸ
 ਵਾਰਭੇ।ਪਾਛੇਪਰੇਤੁਰਕਨਲਗੀਆਂਖਟੁਰਕਨਤੂੰਪੁ
 ਰਕਪੁਰਕਆਏਬੋਲਤਪੁਕਾਰਭੇ।ਜੇਨਜਨਾਨਿਖਮੇ
 ਹੋਬਿਦਾਵਾਤਿਨਸਨਭਿਰੇਤਬਤਿਨਜਾਨੇਗੁਰਬਚਨਾਬਿ
 ਚਾਰਭੇ।ਜੀਗਮੇਸੁਭੀਤਭੇਰੇਸੀਅਜੀਤਸਿੰਘਆਪਕਰ
 ਤਸਹਾਏਸੀਗੁਬਿਦਾਸਿੰਘਪਾਰਭੇ।੬੧॥ ਲਖਮੇਜ
 ਬਨਾਹਿਸੀਗਸਾਹਿਬਅਜੀਤਸਿੰਘਉਦੈਸਿੰਘਕਹੀਹੋਇ
 ਆਉਂਤੇਜਾਉਮੇ।ਗਉਰੇਪ੍ਰਤਾਪਤੇਅਖਾਪਸੈਨਖਾਪਨਕੇ
 ਰਾਤੁਹੀਮੇਗੁਧਿਰੱਸਰਿਤਸਗਉਮੇ।ਕਹਾਗੋਪਰਾਨਅੰਕਰ
 ਨਕਹਾਗਾਇਦਿਜੋਕਹਾਸੀਸਾਲਿਗਰਾਮਸਮਗਸਿਗਉ
 ਮੇ।ਜੀਤਕੇਅਜੀਤਸਿੰਘਸਾਹਿਬਕੀਪਾਂਉਮੇਕੈਸੁਰਪੁਰ
 ਗੁਰਪੁਰਦਰਸਨਪਾਂਉਮੇ।੬੨॥ ਉਦੈਸਿੰਘਆਏਸਣੈ
 ਉਦੈਸਿੰਘਸਮਭੁਯੋਸਿੰਘਨਦਕਰਤਹੀਕਟਕੇਮੇਧਸਿਗੋ।
 ਸਿਸਿਰਬਯਾਰਪਤਬਾਰਸਮਗਰਿਅਰਿਖਤੰਗਸਮਾਨਸੇਮ
 ਸਾਲਬੀਚਬਰਗੋ।ਸਾਰਬਸਮਰਕਰਪਾਰਬਕਰਨਭੀਮਕਲੁ
 ਕਲਮਾਹਿਸਕੇਸਰਤਕੇਕਰਗੋ।ਜਾਮਲੇਸਮਰਕਰਿਸਵਾ
 ਲਾਖਸੀਭੀਲਰਭੇਰਸੁਰਮੰਡਲਕੋਗੁਰਪੁਰਸਰਗੋ।੬੩॥
 ਇਤਗੁਰਬਰਪ੍ਰਤਾਪਏਚਮਕੋਰਪੁਰਸੀਗਮੇਚਾਲੀਸਨਰ
 ਉਰਮਾਹਿਸੋਚਫੁਗਤੋਲੈਸੁਨੀਧਨਪੁਨਪੁਛੀਕਾਹੁਕਹੀਗੁਨ
 ਦਸਲਾਖਘੋਰਨਕੀਗਰਜਗਹਨਗੁਰਾਤਬਚਮਕੋਰਕਿਲ

ਸਿਉ ਜਬ ਨਾਹਿ ਮਿਲਾ ਪਿਲਾਤ ਬਖਾਲ ਸਾਜੂ ਸਾਵਧਾਨ ਸੰਗ ਜੁ
 ਗਾਏ ਕਏ ਕਲਰਿ ਲਾਰਿ ਸਿੰਘ ਨਾਨਕ ਕਰਿ ਕਾਰਿ ਸਾਂਝੁ ਲੰਸਮਰ
 ਕਰਗਾਏ ਗੁਰਸਰਪੁਗ ॥ ੬੪ ॥ ਏਕ ਏਕ ਸਰਤੇ ਸਹਸਦ
 ਸਮਰਿ ਹਰਿ ਤੋਲੈ ਦਯਾ ਸਿੰਘ ਬਗ ਬਿਨਤੀ ਬਿਤਾਨੀ ਹੋ ॥
 ਸਾਹਿਬ ਸਮਰ ਸਰ ਸਰਨ ਹਰਨ ਕੂਰ ਰਾਗੋ ਰਖਹਿ ਤੁਸੁ ਅ
 ਕਥਕਹਾਨੀ ਹੋ ॥ ਤੁਜੇ ਏ ਸਮਰ ਸਰ ਕਾਰਿ ਅਵਸਰ ਸਰ
 ਆਪ ਕੇ ਸਰਤੇ ਸਬ ਸੁਧ ਸਵਧਾਨੀ ਹੋ ॥ ਸੀ ਗੁਰ ਪ੍ਰਮਾਨ
 ਪੁਆਰੇ ਪ੍ਰਿਯ ਕੀ ਬਖਾਨੀ ਬਾਨੀ ਜੁ ਪਕੀ ਕਹਾਨੀ ਹਾਨੀ ਅੰ
 ਰੋ ਗੀਤ ਹਾਨੀ ਹੋ ॥ ੬੫ ॥ ਦਯਾ ਸਿੰਘ ਧਰਮ ਸਿੰਘ ਮਨ
 ਸਿੰਘ ਸੰਗਤ ਸਿੰਘ ਸੰਤ ਸਿੰਘ ਪਾਚਹੁ ਸੁਆਗੇ ਮੈਂ ਬਿਰ
 ਇਕਗਾ ਕਮਰ ਕਸਾਇ ਕਰ ਚਿਤੁ ਲਸਾਇ ਕਰ ਨੈਨ ਨ
 ਰਸਾਇ ਕਰ ਪ੍ਰੇਮ ਬਾਰਿਨਾਇ ਕਰਾ ਕਹੀ ਕਰੁਨੇ ਸੁਨੇ ਖਾਲ
 ਸਾਦਿਨੇ ਸਾਬ ਖੁਸੀ ਹੋ ਬਿਸੇਸ ਲਈ ਸਰਬ ਨਸਾਇ ਕਰ
 ਸੁਤ ਬਿਤ ਹਾਨ ਕਰਿ ਸਰਬ ਸਦਾ ਨ ਕੰਤ ਮੈ ਪਾਏ ਆਨ ਕਰ
 ਕਾਲਿ ਕਾਮਨਾਇ ਕਰਾ ॥ ੬੬ ॥ ਪਾਂਚ ਨਹੀ ਸੀ ਸਦੇ ਯੋਪ
 ਚਨ ਅੰਮ੍ਰਿਤ ਲਯੋ ਪਾਂਚ ਨੇ ਮੇਂ ਪਰਮੇਸ ਬੇਦੁ ਕਹਿ ਤਹੋ ॥
 ਪਾਂਚ ਹੀ ਸੈਰੀਤ ਪਾਰੀ ਪਾਂਚ ਨ ਤੇ ਗਤਿ ਨ ਮਾਰੀ ਪਾਂਚ ਹੀ ਬਿ
 ਕਾਰ ਹਾਨੀ ਪਾਂਚ ਹੀ ਸਾਹਿਤ ਹੋ ॥ ਤੁਤੇ ਅਬ ਪਾਂਚ ਹੀ ਕੋ ਦਈ
 ਗੁਰਗਾਦੀ ਜਾਂਚ ਆਜਹੀ ਤੇ ਪਾਂਚ ਨ ਕੀ ਪੂਜਨ ਮਹਤ ਹੋ ॥
 ਜਹਾਂ ਮੇਛੇ ਪ੍ਰਿਅ ਪਾਂਚ ਤਹਾਂ ਮੇਰੇ ਹੋ ਸਾਂਚ ਜਮ ਆਂਦੁ ਪਹੁ
 ਨ ਕੀ ਦਯਾ ਤੇ ਦਹਤ ਹੋ ॥ ੬੭ ॥ ਐਸੇ ਬਰ ਬਰ ਬਰ ਕਰੁਨ
 ਕੰਕਰ ਕਰ ਦੁਹਗੁ ਰੂਠੇ ਰਰ ਸੀਸੁ ਹੀ ਨਿਵਾਏ ਹੋ ॥ ਸੰਤ ਸਿੰ
 ਘ ਸੀਸ ਜਿਗਾ ਕਲਗੀ ਦੇ ਜਗਦੀਸ ਆਪਨ ਸਮਾਨ ਸੇਸ
 ਮਾਨੇ ਸੇਸ ਚਯੋ ਹੋ ॥ ਕਹੀ ਏਹ ਸਰੋਕੇ ਸੰਬੁ ਹਸੇ ਸੰਭਾਲ ਲੇ
 ਹੁ ਸਤ ਨਾਮੁ ਆਰਦੇ ਹੁ ਸੀਸ ਦੇ ਨਾਅਯੋ ਹੋ ॥ ਐਸੇ ਕਹੀ

ਗਾਇਕਰਉਰਸੇਲਗਾਉਕਰਬਰੈਬ੍ਰਹਮਾਨਿਗਮਗਮਲਪਾ
 ਯੋਹੈ॥੬੮॥ ਬੋਲੇਤਬਸਭਸਿੰਘਸੁਨਿਅੰਧੁਰਪ੍ਰਸਿੰਘਾਮਾ
 ਪਰਮਚੰਦਸਿੰਘਬਾਨਰਸਮਾਨਹੈ॥ਰਾਉਗੀਬੜਾਈਪ੍ਰਤ੍ਰਾਈ
 ਤੇਕਸੈਦੀਭਾਈਆਪਨੀਕਮਾਈਕੋਨਰੰਚਕਗੁਮਾਨਹੈ॥ਯਾ
 ਬਏਹੀਬਰਬਰਮਾਗਤਹੈਜੋਰਕਰਿਜਿਹੋਜੇਨਿਜਨਮੈਕਰਮਕੇ
 ਕਮਾਨਹੈ॥ਤਹਾਂਤਹਾਂਸੁਆਮੀਗੁਰੁਸੇਵਕਸੁਮੇਰਹਰਿਸਾਦੁਪਾ
 ਨਤਾਈਧਰਨਿਬਹੈਨਿਦਾਨਹੈ॥੬੯॥ ਦੀਨੋਬਰਬਰਹੋਹਿਅੰ
 ਸਹੀਅਮਰਸੁਯਾਯਸਰੋਸੁਘਰਤਹਾਂਤੁਮਹੁੰਕੋਘਰਹੈ॥ਹਮਰੋਸਰੂਪ
 ਸੇਈਤੁਮਰੋਸਰੂਪਅੰਰਤੁਮਰੋਸਰੂਪਸੇਹਮਰੋਸੁਖਕਰੈ॥ਅੰ
 ਸੇਕਹਿਸੰਗਤਿਸਿੰਘਸੰਤਸਿੰਘਤਹਾਂਰਾਖੇਮਯਸਿੰਘਧਰਮ
 ਸਿੰਘਦੁਆਸਿੰਘਬਰਹੈ॥ਅਤਹੀਅਸੀਸੈਬਕਸੀਸੈਬਕਸ
 ਤਬੇਰਬੇਸਮਤੇਬਾਹਰਹੈਬੋਲੇਚਿਤਧਰਹੈ॥੭੦॥ ਸੁਨੇਦੁਆ
 ਸਿੰਘਮਾਨਸਿੰਘਅੰਧਰਮਸਿੰਘਅਗੇਹਮਜਾਤਪਾਛੇਮਾਓਤੁ
 ਮਤਾਰੇਤਕਾਅਸਕਹਿਕੋਤੁਕੀਕ੍ਰਿਪਾਲਕਲਗੀਧਰਤਮਥਕੋ
 ਮਸਾਲਚੀਕੋਤਾਗੀਦਈਨਿਰਸਕਾ॥ਹਿੰਦੁਨਕੇਪੀਰਜੇਗੋਬਿੰਦ
 ਸਿੰਘਭੁਯੋਜਤੁਗਹੋਜਨਜਾਤੁਜਿਹਾਜੇਅੰਮੇਹਵਿਸਾਕਾਏ
 ਕਤੀਰਤਕਏਕਓਰਮਾਯੋਜਕਿਦਸਸਹਸਸਰਕਗਏਦੇਵਲੋ
 ਕਸਕਪਕਾ॥੭੧॥ ਯੇਹਜਾਤਵਹੁਜਾਤਯੇਹਗਯੋਵਹੁਗਯੋਕ
 ਯਾਗਯੋਕਯਾਜੈਹੈਮੁਖਤੇਬਕਤਹੈ॥ਯੇਹਹੈਗੋਬਿੰਦਸਿੰਘਯੇਹ
 ਹੋਗੋਬਿੰਦਸਿੰਘਯੇਹਹੈਗੋਬਿੰਦਸਿੰਘਕਰਜੇਈਕਰਤਹੈ॥ਧਿ
 ਤਪੁਤਮਾਤੁਲਸਸੁਰਸੁਰਗੁਰਨਰਹੇਰਤਨਕੋਊਜਿਹਪਵਤਹਰ
 ਤਹੈਅਭੁਨਤਹੈਮਾਠਮਠਮਰਤਹੈਹਾਰਹਾਰਤਉਲਗੀਬਾਬਰਸਿ
 ਕਨਾਗਨਤਹੈ॥੭੨॥ ਇਹਿਬਿਧਿਹਤਸੈਨਮਾਛੀਵਰੇਕੇ

੫ ਐਨਹਜੀਕੋਸਰੂਪਕਰਸੈਨਤੇਨਿਸਰਗੋ। ਕੈਯੋਉਤਪਤੁਭ
 ਯੋਸਰੂਉਤਪਤੁਭਯੋਕੋਉਨਾਬਿਘਾਤੁਯੋਬੁਧਬਲਛਰਗੋ।
 ਜਾਂਕੇਨਮਲਏਤਵਬੰਧਨੁਬੰਧਨੁਰਿਜਗਤਸਰਿਤਸਰਤਰਤੋਥੇ
 ਤਰਗੋ। ਲੀਲਾਸੀਰਸੀਲਾਕੀਵਸੀਲਾਮਾਤ੍ਰਹੀਲਾਕਰਸੁਗ
 ਨਾ। ਸੀਲਾਧੁਜਾਸੁਰਤਾਕੀਕਰਗੋ॥੭੩॥ ਗਇਕਲਾਕੋਟ
 ਤ। ਸੋਢੀਬਰਬੈਠੈਜਾਇਜਦਪਿਜਮਨਅਜਮਨਸੇਕਰਮ
 ਕਾਘਗਾਇਕੀਗੁਹਾਰਮਾਧਨਗਗਤਿਹਾਰ। ਤਿਨਸਤਦਵ
 ਜਮਿਨਲਿਖਾਇਗਯੋਤਬਨਗ। ਅਭਾਤਬਰਖਤਹੀਕਰੀ
 ਗਾਇਸਰੀਗਾਇਸੁਨੀਜਿਹਘਰੀਸਰੀਸਰਿਤਾਸੁਨੇਘਗ।
 ਨਗਰਬਹਾਯੋਬਰਗਾਇਕੋਗਹਾਯੋਕਰਜਸਪਸਰਾਯੋਪ
 ਰਪਕੋਸੋਚਰਨਪਗ॥੭੪॥ ਬੋਲਯੋਦੀਨਬੰਧੁਇਹਗ
 ਮੇਮੋਬਿਰਾਜੈਆਪਆਪਕੇਪ੍ਰਤਾਪਲੁਰੋਸੁਰਨਸੋਆਵੈਜੋ
 ਸਤਗੁਰਕਹੀਏਕਕਾਜਕਰੇਸਹੀਭੇਜੋਕੋਉਅਬਮਹੀ
 ਬਿਰਹਿਦਸੁਪਲਜਾਵੈਜੋ। ਤਿਨਤਬਾਕੀਨਪੁਛੀਆਯੋ
 ਗੁਰਬੀਨਬੋਲਯੋਦੀਨਦੁਖਛੀਨਦਸਜੋਜਨਸਿਧਾਵੈਜੋ
 ਕਾਲਿਕਾਲਕਾਲਿਮਾਰਨਮਹਾਰਾਜਬਰਕਾਲਸਾਯੋਕ
 ਲਲਗਹਾਲਹਿਅਲਾਵੈਜੋ॥੭੫॥ ਰਹੋਜਬਰੇਫਜ
 ਮਦਿਨਮਨਿਗੁਨਗਾਮਕਹੀਹੋਰੋਤੁਪਰਆਵਤਹੀਮਾਹੀਹੋ
 ਅਵਰਲਖਤਕਹੀਰਾਉਰੀਸਕਤਨਾਥਨਰਕੀਨਗਤਬੀ
 ਸੋਜੋਜਨਕੋਰਾਹੀਹੈ। ਮਾਹੀਕਹੀਕਥਾਜੋਅਕਥਾਹਿਯਮ
 ਥਾਕਰਮਾਤਨਸਮੇਤਸੁਤੁਭਈਜਥਾਜਾਹੀਹੈ। ਬੋਲਯੋਪ੍ਰਤੁ
 ਫੇਰਅਰੇਤਾਸਕਾਹੂਕਰਯੋਨਾਹਿਕਹੀਕਰਯੋਸੋਮਲੇਰਕੋ
 ਟਮਾਰਧਾਹੀਹੈ॥੭੬॥ ਖੜੀਇਕਦੋਰੁਰਅੰਗਮਸਿੰਘ

ਤਿਲੋਕ ਸਿੰਘ ਇਨਸਿਸਕਾਰੇ ਸੁਤ ਮਾਤੁ ਜੀ ਕੇ ਅੰਗ ਹੈ। ਨੌਨ
 ਨ ਤੇ ਬਹੀ ਧਾਰ ਬੋਲੇ ਦੀ ਨਦੁ ਧਹਾਰ ਤੁਰਕਨ ਜਰਗਾਰ ਗਏ ਸੁਰ
 ਸੰਗ ਹੈ। ਹਿੰਦੁ ਮੇਅ ਹਿੰਦੁ ਨ ਕੀ ਜਰਨਾਹਿ ਨ ਦੇਂਹੋ ਸਿਰ ਹਿੰਦੁ
 ਹਰ ਫਿਰ ਵੈਹੋ ਸੋ ਅਭੰਗ ਹੈ। ਅਨੰਦ ਮੇਹੇ ਹੇਰ ਹੇਰ ਰਹੈ ਗੋਮਲੇ
 ਰਮੇਰ। ਇਨ ਸੇਕਰੈ ਜੇ ਮੇਰ ਗਰੈ ਸਰਬੰਗ ਹੈ। ੧੭॥ ਰਾਇਕ
 ਲਾਗੁ ਰਬਰ ਕੇ ਪਕਾਪੇ ਬਰਬਰ ਮੇਰੇ ਹੂੰ ਤੁਰਕ ਘਰ ਕਹਿਪ
 ਰੋਪਗਾਪਗ। ਤਬਤਾਹਿ ਦੀ ਨੇਖੰਡਾ ਕਰ ਜੋਗ ਬੇਅਪਖੰ
 ਰੂ ਸੇਵਤ ਜੋ ਸਮ ਅੰਤੁ ਬੀਸ ਬਿਸਤਰ ਕਰ। ਅੰਏ ਸੇਕਾਹਿ ਗੁਰੁ
 ਰਾਇ ਦੀ ਨੇਕੇ ਬਿਰਾਜੇ ਜਾਇ ਸੇਵੇ ਸਤੁਰਾਇ ਸੋ ਸਮੀਰ ਗਾਇ
 ਹਿਤਧਗ। ਤਹਾਂ ਤੇ ਜਫਰ ਨਾਮ। ਲਿਖਿ ਗੁਰੁ ਗੁਨਗਾਮਾਪ
 ਹਿਗਾਇ ਸੁਆਮ ਜਾਮਾ ਭੋਜੋ ਦਯਾ ਸਿੰਘ ਨਗ। ੧੮॥
 ਰਾਮੋ ਲਿਖੋ ਸੁਨੋ ਸਾਹ ਸਪਥਾਤਿ ਹਾਰੀ ਚਾਹ ਹਮ ਪੁਰਤਾ
 ਗਯੋਤਾਹਿ ਤਉ ਜੰਗ ਪਗਾਜ ਬਾ। ਚਾਲੀ ਸਫੁ ਧਿਤ ਨਰਤਾ
 ਪੇਦ ਸਲਾਖ ਪਰ ਕੰਨ ਸੀ ਸੁਨੀਤ ਕਰਿ ਮਾਰੇ ਸੁਤ ਸਿਖ ਸਬਾ
 ਪਾਥਰ ਕੇਟੁ ਕਰਾਖੇ ਕਰਤ ਹੇ ਬਿਸਰਾ ਮਭੁਜਤੁ ਹੇਨਾ ਮਕਮਕ
 ਹੂੰ ਸੋਨਾਰਾਖੋ ਕਥਾ। ਹੁਜੀ ਓਖ ਬਰਦਾਰ ਖਾਲਸਾ ਭੁਯੋਤਿ
 ਅਹੁ ਤੁਰਕਨ ਜਰਜਾਰ ਕਰ ਕਰ ਵਾਰੁ ਅਬਾ। ੧੯॥ ਚੜ੍ਹ
 ਸੁਤ ਮਾਹੇ ਮੇਰੇ ਬਾਰੇ ਬਾਰੇ ਜੇ ਦਲਾਰੇ ਮੋਹਿ ਤੋਨ ਮਯੋਯਾ ਮੇਕੋ
 ਨ ਸੁਰਤਾਈ ਹੈ। ਕਸਮ ਕੁਰਾਨ ਕਰੀ ਰਸਮ ਨਾ ਪੂਰੀ ਕਰੀਭੁ
 ਸਮ ਸੁਜਰ ਕਰੀ ਅਸਮ ਨ ਸਾਈ ਹੈ। ਰਾਖਤ ਗੁਮਾਨ ਸੋ ਕੁਰ
 ਨ ਕੋ ਬਿਥਾ ਸੋ ਭੁਪਵਗਾਰ ਕੇ ਪਰਨ ਮੁਕਤ ਨਾਹਿ ਗਾਈ ਹੈ।
 ਬਿਨਾ ਪੈ ਮਭੁਗੁ ਤਿਭੁਜਨ ਭੁਗਵੰਤੁ ਜਕੇ ਦੁਸਹੀ ਜੁਗਾਤਿ ਕਾ
 ਹੁਪਾਈ ਹੈ ਨ ਪਾਈ ਹੈ। ੨੦॥ ਇਤੁ ਗਰਬਰ ਕਰ ਜੀਗ

ਲਮੇਮੰਗਲਕੋਕਬੀਇਤਕਬੀਵਿਤੁਬਿਹਰਤਬਨਬਨਾ॥ਸਿਖ
 ਨਕੇਸੰਗਟਹਰਤਹਰਿਭੁੰਤਨਕੇਬਾਤਨਤੇਬਰਤੇਸੁਪਨਤੇਧਰਮ
 ਧਨਾ॥ਚਾਕਰਬਰਾਹਾਖੇਸੰਗਮੇਅਪਾਰਸੁਨੀਸੁਧਸਿਰਹਿਦ
 ਨਜੁਆਏਬਰਸੇਨਸਨਾ॥ਸੰਗਮੇਕਪੁਰਾਲਯੋਤੁਰਕਜਰੁ
 ਰਾਇਤਸਤਗੁਰਪੁਰਾਤਕਯੋਮੁਕਤਕਰਨਜਨ॥੮੧॥
 ਤੋਲੋਮਾਧ੍ਰੇਦੇਸਕੋਬਿਸੇਸਨਰਬਰਆਏਸੁਧਰਮਧਰਧਾਏਪਾ
 ਏਗੁਰੁਬਰਹੈ॥ਨਿਗਖਿਸਮਅਸੁਸਰਸੇਵਾਕੋਸੁਹਿਤਕਠਬਿਨਤੀ
 ਬਿਬਾਧਬਿਰੇਅਗੇਗੁਰੁਸਰਹੈ॥ਜੀਗਰੰਗਜੁਰੇਪਾਇਪਾਛੇਨਾਹਿ
 ਮੁਰੇਬਾਜਛੁਪਿਤਸੇਪੁਰੇਤੁਰੇਅਗੇਹੀਕੋਧਰੇਹੈ॥ਏਕਏਕਮਰੇਟੇਕ
 ਗੁਰਉਰਧਰੇਧਾਮਬੈਕੰਠਕੋਸਰੇਕਰੇਕਾਮਨਾਮਕਰਹੈ॥੮੨॥
 ਬੋਲਯੋਤੋਵਜੀਦਖੰਨਸੁਨਹੋਕਪੁਰਾਖਾਨਪਾਨਿਕੋਬਤਾਓਸ
 ਭੁਸੈਨਤ੍ਰਿਖਾਭਰੀਹੈ॥ਕਾਹਿਤਕਪੁਰਾਅਬਨਾਹਿਨੈਜਨਾਬਇ
 ਹਾਂਪਾਛੇਕੋਸਵਾਦਸੋਲੀਅਗੇਤੀਸਪਰੀਹੈ॥ਪਾਛੇਮੁਗੀਸੈਨ
 ਇਤਆਏਗੁਰਮੇਨਹੇਰੇਸਿੰਘਸੁਰਬੈਨਬਰਦਾਨਕੀਪਰੀ
 ਹੈ॥ਜੇਤੇਪੈਰਅਗੇਮਰੇਤੇਤੇਬੜੇਨਿਪਕਰੇਕਰੁਟਾਸੋਭ
 ਰੇਮੁਖਪੋਛੁਨਿਜਕਰੀਹੈ॥੮੩॥ ਜਬਉਨਤਾਲਿਸਨਪਾਯੋ
 ਬਰਦਾਨਬਰਚਾਲਿਸਮੇਮਹਾਂਸਿੰਘਸਿਸਕਤਭਾਯੋਹੈ॥ਤਾ
 ਸੋਭਰੁਬਰਗਾਯੋਮਾਂਗਲੈਜੇਮਨਭਾਯੋਮੇਰੇਮਨਭਾਯੋਤੇਰੇ
 ਸਮੇਅੰਤਆਯੋਹੈ॥ਬੋਲਯੋਕਰੁਟੇਸਕਹਾਂਮਾਂਗਬੇਕੀਬਾ
 ਕੀਰਹੀਦਰਸਨਪਾਯੋਅਬਅੰਤਨਿਪਰਾਯੋਹੈ॥ਮੁਨਿਜ
 ਨਗਨਗਾਯੋਬੇਦਨਹੀਹੈਬਤਾਯੋਸੋਤੋਸਭਪਾਯੋਕਹਾਂਹਮਤੇ
 ਅਪਾਯੋਹੈ॥੮੪॥ ਬੋਲੇਮਹਾਰਾਜਸੁਨਮਹਾਂਸਿੰਘਅ
 ਜਮਾਂਗਮੇਰੇਮਨਰਾਜਸਾਜਜੇਤਕਚਹਤਹੈ॥ਕਹੈਤੋਜੀਅ

ਇਹੋਹਿਮੁਕਤਕਰਾਉਹੋਹਕਹੈਸੋਈਕਰਿਦੇਹਿਮਹਿਮਾ
 ਮਹਤਹੈ॥ ਮਹਾਂਸਿੰਘਕਹੀਮਹਾਰਾਜਸਹੀਸਭਕਹੀਰਹੀ
 ਏਕਮਾਂਗਬੇਕੀਸਹੀਸੋਸਹਤਹੈ॥ ਪਦਸੰਗਜੂਟੀਕਬਹੁਨ
 ਨਾਥਛੂਟੀਭੂਖਪਾਸਮਤਲੂਟੀਟੂਟੀਮੇਲਨਕਹਤਹੈ॥ ੮੫॥
 ਜੀਵਈਸਗਮਾਨਜਗਦੀਸਨਬਰਾਬਰਹੈਦਾਸ
 ਨਤੇਬਿਗਰਤਸਾਹਿਬਬਨਾਇਹੈ॥ ਸਮੇਕੀਕਠਿਨਤਾਈ
 ਸਭਰੇਨਾਸਹੀਜਾਤਤਾਮਪਰਾਧੀਮਾਤਬਿਖਤੋਨਪਿ
 ਮਾਇਹੈ॥ ਆਪਨੀਜੋਕਰਨੀਕੋਨਹਿਨਕੁਰੇਸੋਭੁਰਗਓ
 ਗੀਕ੍ਰਿਪਾਕੋਭੁਰਮਾਸਰੇਅਘਾਇਹੈ॥ ਏਤੋਬਰਪਾਇਹੈ
 ਤੋਦਾਸਸੁਖਪਾਇਹੈਸੋਗੁਨਿਗਨਮੁਨਿਜਨਕਬਿਜਨਗ
 ਇਹੈ॥ ੮੬॥ ਬਿਹਸੇਬਿਲੋਕਬਰਬੋਲੇਏਵਮਸਤੁਗੁ
 ਰੁਮਹਾਂਸਿੰਘਕਰੀਬਰੀਮਹਾਂਸਿੰਘਕਰਨੀ॥ ਸ੍ਵਰਬਰਹਿ
 ਤਪਰਮਾਰਬਸਾਹਿਰੁਮਰਸ੍ਵਰਬਲਹਿਤਹਿਤਕਰੀਗੁਰਪ
 ਰਨੀਅਜੇਬਤੇਨਿਕਾਰਪ੍ਰਭੁਕਾਗਦਬਿਦਾਵੇਵਾਰਤਾਕੇ
 ਅਗੋਠਗਾਅਘਹਗਾਗੁਰਬਰਨੀ॥ ਸੁਨਬੁਧਏਸਰੇ
 ਹਿਕਿਯੋਮਵਧੇਸਾਨਿਜਾਦੇਸਤੇਬਿਸੇਸਨਿਜਭਗਤਿ
 ਅਚਰਨੀ॥ ੮੭॥ ਛੁਟਿਗਏਪ੍ਰਾਨਗੁਰਚਰਨਨਪਾਨ
 ਆਨਸੀਗੁਰਨੇਨਿਜਕਰੇਦਾਰਸਭਕੇਕੀਆਏਕਮਾਈਭਗੋ
 ਰਹੀਜੀਅਤਸਭਗੋਗੁਰਮੁਕਤਦਮੁਕਤਸਰੇਵਰਕਰਦੀ
 ਮਾਮਕਰਨਹਾਇਤਹਾਂਮਕਰਬਿਹਾਇਸਭਸੁਰਪੁਰਜਾਏਤੋ
 ਅਮਰਪਦ੍ਮੀਆਜਾਇਦਮਦਮਾਪੁਨਕੀਨੇਦਮਦਮਾਤੁ
 ਹਾਲੀਨੇਦਮਦਮਾਉਰਮਾਨੇਦਪੁਰਲੀਆ॥ ੮੮॥ ਤੁਲ
 ਸਿੰਘਪਰਕਰੀਕ੍ਰਿਪਾਗੁਰਬਰਤਥਾਦਨਸਿੰਘਬਰਬਰਪਾਏ

ਮਨਭਾਵਤੋ। ਰਾਮਸਿੰਘਸਿਮਾਮਸਿੰਘਏਉਕ੍ਰਿਪਾਪਾਤ੍ਰੁ
 ਏਪਰਮਧਰਮਸਿੰਘਸੇਵਾਮੇਸੁਭਾਵਤੋ। ਰਾਮਸਿੰਘਤਿਲੇ
 ਕਸਿੰਘਬਰਬਰਦਾਨਪਯੋਰਾਜਪਯੋਅਬਲੈਸੋਰਾਜਕਹ
 ਵਾਵਤੋ। ਨਗਰਪਟਯਾਲਾਅਲਾਸਿੰਘਕੇਸੁਆਲਾਬਨ
 ਨਾਭਾਮੇਸੁਨਾਭਾਨਿਪਚੈਧਰੀਕਹਾਵਤੋ। ੮੯॥ ਨਵਾਦਿਨ
 ਨਵਮਾਸ^{ਤਿਲੇਕਸਿੰਘ}ਨਵਪਲਸੀਗੁਰੂਗੋਬਿੰਦਸਿੰਘਬਿਰੇਦਮ
 ਦਮਾਮੇ। ਅਗੋਕੀਸਰਤਕਰੀਤਾਗੀਦ੍ਰਿਤਰਤਨਾਹਿਨਮਰਤਕ
 ਰੀਦਰਤਸੁਜਮਾਮੇ। ਕਹੀਮੇਗੀਕਾਸੀਯਹਬੁਧਿ^{ਕਰੀ}ਬਿਦਯਾਗਾਸੀ
 ਇਹਗਹਿਤਜਗਾਸੀਪਾਇਮੁਕਤਸੁਸਮਾਮੇ। ਅਨੰਦਨਗਰ
 ਸਹਪਿਅਮੋਹਿਪੁਰਬਰਮੁਕਤਕਰਤਨਰਅਨਰਨਤਮਾਮੇ।
 ੯੦॥ ਕਛੁਦੁਰਸੰਗਜਾਇਬੁਲਸਿੰਘਭਾਜਮੇਅਇਰਾਮ
 ਸਿੰਘਸਮਾਮਸਿੰਘਜੇਉਭਾਜਮਾਏਜਬਾ। ਕਹਯੋਗੁਰੁਬ
 ਰਮਾਰਦਕਰਨਮੋਘਰਮੋਰੋਬਰਦਨਬਰਮਾਲਵਾਭੁਯੋਸੁਸ
 ਬਾ। ਸੇਵਕੀਨਿਹਾਰਕੈਧਰਮਸਿੰਘਪਰਮਕੀਕਰਮਕੈਆਪਈ
 ਪਠਾਏਨਿਜਨਿਲੇਤਬਾ। ਸੇਵਕੀਕੀਸਹੀਰਾਖੀਦਨਸਿੰਘਸਹੀ
 ਸੁਲੀਸਰਵਾਹੀਸਹੀਮਹਾਸਿੰਘਸਮਸਰਅਬਾ॥ ੯੧॥
 ਰਾਜਪੁਤਦੇਸਸੇਢੀਏਸਗਏਪੁਤਕਮਿਲੇਰਾਜਪੁਤਜੇਸਪੁਤ
 ਕੁਲਵਰੇਹੈ। ਮਿਲੇਦਯਾਸਿੰਘਆਇਕਹੀਕਥਾਸਤਭਾਇਤੁਰ
 ਕਨਨਰਗਾਇਅਤਿਹਿਦੁਖਰੇਹੈ। ਤੋਲੋਕਾਹੁਕਹੀਸਾਹਮਕੋਏ
 ਰੇਦਿਨਮਾਹਿਸਤਿਗੁਰਕਹੀਜਮਜਾਤਨਾਸਹਾਰੇਹੈ। ਗਾਦੀਲੈ
 ਆਜਮਸਾਹਅਯੋਬਹਾਦਰਸਾਹਨੰਦਲਾਲਕੀਸਲਾਹਸ
 ਰਨਸੁਪਾਰੇਹੈ। ੯੨॥ ਭਾਈਨਿਦਲਾਲਗੁਰਪ੍ਰੇਮਿਨਮੇਂਜੇ
 ਬਿਸਾਲਤਿਨਕੀਵਿਕਾਲਤਸੇਸਾਹਬੁਤਕੀਬਨੀ। ਨਿਜਸ

ਰਮਾਰਸਰਕਾਰਮਾਰਯੋਆਜਮਕੋਸਰਸਰਸਮਸਰਅੰਰਨਸ
 ਰਸਨੀਯੋਸੋਕਨਾਮਾਲਿਖਿਸਾਹੁਕੇਜੋਦਰਸਨਚਾਹਅਗ
 ਰੇਮੇਦਯੋਤਾਹਸਾਹਿਬਬਰਧਨੀਗਹਿਕੋਚੋਮਾਸਖਾਸਖੁ
 ਗੀਕਰੀਜਨਆਸਨਿਤਨਵਮੰਗਲਕੀਨਿਤਨਵਹੀਨਨੀ
 ੮੩॥ ਇਕਦਿਨਸਾਹਕੋਬੁਲਾਇਪਤਸਾਹਸਾਚੇਕਹੀ
 ਕਯੋਕਰੋਜੋਕਰਾਰਕਿਓਆਪਨੋਮੇਰੇਜੇਪ੍ਰਬਲਸਤ੍ਰਮੇ
 ਹਿਦੇਹੁਕੈਇਕਤ੍ਰਮਾਰਹੁਭਾਹੁਜੈਸੀਮੇਗੀਚਿਤਬਾਪਨੇ
 ਬੋਲੋਜੋਬਸੁਧੇਸਏਕਬਰਸਅਵਧਦੇਹਅਮਲਹੈਨ
 ਯੋਕੁਯੋਅਮਲਨਜਾਪਨੋਬੋਲੇਮਹਾਰਾਜਰਾਜਲੋਕੁਸੇ
 ਨਭਾਜਜਾਨਸਾਪਕੇਨਬਾਪਜੈਸੀਕਰੀਤੇਰੇਬਾਪਨੋ॥
 ੮੪॥ ਬਰਸਾਬਿਤੀਤੇਨਿਜਬੰਦਹਿਪਠਾਇਸਭਤੁਰਕ
 ਗਰਕਕਰਫਰਕਮਿਟਾਂਊਗੋ॥ ਆਖਨਾਦਿਖਾਇਫਲਸਰ
 ਧਾਬਧਾਇਗੁਰਨਾਨਕਮਨਾਇਧਾਇਧਾਂਮਨਿਜਜਾਂਊਗੋ॥
 ਬੋਲੋਸਰਕਾਰਏਕਬਰਖਕਰਾਰਯਾਮੇਫਰਕਨਿਹਾਰੋਤੋ
 ਤੇਮੇਂਗੀਗਹੁਜੇਜਾਂਊਗੋ॥ ਲਖਾਊਗੋਮੇਂਗੁਰਦੁਆਰਾਅਗੇ
 ਹਾਊਰੋਬਿਚਹੁਬਚਨਬਿਚਾਰਸਾਰਸੁਬਨਗਹਾਂਊਗੋ॥ ੮੫॥
 ਅਬਜਾਇਦਾਖਿਨਕੋਦੇਸਮੇਂਸੁਧਾਰੋਨਾਬੁਰਾਊਗੀਸਹ
 ਇਸੀਸਹਾਬਕੇਪ੍ਰਤਾਪਤੇ॥ ਅਜੇਸੁਧਕੁਜੇਸਾਹਿਮਹਾ
 ਜਗੁਰਨਾਹਿਆਪਕੇਬਿਰੋਧਬੁਧਿਬਿਗਰੀਜੋਬਾਪਤੇ॥ ਸੁ
 ਨਿਗੁਰਕਹੀਸਹੀਹਮਦੁਚਲਹਿਤਹੀਰਹੀਸਹੀਸਹੀਕਰ
 ਲੇਉਨਿਜਦਾਪਤੇ॥ ਐਸੇਕਹਿਜਾਪਭੇਕੀਆਪਤੇਤੁਮਹੀਕ
 ਰੀਦਾਖਿਨਸਵਾਰੀਕਰੀਤਖਿਨਅਤਾਪਤੇ॥ ੮੬॥ ਦੇਸ
 ਨਉਧਾਰਤਸੁਧਾਰਤਧਰਮਧਨਪਾਰਤਸੁਜਨਗਨਮਾਰਤਸੁ

ਅਰਿਜਨਾ ਨਿਤੀਤਟ ਤੀਰਥਨਦੇਰਨਾਮ ਬਿਦਤਜੇਗੀਗਾ
ਗੋਦਾਵਰੀਤੀਰਥਜਸੁਪੁਰਾਨਰੁਨਾਪੁਨਿਜੋਦਖਆਗੇਨਾ
ਮਨੀਦੀਤਟਪੁਨਬਾਮਜਾਇਸੋਢੀਗਾਮਕੀਨੋਅਬਚਲਪੁ
ਰਪਨਾਜਗਾਬਸੇਜਮਗਨਰੂਰਤਰਹਤਮਨਘਰੀਘਰੀਛਿ
ਨਾਛਿਨਦੁਲਭੁਬਸਨਜਨਾ॥੯੭॥ ਸੀਗੁਰੁਜੁਕਹੀਯੇਹ
ਥਾਨਹੈਪੁਰਾਨੋਮਮਮੋਮਿਨਕਹਤੁਮਹਜਿਦਧਰਮੇਗੀਹੈ॥੯੮॥
ਹਰੀਹੁਣੀਹੋਤਹੁਜਤਸੁਹਿਮਤਸੋਸਾਹਕੇਸਮੀਪਦਰਖਾ
ਸਦਈਪ੍ਰੇਰੀਹੈ॥ਸਾਹਕਹੀਪਾਤਸਾਹਸਾਚੇਪਾਤਸਾਹਪਾਸ
ਜਾਊਕਰਦੇਹੈਸਾਫੁਇਨਸਾਫੁਹਿਨਿਬੇਰੀਹੈ॥ਉਨਪੇਨਮੋਰੋ
ਬਲਸਾਂਚੇਮੈਸਚੈਛਲਬਨਨਿਰਬਲਚਲਦਲਦੁਖਢੇ
ਰੀਹੈ॥੯੯॥ ਆਇਸਤਗੁਰੁਪਾਸਰਖਦਈਦਰਖਾਸ
ਸੀਮੁਖਪ੍ਰਕਾਸਕਹੀਧਰਤਿਪ੍ਰਮਾਣੀਹੈ॥ਮੇਰੀਤਪੋਭੂਮਯੇਹ
ਬੀਤੇਯਾਮੇਬਹੁਅਹਿਤਾਤੇਅਬਖੋਦਲਾਹਿਅਕਬਕਹਾਨੀ
ਹੈ॥ਬੇਦੀਮਿਲੀਚੌਕੀਰਾਸਪਗਕੀਖਰਾਉਖਾਸਜਲਕੋਕ
ਮੰਡਲਅੰਧੁਨੀਕੀਨਿਸਾਨੀਹੈ॥ਤਉਗੁਰੁਬਰਦਈਅਧਿ
ਕਮੁਹਰਲਈਧਰਾਨਿਜਕਰਕਹੀਬਰਰਜਧਾਨੀਹੈ॥੧੦੦॥

ਬੀਤੇਬਰਬਰਖਪਰਦਲਯੇਸਰਖਕੈਸਾਹਸੇਨਰੁਣੀ
ਤਈਸਾਹਸੇਕਰਾਰਕੀ॥ਤਬਗੁਰੁਬਰਬਰਬੰਦਾਨਰਬਰਪਠ
ਜਬੈਰਾਗੀਸੁਘਰਪਰਪ੍ਰੇਮਕੋਬਿਚਾਰਕੀਤਨੇਸਿਰਹਿਦੇਅੰ
ਰਅਧਿਕਨਹਿੰਦਨਕੀਜਿਨਾਜਿਨਕੀਨੀਗੁਰੁਸੰਗਨਰਨਰਕੀ
॥ਉਨਕਹਿਮਾਰਮਾਰਜਗਹਿਦਿਖਾਰਜਸਾਂਸਤਾਦਿਖਾਈਜਮ
ਸਾਂਸਤਾਬਿਹਾਰਕੀ॥੧੦੦॥ ਦੇਸਹਿਸੁਧਾਰਗੁਰੁਦੇਹਿਨਸਿ
ਘਾਰਭਯੋਬੰਦਾਹਿਹੀਕਾਰਸੇਕਰਾਰੁਭੂਲਿਗਯੋਹੈ॥ਚਾਹਿਯੋ

ਨਿਜਕਰਗੁਰੁਤਾਈਕੋਚਵਰਤਬਤਾਹੀਸੀਬਿਨੋਦਸਿੰਘਬਰ
 ਜਤਭਯੋਹੈ। ਪਾਂਚਸਿੰਘਬਤਗੁਰਸਰਨਸਮੀਪਆਏ। ਇਤ
 ਅਕੁਲਾਇਸੇਜਮਨਨਹਖਯੋਹੈ। ਗੁਨਨਗੀਭੀਰਬੀਰਤੀ
 ਰਸੀਗੋਦਾਵਰੀਕੇਦਆਸਿੰਘਸੀਗਲੈਸਰਨਸਾਹਅਯੋਹੈ।
 ੧੦੧॥ ਨਵਰੰਗਸਾਹਤਨੇਸਾਹਤੇਜੇਲਯੋਹੀਰਾ ਦੀਨੋਗੁਰ
 ਬਰਗੁਰਗੋਦਾਵਰੀਡੁਧਾਹੈ। ਤਬਤੇਗੀਤਾਕੋਨਾਮਹੀਰਾਘਾਟ
 ਗੁਨਗਾਮਬੋਲਯੋਪਾਤਸਾਹਸੁਰੁ ਦੇਸਹੀਉਜਰਾਹੈ। ਕਹੀਸੇ
 ਢੀਬਰਤੁਮਕਰੀਸਰਬਰਜੈਸੇਪੂਤਅੰਪਦਰਏਕਨਦਰਨਿ
 ਰਾਹੈ। ਤਤੇਗਾਘਾਬੰਦਾ ਕੀਨੋਕਾਮਜੋਪਸਿੰਦਾ ਅਬਮੰਦਾਤੇਜ
 ਚੰਦਾਭਯੋਦਿਵਸਕੋਤਰਾਹੈ। ੧੦੨॥ ਤੁਮਰੇਲੋਸਾਹੀਰਹੀ
 ਅਗੋਵਾਹੀਵਾਹੀਸਹੀਕਛੁਕਾਲਮਾਹਿਖਾਲਸਾਹੁਰਜਕ
 ਰੈਗਾ। ਤੁਰਕਤਮਾਮਮੈਨਗਾਰਬੰਦਜੇਤੇਜਗਸਕਲਸਿੰਘ
 ਰਕੇਅਤੰਕਦੁਖਹਰੈਗਾ। ਹੀਰਾਕੋਪ੍ਰਸੰਗਤੇਦਿਖਾਯੋਅਗ
 ਨਿਤਹੀਰਾਧਰਉਰਪੀਰਾ ਜੋਸਨਨਦਾਨਕਰੈਗਾ। ਸੋਤੇਸੁ
 ਧਤਰੈਗਾਜੋਧਾਨਪ੍ਰਵਧਰੈਗਾ। ਸੋਦੇਵਲੋਕਬਰੈਗਾਸੀਵ
 ਹਗੁਰੁਰੈਗਾ। ੧੦੩॥ ਬੰਦਾਘਾਟਬਰਸੋਤੇਉਰਬਸੀ
 ਸੀਗਾਮਹੈਘਾਟਜੇਨਗੀਨਾ ਸੋਹੈਸੋਚਨਪਿਚਾਸਕੋ। ਸੀਗ
 ਤਸਾਹਬਤਰਤੀਰਬਥਿਦਿਤਕਬਾਹੀਰਾਘਾਟਤੀਰਬਗਨੇ
 ਸਉਤਪਾਸਕੋ। ਤਬਾਹੀਸਿਕਾਰਘਾਟਅਘਨਾਸਿਕਾਰਘ
 ਟਅਬਚਲਨਗਰਮੇਅਬਚਲਦਾਸਕੋ। ਤਖਤਰਚੇਜੇਰਾ
 ਰਤਿਨਹੀਮੈਸਰਦਾਰਨਮਿਤਅਪਹਧਰਅਚਲਾਬਿਲਾਸ
 ਕੋ। ੧੦੪॥ ਅਬਗੁਰੁਕਾਰਨਕਰਨਾਨਿਜਕਾਰਨਕੋਕ
 ਰਨਕਰਨਕੀਨੋਕਾਰਨਕਰਨਹੈ। ਪੈਦੇਖਾਨਜੀਦੇਖਾਨਤਾਕੋ

ਸੁਤਗੁਲਮਖਾਨਸੀਪ੍ਰਸਰਨਆਏਸੇਵਕੀਧਰਨਹੈ॥੩੭॥
 ਦੈਦੈਉਤਸਵਲਾਨਤਖਿਆਨਤਕੇਹਨਤਦਿਖਾਈਤਿਨਜਮ
 ਦਾਦੁਹਨਹੈ॥ਤਾਹਿਲਾਯੋਮਸੁਸੁਨਿਸੇਵਕਅਪਬੁਦੇਖਿਹੁ
 ਧਿਰਅੰਘਰਿਤਾਹਿਤਾਹਿਉਚਰਨਹੈ॥੧੦੫॥ ਸੁਨਕੈਬ
 ਹਾਵਸਾਹੁਭੇਜੇਸੁਜਗਾਹਤਿਨਿਸੇਵਕਰਿਚਾਹਿਕੀਓਘਾਉਉਰ
 ਕੇਮਿਲਾ॥ਸਾਚੇਸਰਕਾਰਸੁਧਲੈਬੇਸਰਦਾਰਆਏਸਾਹਿਕੇ
 ਪਠਾਏਪਾਏਦਰਸਕਰਭੁਲਾ॥ਨਵ ਦੰਕਤਾਂਨਰਾਖੀਆਗੇ
 ਦੈਕਮਾਨਨਿਰਖਿਪਰਖਿਕਹੀਖੀਚਿਨਸਕੈਛੁਲਾ॥ਐਸੀਜਬ
 ਕੀਨੀਉਰਲੀਨੀਗੁਰੂਦੇਉਕਰਿਖੇਚੀਬਲਕਰਿਕਰਹੁਧਿਰਬ
 ਹਿਚਲਾ॥੧੦੬॥ ਕਾਰਨਕਰਨਕਹੀਕਰੋਮਭਸੇਕਸਹੀ
 ਆਗਮਾਸੀਅਕਾਲਲਹੀਅਬਹਮਜਾਏਗੇ॥ਆਜਤੇਹ
 ਮਰੇਹੂਪਸੀਗੁਰੂਗੰਥਜਾਨੈਬੋਲਨਹਮਰੇਪਠਸੀਸਾਸਿ
 ਰਾਹਿਗੇ॥ਜਹਾਂਪੰਚਖਾਲਸਾਹੈਤਹਾਂਬਾਸਮੇਰੋਜਾਨਪੂਰੈ
 ਲਾਲਸਾਹੈਅਰਦਾਸਜੇਸੁਨਾਹਿਗੇ॥ਸੇਕਨਨਸਾਹਿਗੇਸੇ
 ਧਨਗਨਪਾਹਿਗੇ॥ਐਰਾਜਾਹਿਗਮਾਹਿਚਾਹਿਮੋਹਿਸੇਮਿਲਾ
 ਹਿਗੇ॥੧੦੭॥ ਕਛੁਕੇਸਕਿਰਪਲਯਾਮੇਰਹੇਸਾਵਧਾਨ
 ਏਕੇਸੇਅਕਾਲਧਾਨਧਯੇਯਕੇਧਰਾਕਰੇ॥ਰੋਗਨਤੇਸੋਗਨ
 ਤੇਸਭੁਜਲਜੋਗਨਤੇਰਾਖਤੁਹੈਰਾਖਯੋਰਾਖੈਸੀਸੈਨਾਕਰਕਰੇ
 ॥ਜੈਸੇਜਲਕਮਲਜਦਪਿਜਲਹੀਮੇਰਹੈਤਦਪਿਨਜਲ
 ਛੁਪੈਐਸੇਬਿਚਰਾਕਰੇ॥ਨਾਹਿਨੈਰੁਰਾਕਰੇਭੁਰੇਸਾਕੇਧਰਾ
 ਰੇਸੀਵਾਹਿਗੁਰੂਵਾਹਿਗੁਰੂਰਸਨਰਾਕਰੇ॥੧੦੮॥ ਕਾ
 ਤਿਕਸਦੀਸੁਜਾਨਪੰਚਮੀਸੁਤਿਬਮਾਨਚਿਤਾਹੀਚੈਨਾਈ
 ਆਗਮਾਪਾਈਗੁਰੂਰਾਈਕੀ॥ਕਸਕੈਕਮਰਸਾਵਧਾਨਹੈ

ਗੋਸੇਗਹਰਿਨਿਜਾਅਵਸਾਨਜਾਨਆਪਨੀਚਢਾਈਕੀ॥ਮ
 ਭਾਕਾਇਕਾਕੀਗੋਦਪਾਇਬਾਲਖਾਲਸਾਕੋਪਿਤਾਸੀਅਕ
 ਲਹਰੁਪਾਲਕੀਬਡਾਈਕੀ॥ਪਠਜਪਕਰਅਰਦਾਸਕਰਫ
 ਤੇਹਰਤੁਰਗਸਵਾਰਨਿਰਾਕਾਰਮੇਸਮਾਈਕੀ॥੧੦੮॥ ਯੇ
 ਹਗੁਰਬਰਕੀਅਲੋਕਿਕਅਕਬਕਥਾਕਾਹੁਨਹਿਪਯੋਪਯ
 ਕੇਉਨਾਹਿਪਵੈਗੋ॥ਰਸਨਾਪਾਵਿਤਹਿਤਕੀਨੇਗੁਰੁਕੇਕਬਿ
 ਤਾਬਿਤਕਿਤਕਰਿਚਿਤਭਾਵਨੀਪੁਰਾਵੈਗੋ॥ਉਰਗਤਿਸਰ
 ਧਾਸਪਰਧਾਗਹਿਤਹੋਇਗੁਰੁਗੋਬਿੰਦਸਿੰਘਗੁਨਗੀਥਹਿ
 ਜੇਗਾਵੈਗੋ॥ਸੁਤਬਿਤਾਚਿਤਬਿਤਭਗਤਿਮੁਕਤਿਨਿਤਪ
 ਰਤਸੁਨਤਮ੍ਰਿਤਜਨਮਨਆਵੈਗੋ॥੧੧੦॥ ਦੋਹਾ ॥ਕ
 ਲਗੀਧਰਕੀਰਤਕਬਿਤਪਾਏਸਿੰਘਸੁਮੇਗਾਅਗਹਨਧ
 ਦੀਇਕਾਦਸੀਨਿਸਾਅਵਿਸਾਨਸੁਹੇਗਾ॥੧॥ ਸੀਮਤਬਸੁ
 ਅਰੁਅਨਲਨਵਸਸਿਬਿਕ੍ਰਮਨਰਗਾਇ॥ਰਾਮਆਤਮਾ
 ਬੇਦਗੁਰਸੀਮਤਗੁਰਦਿਨਗਾਇ॥੨॥ ਯੇਹਗੁਰੁਗੁਨਮਾ
 ਲਾਬਿਮਲਰਖੁਬਰਉਰਧਰਲੀਨਾਕੈਠਕਰਤਾਤਿਹਿਦੇ॥੧
 ਗੁਰਮਨਬਾਂਛਤਫਲਪੀਨਾ॥੩॥ ਗੁਰਮਤਰਤਗੁਰਖਾਲ
 ਸਾਅਧਿਕਾਰੀਕਰਕੈਰਾ॥ਬਿਚਗਹਿਗਤਜਗਲਾਲਸਾਜ
 ਨਮਮਰਨਹਤਗੀਠਾ॥੪॥ ਇਤਿਸ੍ਰੀਗੁਰੁਗੋਬਿੰਦਸਿੰ
 ਘਕੀਰਤਿਕਬਿਤਾਵਲੀਗੁਰੁਗੁਨਗਨਮੁਕਾਵਲੀਸ੍ਰੀਸੁ
 ਮੇਰਸਿੰਘਦਰਸਿਤਾਪਾਂਸੀਬਾਬਾਸਾਧੂਸਿੰਘਪਿਤਪਦ
 ਪੰਕਜਭ੍ਰਮਰਗੋਰਖਪੁਰਨਗਰਪ੍ਰਾਪਯਾਸੁਭਾਭਵਤੁਃਲੇ
 ਖਕਪਾਠਕਸਾਵਕਾਨਮਦਸਮੇਧਾਪਾਯਾਃ੧੦॥ ੧੮੪੩ਸੰ
 ਸ੍ਰੀਸੁਧਾਸਰਕੀਤੇਲਿਖਤਮ ਵਿਸਾਖੇ੨੧ ਨਖਜ੨ਹਰਿਃ
 ੪੧੭ ਸ੍ਰੀਗੁਰੁ ਭੁਭੇ

ਅਸੁਪ	ਭੁਪ	ਮਿਤ	ਮਿਤ	ਅਸੁਪ	ਭੁਪ	ਮਿਤ	ਮਿਤ
ਜਿਘਾਹ	ਜਿਘਾਹ	੬੧	੮	ਕਰਨਕਮਿ	ਕਰਨਕਮਿ	੭੨	੬
ਸਾਰਿਬਰਾਹ	ਸਾਰਿਬਰਾਹ	੬੧	੧੨	ਕੋਤਨੇ	ਕੋਤਨੇ	੭੨	੧੫
ਬਿਸਾਹਿ	ਬਿਸਾਹਿ	੬੨	੨੨	ਅਨਮਤ	ਅਨਮਤ	੭੨	੨੨
ਅਮਰਨਥ	ਅਮਰਨਥ	੬੨	੨੩	ਸਲ	ਸਕਲ	੭੨	੨੩
ਪ੍ਰਤਿਕ	ਪ੍ਰਤਿਕ	੬੩	੩	ਗਨੇ	ਗਨੇ	੭੩	੬
ਮਿਤਿਗਤਿ	ਮਿਤਿਗਤਿ	੬੩	੭	ਥਾਰੇ	ਥਾਰੇ	੭੩	੬
ਨਮਥਾਮ	ਨਮਜੀਤਿ	੬੪	੪	ਇਤਉਐਨ	ਇਤਉਐਨ	੭੪	੬
ਜੁਕੇਸਰੀਸੁ	ਕੀਕੇਸਰੀਸੁ	੬੪	੧੮	ਸੁਪਜਹੀਨ	ਜੁਪਾਸਕੀਨ	੭੪	੧੩
ਸਲਾਹਮਰੇ	ਸਲਾਹਸਰੇ	੬੪	੨੨	ਸੁਭੀਤਭੇਰੇ	ਸੁਭੀਤਭੇਰੇ	੭੬	੮
ਬਰਾਤਾ	ਬਰਾਤ	੬੫	੨	ਭੇਰਸੂਰ	ਭੇਦਸੂਰ	੭੬	੨੦
ਜਨਹਾਰੇ	ਜੇਨਹਾਰੇ	੬੫	੧੦	ਕਰਿਅਵਸ	ਕਹਿਅਵਸ	੭੭	੬
ਆਇ	ਅਯ	੬੫	੨੩	ਜੁਸਮ	ਸੁਜਸ	੮੦	੭
ਕਮਲਚੰਦ	ਸਮਲਚੰਦ	੬੬	੧	ਤੁਕਰਾਪੇ	ਤੁਕਰਾਪੇ	੮੦	੧੫
ਗੁਹਨ	ਗਹਨ	੬੬	੧੨	ਸੁਤਮਾਰੇ	ਸੁਤਮਾਰੇ	੮੦	੧੮
ਜਗੀ	ਜਗ	੬੬	੨੩	ਖੁਤ	ਖੁਤ	੮੩	੨੩
ਦੇਸਕਕੇ	ਦੇਸਦੇਸਕੇ	੬੭	੧	ਸਾਹਿ	ਨਾਹਿ	੮੪	੧੭
ਪ੍ਰਮਾਨੇਮਮ	ਪ੍ਰਮੇਪਮ	੬੭	੬	ਨੀਤੀ	ਨੀਦੀ	੮੫	੧
ਹਭੋਕ	ਹਤੋਕੇ	੬੮	੭	ਗੋਤਾਕ	ਪੋਤਾਕ	੮੬	੬
ਸੇਰ	ਸਰ	੬੮	੧੩	ਪਾਪਾ	ਪਾਪਤਾ	੮੮	੨੧

ਵਿਗਮਾਪਨ

ਸ੍ਰਬਜਨ ਪ੍ਰਤੀਵਿਦਤਹੋਕੇ ਏਹਸੀ ਗੁਰੂਗਵਿਤਾਵਲੀਮਨੇ ਦਸੇ ੧੦
ਪਾਤਿਸਾਹਿਕਾ ਗੁਰਬਿਲਾਸ ਪੈਇਸਮੇਦਸੇ ਕੁਰੇਕੇ ਅਦਭੁਤ ਪੈਮਾ
ਸਾਰਾ ਸੂਰਜ ਪ੍ਰਕਾਸ ਪੈ ਜੋਲੇਗੇਕੇ ਕਲਿਆਣ ਵਸਤੇ ਪਹਿਲੀ ਪਾਤਿਸਾਹਿ
ਸ੍ਰੀਗੁਰ ਨਨਕ ਦੇਵਜੀਕੇ ਚਰਿਤ੍ਰ ਤੇ ਸ੍ਰੀਰਤਨਹਰੀਜਨੇ ਵਰਨਨ ਕੀਏ
ਪੈਉਸੀਧਾਰਨਾ ਪਰ ਸ੍ਰੀਗੁਰ ਅੰਗਦਜੀਸੇ ਸ੍ਰੀਗੁਰੂ ਗੋਬਿੰਦ ਸਿੰਘਜੀ
ਹਿਬਜੀਤਕ-ਸ੍ਰੀਮਤ ਬਾਬਾ ਸੁਮੇਰ ਸਿੰਘਜੀਨੇ ਅਤੀ ਪ੍ਰੇਮਸੇਰਚਕਰ
ਗਲਾਮਵਸਾਵਾ ਸਿੰਘਕੇ ਦੇਕਰ ਛਪਵਾਇਆਹੋ ਕੀਮਤ ਬਹੁਤ ਹੀਊ
ਏਹ ਗ੍ਰੰਥਤੇਜਗੁਰ ਪ੍ਰਸੰਨੇਯੋਗਹੋ-ਅੰਗ ਸ੍ਰੀਮਤ ਭਗਵਤਕਾ ਦਸਮਸ
ਕੰਧ ਭੀ ਛਪਕਰਤਿਆਰਹੈ ਜਿਸ ਸੇਸ੍ਰਜਨ ਕੇ ਖਰੀਦਨੇਕੀ ਇਛਾਹੋਵੇ
ਜੇਇਸਪਤੇ ਸੇਕੀਮਤ ਭੇਜਕਰ ਮੰਗਵਾਲੇਵੇ। ਛਕਤਾ। ਪਤਾ
ਦਾਸਵਸਾਵਾ ਸਿੰਘਕੁਤਬਫੇਸ੍ਰੀਅੰਮ੍ਰਿਤਸ੍ਰੀਬਾਜਰਮਾਈਸੇਵਕੇ।

ਸਿਰੀਸਪੀਤੀ ਦਾਸ ਦਾਸ
ਮੋਹੀਪਾਤੀ ਦਾਸ ਦਾਸ

ਸਿਰੀਸਪੀਤੀ ਦਾਸ ਦਾਸ

ਸਿਰੀਸਪੀਤੀ ਦਾਸ ਦਾਸ



ਸਿਰੀਸਪੀਤੀ ਦਾਸ ਦਾਸ

ਸਿਰੀਸਪੀਤੀ ਦਾਸ ਦਾਸ

ਸਿਰੀਸਪੀਤੀ ਦਾਸ ਦਾਸ

1460
417
1877 1

B-5732

